

ਭਜਨ ਸਿੰਘ ਬਾਠ ਦੀ ਅੰਤਿਮ ਅਰਦਾਸ ਮੌਕੇ ਖੁਨਦਾਨ ਕੈਂਪ



ਪਾਤੜਾਂ (ਨਿਸ਼ਾਨ ਸਿੰਘ ਬਟਵਾਲਾ)-ਸਬ ਡਵੀਜ਼ਨ ਪਾਤੜਾਂ ਅਪੀਨ ਆਉਂਦੇ ਪਿੰਡ ਖਸਦੂਰ ਦੇ ਇੱਕ ਬਾਠ ਪਰਿਵਾਰ ਨੇ ਆਪਣੇ ਬੁਝਗਰ ਦੇ ਭਰਾ ਤੇ ਅੰਤਿਮ ਅਰਦਾਸ ਸਮਾਰੋਹ 'ਚ ਖੁਨਦਾਨ ਕੈਂਪ ਲਗਾ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ। ਸਵਰਗੀ ਭਜਨ ਸਿੰਘ ਬਾਠ ਨਮਿੱਤ ਅੰਤਿਮ ਅਰਦਾਸ ਤੋਂ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਨਾਨਕਸਰ ਠਾਠ ਸੇਵਾ ਵਾਲਾ ਵਿਖੇ ਹੋਇਆ, ਜਿਸ ਦੌਰਾਨ ਯਕਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਨਿਰਧੁਰ ਪ੍ਰਚਾਰ ਭਾਈ ਬੇਅੰਤ ਸਿੰਘ ਅਰਨ ਨੇ ਸੰਗਤਾਂ ਨੂੰ ਨਾਮ ਬਾਣੀ ਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ, ਉਥੇ ਹੀ ਬਾਪੂ ਭਜਨ ਸਿੰਘ ਦੇ ਇਕਲੌਤੇ ਪੁੱਤਰ ਤਰਨਜੋਤ ਸਿੰਘ ਬਾਠ ਨੇ ਨਵੇਂਕਲੀ ਪਹਿਲ ਕਰਦਿਆਂ ਖੁਨਦਾਨ ਕੈਂਪ ਲਗਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਆਗੂ ਸੁਖਜੀਤ ਸਿੰਘ ਬਰਹਾੜਾ ਨੇ ਦੱਸਿਆ ਕਿ ਰਸਪਤਾਲ ਵਿੱਚ ਗੰਭੀਰ ਬਿਮਾਰੀਆਂ ਦੇ ਮਗਰੋਂ ਦਾ ਇਲਾਜ ਕਰਨ ਸਮੇਂ ਖੁਨ ਦੀ ਲੋੜ ਆਮ ਤੌਰ 'ਤੇ ਪੈਂਦੀ ਹੈ ਜਿਹੜਾ ਆਮ ਇਨਸਾਨ ਲਈ ਇਕੱਤਰ ਕਰਨਾ ਬਹੁਤ ਅੱਧਾ ਹੁੰਦਾ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪਰਵਾਰ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਵੱਡੇ ਖੁਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਤਕਰੀਬਨ ਤਿੰਨ ਦਸ਼ਮਤ ਤੋਂ ਵੱਧ ਖੁਨਦਾਨੀਆਂ ਨੇ ਖੁਨਦਾਨ ਕਰਕੇ ਮਾਨਵ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਹੋਰਾਂ ਤੋਂ ਇਲਾਵਾ ਨਿਸ਼ਾਨ ਸਿੰਘ ਬਾਠ, ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਗਿਆਉ, ਪਿੰਡੇਡੀਓ ਪਾਤੜਾਂ ਦੇ ਸਾਥਕ ਚੇਅਰਮੈਨ ਗੁਰਚਰਨ ਸਿੰਘ ਮੌਲਵੀਵਾਲਾ, ਗੁਰਦੀਪ ਸਿੰਘ ਨੇਹਰਵਾਲ, ਜਥੇਦਾਰ ਸੰਤੋਖ ਸਿੰਘ, ਗੁਰਬਚਨ ਸਿੰਘ ਅਮਰੀਕਾ, ਜਰਨੈਲ ਸਿੰਘ ਸਰਪੰਚ, ਪਿੰਪਲ ਸਿੰਘ ਮੋਢਵੀ, ਮੋਖ ਸਿੰਘ ਚਿੱਲੋਂ, ਗੁਰਬਚ ਸਿੰਘ ਚਿੱਲੋਂ, ਮੰਗਯਾਦਾ ਲਾਡੀ ਸ਼ਾਹ, ਸੁਭਾ ਸਿੰਘ ਗੋਬਿੰਦਪੁਰਾ ਪੈਂਦ ਆਦਿ ਹਾਜ਼ਰ ਸਨ।

ਬੀ ਕੇ ਯੂ ਏਕਤਾ-ਡਕੋਦਾ ਦਾ ਸੂਬਾ ਸਬੇਬੰਦਕ ਅਜਲਾਸ ਸਫਲਤਾਪੂਰਵਕ ਸੰਪੰਨ



ਬਰਨਾਲਾ (ਹਰਿਜੰਦਰ ਬਰਾੜ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦਾ ਦੋ ਰੋਜ਼ਾ ਸੂਬਾ ਸਬੇਬੰਦਕ ਇਜਲਾਸ ਮਸ਼ਹੂਰਾਣਾ ਸਾਹਿਬ ਵਿੱਚ ਨਵੀਂ ਸੂਬਾ ਕਮੇਟੀ ਚੁਣਨ ਨਾਲ ਸਫਲਤਾਪੂਰਵਕ ਸੰਪੰਨ ਹੋ ਗਿਆ। ਡਿਸਟ੍ਰਿਕਟ ਕਾਲਜ ਦੇ ਇੰਡਰ ਸਟੇਡੀਅਮ ਵਿੱਚ ਹੋਏ ਸਬੇਬੰਦਕ ਇਜਲਾਸ ਵਿੱਚ ਸੈਕਟਰੀਆਂ ਦੀ ਗਿਣਤੀ ਵਿੱਚ ਕਿਸਾਨਾਂ ਤੇ ਅੰਗਰੇਜ਼ਾਂ ਨੇ ਪੂਰੀ ਗਰਮਜੋਰੀ ਨਾਲ ਭਾਗ ਲਿਆ। ਖਾਸ ਚਰ ਭਰੇ ਸ਼ਹੀਦ ਪ੍ਰਿਥੀਪਾਲ ਸਿੰਘ ਚੰਕ ਅਲੀਸ਼ੋਰ ਹਾਲ ਵਿੱਚ ਸੂਬਾ ਪ੍ਰਧਾਨ ਮਨਜੀਤ ਸਿੰਘ ਪੋਨੇ ਨੇ ਦੱਸਿਆ ਕਿ ਇਲਾਸ ਪਗਡੀ ਸੋਧਲ ਲਹਿਰ ਦੇ ਬਾਨੀ ਚਾਚਾ ਅਜੀਤ ਸਿੰਘ ਨੂੰ ਸਮਰਪਤ ਕੀਤਾ ਗਿਆ ਹੈ। 23 ਫਰਵਰੀ 1881 ਨੂੰ ਉਨ੍ਹਾਂ ਦਾ ਜਨਮ ਹੋਇਆ। ਸੀ. ਸਬੇਬੰਦਕ ਇਜਲਾਸ ਵਿੱਚ ਪੰਜ ਕੀਤੀ ਗਈ ਕਾਰਜਸ਼ੀਲ ਰਿਪੋਰਟ 'ਤੇ 22 ਫਰਵਰੀ ਨੂੰ ਰਾਤ ਦੇ ਦੋ ਵਜੇ ਤੱਕ ਚਰਚਾ ਹੋਈ, ਜਦੋਂਕਿ ਸਵੇਰ ਤੇ ਸੋਧਲ ਦੌਰਾਨ ਵੀ ਦੁਪਹਿਰ 12 ਵਜੇ ਤੱਕ ਜਾਰੀ ਰਿਹਾ। ਰਿਪੋਰਟ 'ਤੇ ਚਰਚਾ ਕਰਨੀ ਡੇਲੀਗੇਟਾਂ ਨੇ ਮੌਜੂਦਾ ਹਾਲਾਤਾਂ ਦੀ ਚਰਚਾ ਕਰਦਿਆਂ 'ਕੌਮੀ ਖੇਤੀ ਮੰਡਲੀਕਰਨ ਨਹੀਂ ਖਰੜਾ' ਰੱਦ ਕਰਾਉਣ, ਕਿਸਾਨਾਂ ਮਜ਼ਦੂਰਾਂ ਦੀ ਕਰੜਾ ਮੁਕੱਦਮੇ ਤੇ ਸਾਰੀਆਂ ਡਰਾਫ਼ਾਂ ਦੀ ਐਮ. ਐਸ. ਪੀ. ਦੇ ਖ੍ਰਿਦ ਦੀ ਗਰੰਟੀ ਦਾ ਕਾਨੂੰਨ

ਕੈਬਨਿਟ ਮੰਤਰੀ ਨੇ ਦੰਦਾਨ ਟੋਰਡ ਮੈਲ ਹਵੇਲੀ ਦੀ ਮੁਰੰਮਤ ਦੀ ਕਰਵਾਈ ਸ਼ੁਰੂਆਤ



ਫਤਹਿਗੜ੍ਹ ਸਾਹਿਬ (ਪੁੱਛੇ ਭਾਦਵਾਜ)-ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫੋਟੋ ਸਾਹਿਬਜ਼ਾਦਿਆਂ ਬਾਬਾ ਜ਼ੋਰਾਰ ਸਿੰਘ ਤੇ ਬਾਬਾ ਡਡੀਰ ਸਿੰਘ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਤੋਂ ਬਾਅਦ ਜੋਨੇ ਦੀਆਂ ਮੰਗਾਂ ਖੜੀਆਂ ਕਰ ਕੇ ਅੰਤਿਮ ਸੰਸਕਾਰ ਲਈ ਖਾਂ ਪ੍ਰਦਾਣ ਵਾਲੇ ਦੰਦਾਨ ਟੋਰਡ ਮੈਲ ਦੀ ਇਤਿਹਾਸਕ ਜਗ੍ਹਾ ਹਵੇਲੀ ਦੀ ਅਸਲ ਰੂਪ ਵਿੱਚ ਹੀ, ਦੰਦਾਨ ਟੋਰਡ ਮੈਲ ਵਿਰਾਸਤੀ ਫਾਊਂਡੇਸ਼ਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਵਾਉਣ ਕੈਬਨਿਟ ਮੰਤਰੀ ਸ੍ਰ. ਤਰਨਪ੍ਰੀਤ ਸਿੰਘ ਸੇਂਦ ਨੇ ਕਰਵਾਈ। ਇਸ ਮੌਕੇ ਸੰਬੰਧ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਇਹ ਨਿਰਦੇਸ਼ ਸਨ ਕਿ ਇਸ ਨੌਕ ਕਾਰਜ ਲਈ ਜੇ ਵੀ ਕੰਮ ਪੰਜਾਬ ਸਰਕਾਰ ਵੱਲੋਂ ਕੀਤੇ ਜਾਣੇ ਹਨ, ਉਹ ਪਹਿਲਾਂ ਦੇ ਅਧਾਰ 'ਤੇ ਕੀਤੇ ਜਾਣ ਅਤੇ ਇਸ ਹਵੇਲੀ ਦੀ ਸੇਵਾ ਕਰਨ ਜਾ ਰਹੇ ਫਾਊਂਡੇਸ਼ਨ ਨੂੰ ਕਿਸੇ ਕਿਸਮ ਦੀ ਇਕੱਤਰ ਨਾ ਆਉਣ ਦਿੱਤੀ ਜਾਵੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਦਾਸ ਸਿੰਘ ਸਿੱਧਾਂ ਨੇ ਆਪ ਅੱਗੇ ਹੋ ਕੇ ਫਾਊਂਡੇਸ਼ਨ ਦੀ ਮੀਟਿੰਗਾਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਨੁਮਾਇੰਦਿਆਂ ਨਾਲ ਕਰਵਾਈਆਂ ਤੇ ਪੰਜਾਬ ਸਰਕਾਰ ਨੇ ਦਿਨ-ਰਾਤ ਇੱਕ ਕਰ ਕੇ ਸਾਰੀਆਂ ਪ੍ਰਵਾਨਗੀਆਂ ਫਾਊਂਡੇਸ਼ਨ ਨੂੰ ਦਿੱਤੀਆਂ। ਉਨ੍ਹਾਂ ਕਿਹਾ ਇਹ ਕਾਰਜ

ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਜੰਗ ਜਾਰੀ ਰਹੇਗੀ : ਘੋਲੀਆ



ਮੋਗਾ (ਇਕਬਾਲ ਸਿੰਘ ਖਹਿਰਾ)-ਲਗਭਗ 41 ਸਾਲ ਪਹਿਲਾਂ ਹਰਿਆਣਾ ਸੂਬੇ ਦੇ ਪਿੰਡ ਹੋਂਦ ਚਿੱਲੜ, ਗੁਜਰਾਉ, ਪਟੋਈ ਤੇ ਰਿਵਾੜੀ ਵਿਖੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਐਂਗ ਲਾ ਕੇ ਡੁਕ ਦਿੱਤਾ ਗਿਆ ਸੀ ਅਤੇ ਸਿੱਖ ਪਰਵਾਰਾਂ ਦੀ ਅੰਧਾਂ ਗੁਏ ਦੀ ਜਾਇਦਾਦ ਨੂੰ ਐਂਗ ਦੇ ਹਵਾਲੇ ਕਰਨ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਚਾਹ ਦਿੱਤਾ ਗਿਆ। ਕਰੀਬ ਚਾਰ ਦਹਾਕਿਆਂ ਬਾਅਦ ਇਸ ਖੂਨੀ ਨਰਸੰਘਾਰ ਦੇ ਅਚਾਲਤ ਤੌਰ ਲੈ ਕੇ ਜਾਣ ਵਾਲੇ ਇਨਸਾਫ਼ ਦੀ ਜੰਗ ਲੜ ਰਹੇ ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਇੱਕ ਭਾਈ ਚਰਮਨ ਸਿੰਘ ਘੋਲੀਆ ਨੇ ਪਿੱਛੇ ਪੈਂਸ ਲਿਖ ਦਿੱਤਾ ਕਿ ਇਸ ਵਿੱਚ ਭਾਵੇਂ ਸਿੱਖ ਪਰਿਵਾਰਾਂ ਨੂੰ ਮੁਆਫ਼ਜ਼ੇ ਦੇ ਰੂਪ ਵਿੱਚ ਲਗਭਗ 22 ਕਰੋੜ ਰੁਪਿਆਂ ਤਾਂ ਮਿਲ ਗਿਆ, ਪਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ, ਜਿਸ ਲਈ ਉਨ੍ਹਾਂ ਵੱਲੋਂ ਪਿਛਲੇ ਲੱਖ ਸਮੇਂ ਤੋਂ ਕੌਰਟ ਦੇ ਚੱਕਰ ਲਗਾ ਕੇ ਪੀੜਤਾਂ ਨੂੰ ਨਿਆ ਦਿਵਾਉਣ ਦੀ ਪ੍ਰਕਿਰਿਆ ਜਾਰੀ ਹੋ ਰਿਹੀ ਹੈ।

ਮਾਤ ਭਾਸ਼ਾ ਦਿਵਸ ਨੂੰ ਸਮਰਪਤ ਕਵੀ ਦਰਬਾਰ ਕਰਵਾਇਆ



ਸੰਗਰੂਰ (ਪ੍ਰਵੀਨ ਸਿੰਘ)-ਅਕਾਲ ਡਿਗਰੀ ਕਾਲਜ ਮਸ਼ਹੂਰਾਣਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਯੋਗ ਅਗਵਾਈ ਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਦੁੱਗਾਂ ਦੀ ਨਿਗਰਾਨੀ ਹੇਠ ਕਾਲਜ ਵਿਖੇ ਅੰਤਰ-ਸਕੂਲੀ ਮਾਤ ਭਾਸ਼ਾ ਦਿਵਸ ਬੜੀ ਯੁਸ਼ਮਾਮ ਨਾਲ ਕਵੀ ਦਰਬਾਰ ਦੇ ਰੂਪ ਵਿੱਚ ਸਮਾਜ ਵਿੱਚ ਮਹਿਮਾਨ ਸਾਹਿਤਕਾਰਾਂ ਵਜੋਂ ਪ੍ਰਸਿੱਧ ਬਾਇਰ ਤੇ ਕਵੀ ਪੰਜਾਬੀ ਲੋਕ ਸਭਾ ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ, ਪੰਜਾਬੀ ਗਜ਼ਲ ਸਕੂਲ ਦੇ ਸੰਚਾਲਕ ਰਵਜੀਤ ਸਿੰਘ ਪੂਰੀ, ਸਾਹਿਤ ਸਭਾ ਖੋਰਵਾਰ ਦੇ ਜਰਨਲ ਸਕੱਤਰ ਸਰਜੋ ਰਵਜੀਤ ਸਿੰਘ ਕਾਲਾਸ਼ਲਾ ਤੇ ਬਾਲ ਸਾਹਿਤ ਦੇ ਪ੍ਰੋਫ਼ ਕਵੀ ਜਗਦੀਸ਼ ਬਹਾਦਰ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸਾਹਿਬ ਨੇ ਇਸ ਮੌਕੇ ਬਾਇਰ ਆਏ ਮਹਿਮਾਨ ਲੋਕਾਂ ਨੂੰ ਜੀ ਆਇਆਂ ਕਹਿ ਦਿੱਤਾ ਅੰਤਰ-ਸਕੂਲੀ ਮਾਤ ਭਾਸ਼ਾ ਦਿਵਸ ਸਾਹਿਤ ਸਾਹਿਤ ਦੀ ਸਾਥੀ ਕੀਤੀ। ਜਗਦੀਸ਼ ਬਹਾਦਰ ਪੂਰੀ ਨੇ ਆਪਣੀਆਂ ਮਕਬੂਲ ਰਚਨਾਵਾਂ 'ਮੇਰਾ ਮਿੱਠਾ ਵਤਨ ਪੰਜਾਬ' ਤੇ ਇਹ ਬੋਲੀ ਪੰਜਾਬੀ

ਪ੍ਰੋਫੈਸਰ ਰੋਮਾਣਾ ਦਾ ਗੋਬਿੰਦਪੁਰਾ ਸਕੂਲ ਵਿਖੇ ਵਿਸ਼ੇਸ਼ ਲੈਕਚਰ



ਲਹਿਰਾ ਮੁੱਖਬੰਧ (ਡੀ. ਸੈਨ ਹਵਾਈਆ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰਾ (ਬਠਿੰਡਾ) ਵਿਖੇ ਐਮੀਨੈਂਟ ਐਕਸਪਰਟ ਪ੍ਰੋਫ਼ਾਸਰ ਦੇ ਤਹਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰੋਫ਼ੈਸਰ ਜੀ. ਐੱਸ. ਰੋਮਾਣਾ (ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ ਬਠਿੰਡਾ) ਨੇ ਵਿਦਿਆਰਥੀਆਂ ਨੂੰ ਨੈੱਤਰ ਸਿੱਖਿਆ ਉੱਪਰ ਵਿਸ਼ੇਸ਼ ਲੈਕਚਰ ਦਿੱਤਾ। ਉਨ੍ਹਾਂ ਆਪਣੇ ਨਿੱਜੀ ਜੀਵਨ ਵਿੱਚ ਉਦਾਹਰਣਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਸਮਝਾਇਆ ਕਿ ਅਧਿਆਪਕਾਂ ਤੇ ਮਾਪਿਆਂ ਦੀ ਕਦਰ ਤੇ ਸਤਿਕਾਰ ਕਰਨ ਨਾਲ ਕਿਸ ਤਰ੍ਹਾਂ ਵਿਅਕਤੀ ਸਫਲ ਤੇ ਨੌਕੇ ਇਨਸਾਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਕਿ ਵਿੱਚ ਕਾਮਯਾਬੀ ਨਹੀਂ ਆਉਂਦੀ ਜੀਵਨ ਤੋਂ ਹੀ ਸਾਨੂੰ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਤੇ ਸਮਾਜ ਪ੍ਰਤੀ ਆਪਣੇ ਡਰਾਫ਼ਾਂ ਨੂੰ ਸਮਝਣਾ ਚਾਹੀਦਾ ਹੈ। ਉਨ੍ਹਾਂ ਮੋਬਾਈਲ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਦੱਸਿਆ ਕਿ ਇਹ ਕਿਸ ਤਰ੍ਹਾਂ ਵਿਦਿਆਰਥੀ ਜੀਵਨ ਵਿੱਚ ਪ੍ਰਭਾਵੀ ਤੇ ਪ੍ਰਭਾਵਕ ਖੜੀ ਕਰ ਰਿਹਾ ਹੈ। ਇਸ ਮੌਕੇ ਚਮਾਰੋ ਸਿੰਘ (ਲੋਕ ਕਾਨੂੰਨੀ ਸ਼ਾਸਤਰ) ਨੇ ਪ੍ਰੋਫ਼ੈਸਰ ਜੀ. ਐੱਸ. ਰੋਮਾਣਾ ਦੀ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਾਈ ਤੇ ਉਨ੍ਹਾਂ ਦੁਆਰਾ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਬਾਰੇ ਦੱਸਿਆ। ਡਾ. ਰਵਜੀਤ ਸਿੰਘ (ਲੋਕ ਰਵਾਜ ਸਾਹਿਤ) ਨੇ ਵਿਸ਼ੇਸ਼ ਲੈਕਚਰ ਲਈ ਪ੍ਰੋਫ਼ੈਸਰ ਜੀ. ਐੱਸ. ਰੋਮਾਣਾ ਦਾ ਸਕੂਲ ਤੇ ਵਿਦਿਆਰਥੀਆਂ ਲਈ ਸਮਾਂ ਦੇਣ 'ਤੇ ਪੰਨਵਾਦ ਕੀਤਾ। ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਤੇ ਸਮੂਹ ਸਟਾਫ਼ ਦੁਆਰਾ ਪ੍ਰੋਫ਼ੈਸਰ ਰੋਮਾਣਾ ਨੂੰ ਯਾਦਗਾਰੀ ਸਨਮਾਨ ਚਿੱਠੀ ਭੇਟ ਕੀਤੀ ਗਿਆ।

ਨਵੀਨਮੁਕਤ ਡਿਪਟੀ ਕਮਿਸ਼ਨਰ ਦਾ ਨਿੱਘਾ ਸਵਾਗਤ

ਮਲੋਟ (ਗੁਰਮੀਤ ਸਿੰਘ ਮੱਕੜ) ਫਰੀਡਮ ਫਾਈਟਰ ਉਤਰਾਧਿਕਾਰੀ ਜਥੇਬੰਦੀ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਲੋਟ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦੇ ਵਫ਼ਦ ਨੇ ਨਵ ਨਿਯੁਕਤ ਡਿਪਟੀ ਕਮਿਸ਼ਨਰ ਅਭਿਜੀਤ ਕਪਿਲਸ਼ ਨੂੰ ਅਰੁਣਾ ਸੇਠਾਲਣ 'ਤੇ ਜੀ ਆਇਆਂ ਕਿਹਾ ਤੇ ਜ਼ਿਲ੍ਹੇ ਅੰਦਰ ਦੇਸ਼ ਭਗਤਾਂ ਦੇ ਵਾਰਿਸਾਂ ਪ੍ਰਤੀ ਜਾਣੂ ਕਰਾਇਆ ਅਤੇ ਦੇਸ਼ ਭਗਤਾਂ ਦੇ ਵਾਰਿਸਾਂ ਦਾ ਸਰਕਾਰੀ ਦਬਦਬਾ ਵਿੱਚ ਬਣਦਾ ਮਾਣ ਸਨਮਾਨ ਤੇ ਉਨ੍ਹਾਂ ਦੇ ਕੌਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਸਾਹਿਬ ਨੇ ਭਰਮਾ ਸਿੰਘ ਵਿ ਜਨ੍ਹਾਂ ਦੇਸ਼ ਭਗਤਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਿੰਦ ਜਾਨ ਦੀ ਪ੍ਰਵਾਹ ਨਹੀਂ ਕੀਤੀ, ਉਨ੍ਹਾਂ ਦੇ ਵਾਰਿਸਾਂ ਦਾ ਪੂਰਾ ਸਤਿਕਾਰ ਅਤੇ ਉਨ੍ਹਾਂ ਦੇ ਕੌਮਾਂ ਨੂੰ ਪਹਿਲ ਦੇ ਆਧਾਰ 'ਤੇ ਕੀਤਾ ਜਾਵੇਗਾ।

18 ਸਾਲਾ ਫੌਜੀ ਦੇ ਪੁੱਤਰ ਦੀ ਨਿਸ਼ਕਾਮ ਸ਼ਹਾਦਤ ਨੇ ਪੰਜ ਗੰਭੀਰ ਰੋਗੀਆਂ ਨੂੰ ਨਵੀਂ ਜ਼ਿੰਦਗੀ ਬਖਸ਼ੀ



ਸ਼ਾਰਲਾ (ਸੁਰਜੀਤ ਸਿੰਘ)-18 ਸਾਲਾ ਅਰਜੁਨੀ, ਜੋ ਭਾਰਤੀ ਫੌਜੀ ਦਾ ਪੁੱਤਰ ਸੀ, ਨੇ ਅੰਗਦਾਨ ਕਰਕੇ ਪੰਜ ਵਿਅਕਤੀਆਂ ਨੂੰ ਨਵੀਂ ਜ਼ਿੰਦਗੀ ਦਿੱਤੀ। ਕਮਾਂਡ ਗੁਪਤਾਲ ਵੈਸਟਰਨ ਕਮਾਂਡ ਚੰਡੀ ਮੋਰਵ ਵਿੱਚ ਉਨ੍ਹਾਂ ਨੂੰ ਬ੍ਰੇਨ-ਸਟੋਮ ਡੈੱਥ ਐਲਾਨਿਆ ਗਿਆ। ਅਰਜੁਨੀ, ਜੋ ਪੁਨਰਜਨ ਦਾ ਰਹਿਣ ਵਾਲਾ ਸੀ, 8 ਫਰਵਰੀ ਨੂੰ ਇੱਕ ਤਿਆਨਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ। ਜਦੋਂ ਇੱਕ ਟੋਪ ਨੇ ਉਸ ਦੀ ਬਾਈਕ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ ਤੇ ਛਾੜੀ 'ਤੇ ਗੰਭੀਰ ਸੱਟਾਂ ਲੱਗੀਆਂ। ਪਹਿਲਾਂ ਉਸ ਨੂੰ ਰੋਲਡ ਦੇ ਇੱਕ ਨਿੱਜੀ ਗੁਪਤਾਲ ਵਿੱਚ ਚਲਾ ਕਰਾਇਆ ਗਿਆ, ਪਰ ਉੱਚ ਇਲਾਜ ਲਈ ਉਸ ਨੂੰ ਚੰਡੀ ਮੋਰਵ ਦੇ ਕਮਾਂਡ ਗੁਪਤਾਲ ਵਿੱਚ ਭੇਜਿਆ ਗਿਆ, ਉੱਥੇ ਬਾਇਰ ਅੱਠ ਦਿਨ ਤੱਕ ਉਸ ਦੀ ਜ਼ਿੰਦਗੀ ਬਚਾਉਣ ਲਈ ਸੰਘਰਸ਼ ਕਰਦੇ ਰਹੇ। ਇਸਦੇ ਬਾਵਜੂਦ ਉਸ ਦੀ ਹਾਲਤ ਵਿਗੜਦੀ ਗਈ ਤੇ ਉਹ ਕੌਮਾ ਵਿੱਚ ਚਲਾ ਗਿਆ। 15 ਫਰਵਰੀ ਨੂੰ ਡਾਕਟਰਾਂ ਨੇ ਉਸ ਨੂੰ ਬ੍ਰੇਨ-ਸਟੋਮ ਡੈੱਥ ਐਲਾਨ ਕਰ ਦਿੱਤਾ, ਜੋ ਉਸਦੇ ਪਰਵਾਰ ਲਈ ਇੱਕ ਤੌਰ ਦੇਣ ਵਾਲਾ ਪਲ ਸੀ। ਆਸਿਫ ਦੁੱਗ ਨੇ ਬਾਵਜੂਦ ਅਰਜੁਨੀ ਦੇ ਫੌਜੀ ਪਿਤਾ ਨੇ ਇੱਕ ਵੱਡਾ ਫੈਸਲਾ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਦੇ ਅੰਗ

ਸਰਬਾਂਗੀ ਲੇਖਕ ਜਗਦੇਵ ਬੁਗਰਾ ਨਾਲ ਰੁਬਰੂ




ਪੂਰੀ (ਸੁਖਦੇਵ ਸ਼ਰਮਾ)-ਸਾਹਿਤ ਸਭਾ ਪੂਰੀ ਸੇਠ ਵੱਲੋਂ ਬੀਤੇ ਦਿਨ ਅਪਣਾ ਮਹੀਨਾਵਾਰ ਕਵੀ ਦਰਬਾਰ ਸਾਹਿਤ ਸਦਨ ਮਾਲਵਾ ਖਾਲਸਾ ਸਕੂਲ ਪੂਰੀ ਵਿਖੇ ਕਰਵਾਇਆ ਗਿਆ। ਇਸ ਵਾਰ ਦੇ ਕਵੀ ਦਰਬਾਰ ਵਿੱਚ ਸਭਾ ਦਾ ਫੋਕਸ ਕ੍ਰਿਸ਼ਨ ਭਗਵਾਨ ਦੇ ਵਲਸ਼ੇ ਉੱਪਰ ਸੀ। ਵਿਸ਼ੇ ਉੱਪਰ ਪਰਚਾ ਉੱਘੇ ਵਿਦਵਾਨ, ਵਿਸ਼ਵ ਚਿੰਤਕ ਡਾਕਟਰ ਸਵਰਾਜ ਸਿੰਘ ਨੇ ਪੜ੍ਹਿਆ। ਡਾਕਟਰ ਸਾਹਿਬ ਨੇ ਗੀਤਾ ਦਾ ਉੱਚ ਪੱਧ ਉਜਾਗਰ ਕੀਤਾ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਸ੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੋਕ ਸਭਾ (ਸੇਠ), ਗੁਲਜਾਰ ਸਿੰਘ ਸੇਕੀ, ਸਭਾ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਨਾਗਰਾ, ਡਾਕਟਰ ਭਗਵੰਤ ਸਿੰਘ ਸਿੱਧੂ, ਡਾਕਟਰ ਗਿਆਨ ਚੰਦ, ਡਾਕਟਰ ਰਾਕੇਸ਼, ਗੁਰਚਰਨ ਸਿੰਘ ਤੇ ਅਮਰ ਗਰਗ ਕਲਮਾਣੀ ਨੇ ਪਰਚੇ ਉੱਪਰ ਨਿੱਠ ਕੇ ਚਰਚਾ ਕੀਤੀ। ਪਹਿਲੇ ਦੋਰ ਵਿੱਚ ਸਰਬਾਂਗੀ ਲੇਖਕ ਜਗਦੇਵ ਸ਼ਰਮਾ ਬੁਗਰਾ ਦਾ ਰੁਬਰੂ ਕਰਵਾਇਆ ਗਿਆ। ਸ੍ਰੀ ਬੁਗਰਾ ਦੇ ਸੰਘਰਸ਼ਮਈ ਜੀਵਨ ਤੋਂ ਸਰੋਤੇ ਬਹੁਤ ਪ੍ਰਭਾਵਤ ਹੋਏ। ਤੀਜੇ ਦੋਰ ਵਿੱਚ ਲੋਕਾਂ ਨੇ ਆਪਣੀਆਂ ਤਾਜੀਆਂ ਰਚਨਾਵਾਂ ਪੜ੍ਹੀਆਂ। ਪ੍ਰਧਾਨਗੀ ਮੰਡਲ ਵਿੱਚ ਹੋਰਨਾਂ ਤੋਂ ਇਲਾਵਾ ਸਵਰਾਜ ਸਿੰਘ, ਪਵਨ ਹਰਚੰਦਪੁਰੀ, ਡਾ. ਭਗਵੰਤ ਸਿੰਘ ਸਿੱਧੂ ਤੇ ਇਲਾਕੇ ਦੀ ਸਿਰਫ਼ ਸ਼ਾਮਲੀਤ ਗੁਰਪਿਆਰ ਸਿੰਘ ਪੂਰਾ ਸ਼ਾਮਲ ਸੀ। ਸੋਝ ਸਿੰਘ ਬੀਰਲਾ ਨੇ ਸਟੇਜ ਸਕੱਤਰ ਦੇ ਫਰਜ਼ ਥਾਪੂਥੀ ਨਿਭਾਏ।

ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਇੰਸਟੀਚਿਊਸ਼ਨਜ਼ 'ਚ ਸਾਲਾਨਾ ਅਥਲੈਟਿਕ ਮੀਟ ਆਯੋਜਤ



ਲਹਿਰਾ ਮੁੱਖਬੰਧ (ਡੀ. ਸੈਨ ਹਵਾਈਆ)-ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਅਥਲੈਟਿਕ ਮੀਟ ਪ੍ਰ. ਗੁਰਦੇਵ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਸ਼ੁਰੂਆਤ ਵਿੱਚ ਵੱਖ-ਵੱਖ ਗਾਊਸਾਂ ਨੇ ਮਾਰਚ ਪਾਰਟ ਲਈ ਸ਼ਾਮਲ ਜਲਾਉਣ ਤੇ ਗ੍ਰੈਜ਼ ਫੋਟੋ ਦੀ ਰਸਮ ਅਦਾ ਕੀਤੀ ਗਈ। ਮੰਚ ਸੰਚਾਲਨ ਦੀ ਡੂੰਘਾ ਪ੍ਰ. ਸੁਖਦੀਪ ਕੌਰ ਤੇ ਪ੍ਰ. ਮੋਨਿਕਾ ਵੱਲੋਂ ਨਿਭਾਈ ਗਈ। ਜੇਠਾ (1) ਨੂੰ 100 ਮੀ. ਦੌਰ ਲੜਕੀਆਂ 'ਚ ਅਮਰ ਕਮਾ (41) ਨੇ ਪਹਿਲਾ, ਜ਼ਖ਼ਨਪ੍ਰੀਤ ਕੌਰ (+1) ਨੇ ਦੂਜਾ ਤੇ ਸੁਖਦੇਵ ਕੌਰ (+1) ਤੇ ਸੁਖਪ੍ਰੀਤ ਕੌਰ (ਜੀ. ਏ. ਭਾਗ-1) ਨੇ ਤੀਜਾ, ਲੰਮੀ ਫਾਲ (ਲੜਕੇ) 'ਚ ਅਮਰ (ਜੀ. ਐੱਸ. ਸੀ ਨਰਸਿੰਹ ਸਮੇਸਟਰ-7) ਨੇ ਪਹਿਲਾ, ਦੀਪਕ ਕੁਮਾਰ (ਜੀ. ਐੱਸ. ਸੀ ਨਰਸਿੰਹ ਸਮੇਸਟਰ-1) ਨੇ ਤੀਜਾ ਤੇ ਲੰਮੀ ਫਾਲ (ਲੜਕੀਆਂ) 'ਚ ਨਵਦੀਪ ਕੌਰ (+1) ਨੇ ਪਹਿਲਾ, ਅੰਜਲੀ ਸ਼ਰਮਾ (ਜੀ. ਐੱਫ਼ ਭਾਗ-1) ਨੇ ਦੂਜਾ ਤੇ ਕਰਮਜੀਤ ਕੌਰ (ਜੀ. ਐੱਸ. ਐੱਮ ਭਾਗ-3) ਨੇ ਤੀਜਾ, ਸ਼ਾਹ-ਪੁੱਟ (ਲੜਕੀਆਂ) 'ਚ ਮੁਸਕਾਨ (ਜੀ. ਏ. ਭਾਗ-1) ਨੇ ਪਹਿਲਾ, ਜਸਪ੍ਰੀਤ ਕੌਰ (ਜੀ. ਐੱਸ. ਸੀ ਨਰਸਿੰਹ ਸਮੇਸਟਰ-1) ਨੇ ਦੂਜਾ ਤੇ ਇਰਥਨਜੋਤ ਕੌਰ (+1) ਨੇ ਤੀਜਾ, ਸ਼ਾਹ-ਪੁੱਟ (ਲੜਕੇ) 'ਚ ਅਮਰ (ਜੀ. ਐੱਸ. ਸੀ ਨਰਸਿੰਹ ਸਮੇਸਟਰ-7) ਨੇ ਪਹਿਲਾ, ਬਾਜਿਤ (ਜੀ. ਐੱਸ. ਸੀ ਨਰਸਿੰਹ ਸਮੇਸਟਰ-5) ਨੇ ਤੀਜਾ, ਦੌਰ 800 ਮੀ. (ਲੜਕੀਆਂ) 'ਚ ਮੁਸਕਾਨ (ਜੀ. ਏ. ਭਾਗ-1) ਨੇ ਪਹਿਲਾ, ਅੰਜਲੀ ਸ਼ਰਮਾ (ਜੀ. ਐੱਫ਼ ਭਾਗ-1) ਨੇ ਦੂਜਾ ਤੇ ਯਸ਼ਪ੍ਰੀਤ ਕੌਰ (ਜੀ. ਏ. ਭਾਗ-1) ਤੀਜਾ, ਦੌਰ 200 ਮੀ. (ਲੜਕੇ) 'ਚ ਅਮਰ (ਜੀ. ਐੱਸ. ਸੀ ਨਰਸਿੰਹ ਭਾਗ-7) ਨੇ ਪਹਿਲਾ, ਦੀਪਕ ਕੁਮਾਰ (ਜੀ. ਐੱਸ. ਸੀ ਨਰਸਿੰਹ ਸਮੇਸਟਰ-5) ਨੇ ਦੂਜਾ ਅਤੇ ਅਬਾਰਵ (ਜੀ. ਐੱਸ. ਸੀ ਨਰਸਿੰਹ ਸਮੇਸਟਰ-7) ਨੇ ਤੀਜਾ, ਦੌਰ 200 ਮੀ. (ਲੜਕੀਆਂ) 'ਚ ਮੁਸਕਾਨ (ਜੀ. ਏ. ਭਾਗ-1) ਨੇ ਪਹਿਲਾ, ਅੰਜਲੀ ਸ਼ਰਮਾ (ਜੀ. ਐੱਫ਼ ਭਾਗ-1) ਨੇ ਦੂਜਾ ਅਤੇ ਰਿਕੀ (+1) ਨੇ ਤੀਜਾ, ਸੈਕ ਰਸ 'ਚ ਮੁਸਕਾਨ (ਜੀ. ਏ. ਭਾਗ-1) ਨੇ ਪਹਿਲਾ, ਰੁਪਿੰਦਰ ਕੌਰ (ਜੀ. ਏ

ਰਸ਼ੀ ਬੋਧ ਦਿਵਸ ਤੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ



ਪੂਰੀ (ਬਿਨੀ ਗਰਗ) ਆਰੀਆ ਵਿੱਦਿਆ ਪ੍ਰੀਸ਼ਦ ਜਲੰਧਰ (ਪੰਜਾਬ) ਦੇ ਪ੍ਰਧਾਨ ਸ੍ਰੀ ਸੁਰਚਨ ਸ਼ਰਮਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਰੀਆ ਸਮਾਜ ਵੱਲੋਂ ਰਸ਼ੀ ਬੋਧ ਦਿਵਸ ਤੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਆਰੀਆ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ ਤੇ ਅਧਿਆਪਕ ਸਮਾਜ ਹੋਏ। ਸਮਾਗਮ ਦਾ ਅੰਤਰ ਵਧ ਯੱਗ ਨਾਲ ਕੀਤਾ ਗਿਆ। ਆਰੀਆ ਸਮਾਜ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗਰਗ ਨੇ ਦੱਸਿਆ ਕਿ ਸਮਾਗਮ ਦੀ ਪ੍ਰਧਾਨਗੀ ਆਰੀਆ ਵਿੱਦਿਆ ਪ੍ਰੀਸ਼ਦ ਪੰਜਾਬ ਦੇ ਮਹਾਂਮੰਤਰੀ ਸ੍ਰੀ ਪ੍ਰੇਮ ਕੁਮਾਰ ਭਾਰਦਵਾਜ ਨੇ ਕੀਤੀ। ਆਰੀਆ ਸਮਾਜ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗਰਗ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਲੋਕ ਸਮੂਹ ਨੂੰ ਆਰੀਆ ਸਮਾਜ ਦੇ ਨਿਯਮਾਂ ਅਨੁਸਾਰ ਜੀਵਨ ਚਾਲਣ ਆਗਿਆ ਦਿੱਤਾ ਜਾਵੇ। ਆਰੀਆ ਕਾਲਜ, ਆਰੀਆ ਸੀਨੀਅਰ ਸੈਕੰਡਰੀ ਸਕੂਲ, ਯਥ ਚੰਦੀ ਆਰੀਆ ਭਾਰਦਵਾਜ ਨੇ ਸਮਾਗਮ ਦੌਰਾਨ ਬੋਲਦਿਆਂ ਕਿਹਾ ਕਿ ਪੂਰੀ ਦੀਆਂ ਵਿੱਦਿਅਕ ਸੰਸਥਾਵਾਂ ਸਾਡੀ ਨਿਗਰਾਨੀ ਹੇਠ ਵਿਦਿਆਰਥੀਆਂ ਨੂੰ ਸਿਹਤਮਈ ਜ਼ਿੰਦਗੀ ਦੇਣ ਵੀ ਚਾਹੀਦੀਆਂ ਹਨ।

ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਐੱਸ ਐੱਚ ਓ

ਨਿਹਾਲ ਸਿੰਘ ਵਾਲਾ (ਲਵਲੀ ਮਾਛੀਕੋ)-ਸਮਾਜ ਵਿਰੋਧੀ ਅਨਸਾਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਤੇ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਬਾਣਾ ਦੇ ਐੱਸ ਐੱਚ ਓ ਪੁਲਿਸ ਸਿੰਘ ਵੱਲੋਂ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਮੋਗਾ ਦੇ ਐੱਸ ਐੱਸ ਪੀ ਅਜੇ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਤਾਰ ਵੱਖ ਵੱਖ ਬਾਣਾ 'ਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਮੁਕੱਦਮੇ ਦਰਜ ਕਰਕੇ ਉਨ੍ਹਾਂ ਸਮਾਜ ਵਿਰੋਧੀ ਅਨਸਾਰ ਨੂੰ ਜੇਲ੍ਹਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਲਾਕੇ 'ਚ ਨਸ਼ਾ ਵੇਚਣ ਵਾਲਿਆਂ ਨੂੰ ਸਮਾਜ ਤਾਨਾਫ਼ਾ ਪੜ੍ਹਿਆ ਹੋਏ ਕਿਹਾ ਕਿ ਉਹ ਆਪਣੀਆਂ ਹਰਕਤਾਂ ਤੋਂ ਤੁਰੰਤ ਬਾਜ ਆ ਜਾਣ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਚੋ ਲਿਆਈ ਜਾਵੇਗੀ। ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਡਰਾਈਵਿੰਗ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ। ਇਸ ਤੋਂ ਇਲਾਵਾ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਵਧਾ ਕੇ ਨਾ ਲਾਉਣ ਤੇ ਨਾ ਹੀ ਰੋਡੀਆਂ ਫੜੀਆਂ ਨੂੰ ਆਪਣੀਆਂ ਦੁਕਾਨਾਂ ਅੱਗੇ ਲੱਗਣ ਦੇਣ। ਉਨ੍ਹਾਂ ਹਲਕਾ ਵਾਸੀਆਂ ਤੇ ਸਮੂਹ ਗੁਪ ਪੰਚਾਇਤਾਂ ਨੂੰ ਕਿਹਾ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਾਰ ਜਾਂ ਨਸ਼ਾ ਵੇਚਣ ਵਾਲੇ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।

ਬਾਬਾ ਸਿੰਘ ਬੀ ਆਰ ਅੰਬੇਡਕਾਰ ਮਿਸ਼ਨਰੀ ਸਭਾ ਦਾ ਗਠਨ



ਸਮਰਲਾ (ਸੁਰਜੀਤ ਸਿੰਘ)-ਅਨਸੂਚਿਤ ਤੇ ਪੰਡਤੀਆਂ ਜਾਤੀਆਂ ਦੇ ਉਥਾਨ ਲਈ ਇੱਕ ਸਾਥੇ ਤੌਰ 'ਤੇ ਮੀਟਿੰਗ ਡਾ. ਸੋਹਣ ਲਾਲ ਬਲੋਗਣ, ਕਾਰਮੋਡ ਭਜਨ ਸਿੰਘ ਤੇ ਮੋਨੋਜ ਕਰਮ ਚੰਦ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਦੌਰਾਨ ਬਾਬਾ ਸਾਹਿਬ ਅੰਬੇਡਕਾਰ ਮਿਸ਼ਨਰੀ ਸਭਾ ਦੇ ਗਠਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਖੁਦਾ ਸਿੰਘ ਪ੍ਰਧਾਨ ਕੰਗ ਪੰਤੀ, ਕਮਲਜੀਤ ਸਿੰਘ ਬੰਗਲ ਚਿੱਲੋਂ ਪੰਤੀ, ਰਾਮ ਜੀ ਦਾਸ ਮੁੱਟ ਮਸੰਦ ਪੰਤੀ ਵੱਲੋਂ ਸ਼ਾਮਲ ਹੋਏ। ਇਸ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਸ਼ਹਿਰ ਦੀਆਂ ਗਰੀਬ ਬਸਤੀਆਂ ਵਿੱਚ ਜੋ ਲੋਕ ਰਹਿ ਰਹੇ ਹਨ, ਉਨ੍ਹਾਂ ਦੀ ਸਹੂਲਤ ਲਈ ਸਾਥੇ ਤੌਰ 'ਤੇ ਅਜਿਹੀ ਇਮਾਰਤ ਦਾ ਨਿਰਮਾਣ ਕੀਤਾ ਜਾਵੇ, ਜਿੱਥੇ ਗਰੀਬ ਲੋਕ ਉਸ ਇਮਾਰਤ ਨੂੰ ਆਪਣੀ ਟਾਂਬੇ ਵਿੱਚ ਲੈ ਸਕਣ। ਇਸ ਉਦੇਸ਼ ਨੂੰ ਮੁੱਖ ਰੱਖ ਕੇ 'ਬਾਬਾ ਸਾਹਿਬ ਬੀ. ਆਰ. ਅੰਬੇਡਕਾਰ ਮਿਸ਼ਨਰੀ ਸਭਾ ਸਮਰਲਾ' ਨਾਂ ਦੀ ਇੱਕ ਸੰਸਥਾ ਬਣਾਉਣ ਲਈ ਮਤਾ ਪਾਸ ਕੀਤਾ ਗਿਆ, ਜਿਸ ਲਈ 21 ਮੈਂਬਰਾਂ ਦੀ ਕਮੇਟੀ ਚੁਣੀ ਗਈ। ਇਸ ਕਮੇਟੀ ਦੇ ਕਾਰਜ ਲਈ 2 ਮਾਰਚ ਨੂੰ ਮੀਟਿੰਗ ਕਰਕੇ, ਅਗਵੇਂਦਾਰਾਂ ਦੀ ਚੋਣ ਕੀਤੀ ਜਾਵੇਗੀ। ਨਿਰਮਲ ਕੌਲ ਪ੍ਰਧਾਨ, ਸਥਾਨਕ ਹਲਕਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਨੂੰ ਨਿੱਜੀ ਤੌਰ 'ਤੇ ਮਿਲ ਕੇ ਗਰੀਬ ਬਸਤੀਆਂ ਦੇ ਨਸ਼ਟੀਕਾਰੀ ਭਵਨ ਦੇ ਨਿਰਮਾਣ ਲਈ ਮੰਗ ਪੱਤਰ ਦੇਵੇਗੀ। ਇਸ ਸੰਸਥਾ ਨੂੰ ਬਣਾਉਣ ਲਈ ਵਾਲੀਮੋਰ ਮਿੰਟਰ ਕਮੇਟੀ, ਗੁਰਦੁਆਰਾ ਸ੍ਰੀ ਗੁਰੂ ਹਰਿਵਾਸ ਮੇਦਰ ਕਮੇਟੀ ਵੱਲੋਂ ਵੀ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।

ਵਿਦਵਾਨ ਡਾ. ਸ਼ਮੀ ਕਾਂਤ ਉੱਪਲ ਦਾ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਰੂ-ਬ-ਰੂ

ਲੁਧਿਆਣਾ (ਪੱਤਰ ਪ੍ਰੇਰਕ)- ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪੰਜਾਬੀ ਭਵਨ ਵਿਖੇ ਉੱਘੇ ਗਲਜ਼ਰ ਤੇ ਬਹੁ-ਭਾਸ਼ਾਈ ਵਿਦਵਾਨ ਡਾ. ਸ਼ਮੀ ਕਾਂਤ ਉੱਪਲ ਨਾਲ ਪੰਜਾਬੀ ਸਾਹਿਤ ਅਕਾਡਮੀ ਵਿਖੇ ਰੂ-ਬ-ਰੂ ਕੀਤਾ ਗਿਆ। ਇਸਦੀ ਪ੍ਰਧਾਨਗੀ ਮੰਡਲ ਵਿੱਚ ਨਾਮਵਰ ਸ਼ਾਇਰ ਅਤੇ ਡਾਕਟਰਿਕਟ ਭਾਸ਼ਾ ਵਿਗਾਰ ਸਮੇਤ ਸਫ਼ਰ, ਕਾਰਕੁੰਮੀ ਦੇ ਜਰਨਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧਰ ਤੇ ਪ੍ਰਿੰਸੀਪਲ ਮੋਡਮ ਮਨਜੀਤ ਕੌਰ ਉੱਪਲ ਸ਼ਾਮਲ ਹੋਏ। ਸਭ ਤੋਂ ਪਹਿਲਾਂ ਮੋਡਮ ਮਨ

ਨਵਾਂ ਜਮਾਨਾ

ਮੰਗਲਵਾਰ, 25 ਫ਼ਰਵਰੀ 2025

ਹਿਟਲਰੀਆਂ ਦੀ ਹਾਰ

ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਉਤਸ਼ਾਹਿਤ ਜਰਮਨੀ ਦੇ ਹਿਟਲਰੀ ਵਿਚਾਰਧਾਰਾ ਨੂੰ ਪ੍ਰਣਾਏ ਦੱਖਣਪੱਥੀ ਜਰਮਨੀ ਨੂੰ ਜਿੱਤ ਲੈਣ ਲਈ ਪੂਰੇ ਆਸਵੰਦ ਸਨ। ਟਰੰਪ ਦੇ ਸਲਾਹਕਾਰ ਅਰਥਪਤੀ ਐਲਨ ਮਸਕ ਨੇ ਜਰਮਨ ਚੋਣਾਂ ਵਿੱਚ ਦੱਖਣਪੱਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ (ਏ ਐੱਫ ਡੀ) ਦੀ ਜਿੱਤ ਲਈ ਪੂਰਾ ਟਿੱਲ ਲਾਇਆ ਸੀ। ਬੀਤੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ (ਸੀ ਡੀ ਯੂ) ਤੇ ਕ੍ਰਿਸਚੀਅਨ ਸੋਸ਼ਲ ਯੂਨੀਅਨ (ਸੀ ਐੱਸ ਯੂ) ਗੱਠਜੋੜ ਨੇ ਏ ਐੱਫ ਡੀ ਨੂੰ ਮਾਤ ਦੇ ਕੇ ਜਿੱਤ ਪ੍ਰਾਪਤ ਕਰ ਲਈ ਹੈ। ਸੀ ਡੀ ਯੂ ਤੇ ਸੀ ਐੱਸ ਯੂ ਗੱਠਜੋੜ ਨੇ 28.6 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਕਰਕੇ 208 ਸੀਟਾਂ ਉੱਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਗੱਠਜੋੜ ਦੇ ਆਗੂ ਫਰੈਡਰਿਕ ਮਰਜ਼ ਦੇ ਜਰਮਨੀ ਦਾ ਅਗਲਾ ਚਾਂਸਲਰ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਹਿਟਲਰ ਦੀ ਪੈਰੋਕਾਰ ਏ ਐੱਫ ਡੀ ਨੇ 20.8 ਫ਼ੀਸਦੀ ਵੋਟਾਂ ਨਾਲ 152 ਸੀਟਾਂ ਹਾਸਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਦੱਖਣਪੱਥੀ ਜਰਮਨੀ ਵਿੱਚ ਲੋਕਤੰਤਰ ਲਈ ਕਿੱਡਾ ਵੱਡਾ ਖ਼ਤਰਾ ਬਣ ਚੁੱਕੇ ਹਨ।

ਇਨ੍ਹਾਂ ਚੋਣਾਂ ਵਿੱਚ ਖੱਬੇ-ਪੱਥੀਆਂ ਨੇ ਆਪਣੀ ਕਾਰਗੁਜ਼ਾਰੀ ਬੇਹਤਰ ਕਰਦਿਆਂ 8.8 ਫ਼ੀਸਦੀ ਵੋਟਾਂ ਹਾਸਲ ਕਰਕੇ 64 ਸੀਟਾਂ ਜਿੱਤ ਲਈਆਂ ਹਨ। ਖੱਬੇ-ਪੱਥੀਆਂ ਨੇ ਬਹੁਤੀਆਂ ਸੀਟਾਂ ਰਾਜਧਾਨੀ ਬਰਲਿਨ ਵਿੱਚ ਜਿੱਤੀਆਂ ਹਨ, ਜਿੱਥੇ ਇਨ੍ਹਾਂ 19.9 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਹਨ। ਕੇਂਦਰ ਦੀ ਸੱਤਾ ਵਿੱਚ ਆ ਰਹੀ ਸੀ ਡੀ ਯੂ ਬਰਲਿਨ ਵਿੱਚ 18.3 ਫ਼ੀਸਦੀ ਵੋਟਾਂ ਹਾਸਲ ਕਰਕੇ ਦੂਜੇ ਸਥਾਨ ਉੱਤੇ ਰਹੀ ਹੈ।

ਸੱਤਾ ਹਾਸਲ ਕਰ ਰਹੇ ਫਰੈਡਰਿਕ ਮਰਜ਼ ਨੂੰ ਸਾਂਝੀ ਸਰਕਾਰ ਦੀ ਅਗਵਾਈ ਕਰਨੀ ਪਵੇਗੀ, ਕਿਉਂਕਿ ਉਸ ਦਾ ਗੱਠਜੋੜ ਲੋੜੀਂਦੀਆਂ 316 ਸੀਟਾਂ ਹਾਸਲ ਨਹੀਂ ਕਰ ਸਕਿਆ। ਦੱਖਣਪੱਥੀ ਏ ਐੱਫ ਡੀ ਨੇ ਪੂਰਬੀ ਜਰਮਨੀ ਦੇ 5 ਰਾਜਾਂ ਵਿੱਚ ਸਭ ਤੋਂ ਵੱਧ 34 ਫ਼ੀਸਦੀ ਵੋਟਾਂ ਹਾਸਲ ਕੀਤੀਆਂ, 1990 ਤੋਂ ਪਹਿਲਾਂ ਜਿਸ ਨੂੰ 'ਕਮਿਊਨਿਸਟ ਜਰਮਨੀ' ਕਿਹਾ ਜਾਂਦਾ ਸੀ।

ਫਰੈਡਰਿਕ ਮਰਜ਼ ਨੇ ਚੋਣਾਂ ਦੇ ਪੂਰੇ ਨਤੀਜੇ ਆਉਣ ਤੋਂ ਪਹਿਲਾਂ ਹੀ ਅਜਿਹਾ ਬਿਆਨ ਦਿੱਤਾ, ਜਿਹੜਾ ਟਰੰਪ ਨੂੰ ਦੁਖੀ ਕਰਨ ਵਾਲਾ ਹੈ। ਮਰਜ਼ ਨੇ ਕਿਹਾ ਕਿ ਟਰੰਪ ਯੂਰਪ ਦੀ ਪ੍ਰਵਾਹ ਨਹੀਂ ਕਰਦਾ, ਇਸ ਲਈ ਯੂਰਪ ਨੂੰ ਤੁਰੰਤ ਆਪਣੀ ਰੱਖਿਆ ਮਜ਼ਬੂਤ ਕਰਨੀ ਚਾਹੀਦੀ ਹੈ। ਯੂਰਪ ਨੂੰ ਨਾਟੋ ਦਾ ਬਦਲ ਲੱਭਣਾ ਪਵੇਗਾ ਅਤੇ ਇਹ ਜਲਦੀ ਤੋਂ ਜਲਦੀ ਹੋਣਾ ਚਾਹੀਦਾ ਹੈ।

ਜੇਕਰ ਮਰਜ਼ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਬਿਆਨ ਉੱਤੇ ਅਮਲ ਕਰਦੇ ਹਨ ਤਾਂ ਇਹ ਯੂਰਪ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਵੇਗਾ। ਭਵਿੱਖੀ ਚਾਂਸਲਰ ਨੇ ਕਿਹਾ ਹੈ ਕਿ ਮੇਰੀ ਸਰਬਉੱਚ ਪਹਿਲ ਹੋਵੇਗੀ ਕਿ ਯੂਰਪ ਨੂੰ ਛੇਤੀ ਤੋਂ ਛੇਤੀ ਮਜ਼ਬੂਤ ਕੀਤਾ ਜਾਵੇ, ਤਾਂ ਕਿ ਕਦਮ-ਦਰ-ਕਦਮ ਅਸੀਂ ਅਮਰੀਕਾ ਤੋਂ ਅਜ਼ਾਦੀ ਹਾਸਲ ਕਰ ਸਕੀਏ। ਟਰੰਪ ਦੇ ਹਾਲੀਆ ਬਿਆਨਾਂ ਤੋਂ ਸਪੱਸ਼ਟ ਹੈ ਕਿ ਅਮਰੀਕਾ ਨੂੰ ਯੂਰਪ ਦੀ ਕੋਈ ਫਿਕਰ ਨਹੀਂ। ਉਸ ਨੇ ਅੱਗੇ ਕਿਹਾ, "ਮੈਂ ਇਹ ਦੇਖਣ ਲਈ ਬੇਸ਼ਬਰੀ ਨਾਲ ਇਤਜ਼ਾਰ ਕਰ ਰਿਹਾ ਹਾਂ ਕਿ ਅਸੀਂ ਜੂਨ ਦੇ ਅੰਤ ਵਿੱਚ ਨਾਟੋ ਸਿਖਰ ਸੰਮੇਲਨ ਵੱਲ ਕਿਵੇਂ ਵਧ ਰਹੇ ਹਾਂ। ਕੀ ਅਸੀਂ ਹਾਲੇ ਵੀ ਨਾਟੋ ਦੇ ਮੌਜੂਦਾ ਸੂਰੂ ਬਾਰੇ ਗੱਲ ਕਰਾਂਗੇ ਜਾਂ ਅਸੀਂ ਅਜ਼ਾਦ ਯੂਰਪੀ ਰੱਖਿਆ ਸਿਸਟਮ ਸਥਾਪਤ ਕਰਨ ਬਾਰੇ ਵਿਚਾਰ ਕਰਾਂਗੇ।" ਅਮਰੀਕੀ ਰਾਸ਼ਟਰਪਤੀ ਦੇ ਯੂਰਪ ਤੇ ਯੁਕਰੇਨ ਵਿਰੁੱਧ ਦਿੱਤੇ ਬਿਆਨ ਦੇ ਜਵਾਬ ਵਿੱਚ ਮਰਜ਼ ਨੇ ਕਿਹਾ, "ਫਰਾਂਸ, ਬਰਤਾਨੀਆ ਤੇ ਜਰਮਨੀ ਵਿੱਚ ਪ੍ਰਮਾਣੂ ਸਹਿਯੋਗ ਦਾ ਪਤਾ ਲਾਉਣ ਦਾ ਸਮਾਂ ਆ ਗਿਆ ਹੈ, ਤਾਂ ਜੋ ਅਮਰੀਕਾ ਦੇ ਪ੍ਰਮਾਣੂ ਪ੍ਰਭਾਵ ਨੂੰ ਬਦਲਿਆ ਜਾ ਸਕੇ।"

ਮਰਜ਼ ਦੀ ਅਗਵਾਈ ਵਾਲੇ ਗੱਠਜੋੜ ਨੂੰ ਆਉਣ ਵਾਲੇ ਦਿਨਾਂ ਦੌਰਾਨ ਘੱਟੋ-ਘੱਟ ਇੱਕ ਕੇਂਦਰੀ ਤੇ ਖੱਬੇ-ਪੱਥੀ ਪਾਰਟੀ ਨਾਲ ਗੱਠਜੋੜ ਬਣਾਉਣਾ ਪਵੇਗਾ। ਇਹ ਪਾਰਟੀਆਂ 85 ਸੀਟਾਂ ਵਾਲੀ ਗਰੀਨ ਤੇ 64 ਸੀਟਾਂ ਵਾਲੀਆਂ ਖੱਬੇ-ਪੱਥੀ ਹੋ ਸਕਦੀਆਂ ਹਨ ਤੇ ਮੌਜੂਦਾ ਚਾਂਸਲਰ ਓਲਾਫ ਦੀ 120 ਸੀਟਾਂ ਵਾਲੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਵੀ। ਫਰੈਡਰਿਕ ਮਰਜ਼ ਨੇ 152 ਸੀਟਾਂ ਵਾਲੀ ਦੱਖਣਪੱਥੀ ਪਾਰਟੀ 'ਅਲਟਰਨੇਟਿਵ ਫਾਰ ਜਰਮਨੀ' ਨਾਲ ਕਿਸੇ ਤਰ੍ਹਾਂ ਦਾ ਵੀ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

-ਚੰਦ ਫਤਿਹਪੁਰੀ

ਸਰਬ-ਉੱਚ ਕੌਣ ?

ਹਰਿਕ ਸਾਲ 'ਸਮੁੰਦਰੀ ਹਾਲ' ਅੰਦਰ,

ਮੈਂਬਰ ਸੱਦ ਬਗਵੇ ਉਹ ਕੌਣ ਹੋਇਆ ?

'ਗੋਡੀ ਹੱਥ' ਲਗਵਾਇ ਕੇ ਆਪ ਦੇਵੇ,

ਲਏ ਸਾਰੇ ਅਧਿਕਾਰ ਉਹ ਕੌਣ ਹੋਇਆ ?

ਹੈਸੀ ਦਲ ਜੋ ਕਿਰਤੀਆਂ, ਲਾਲੋਆਂ ਦਾ,

ਥੈਨਾ ਭਾਗੋ ਸਿਰ ਉੱਤੇ ਉਹ ਕੌਣ ਹੋਇਆ ?

ਜੋ 'ਨੱਕਾਰਿਆ' ਅਤੇ ਦੁਰਕਾਰਿਆ ਵੀ,

ਬਣ ਕੇ ਥੈਨਾ 'ਭਰਦਾਨ' ਉਹ ਕੌਣ ਹੋਇਆ ?

ਤਖਤ ਸਾਹਿਬ ਸਿਰਮੌਰ ਵੀ ਬਖਸ਼ਿਆ ਨਾ,

ਉਸ 'ਤੇ ਹੁਕਮ ਚਲਾਵੇ ਉਹ ਕੌਣ ਹੋਇਆ ?

ਸਿੰਘ ਸਾਹਿਬ ਨੂੰ 'ਲਾਵੇ' ਤੇ 'ਲਾਹ' ਦੇਵੇ,

'ਸਰਬ-ਉੱਚ' ਫਿਰ ਦੱਸੋ ਜੀ ਕੌਣ ਹੋਇਆ ?

-ਤਰਲੋਚਨ ਸਿੰਘ ਦੁਪਾਲਪੁਰ, 001-408-915-1268

ਆਜ਼ਾਦੀ ਦਾ ਸੰਕਲਪ ਅਤੇ ਭਾਰਤੀ ਸੰਵਿਧਾਨ

ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਨਾਗਰਿਕਾਂ ਲਈ ਦਰਜ ਚਾਰ ਮੁੱਖ ਸੁਰੱਖਿਆਵਾਂ ਵਿੱਚੋਂ ਦੂਜੀ 'ਲਿਬਰਟੀ' ਯਾਨੀ ਆਜ਼ਾਦੀ ਹੈ। ਇਸ ਵਿੱਚ ਸੋਚਣ, ਪ੍ਰਗਟਾਵੇ, ਭਰੋਸੇ, ਧਾਰਮਿਕ ਵਿਸ਼ਵਾਸ ਅਤੇ ਪੂਜਾ ਕਰਨ ਦੀ ਆਜ਼ਾਦੀ ਦੇਣਾ ਮਿਥਿਆ ਗਿਆ ਹੈ।

ਅੰਗਰੇਜ਼ੀ ਭਾਸ਼ਾ ਵਿੱਚ ਦੋ ਸ਼ਬਦ ਹਨ, ਫਰੀਡਮ ਅਤੇ ਲਿਬਰਟੀ। ਆਮ ਬੋਲਚਾਲ ਵਿੱਚ ਦੋਹਾਂ ਲਈ ਇੱਕ ਹੀ ਸ਼ਬਦ 'ਆਜ਼ਾਦੀ' ਵਰਤ ਲਿਆ ਜਾਂਦਾ ਹੈ, ਪਰੰਤੂ ਇਹਨਾਂ ਦੋਹਾਂ ਵਿੱਚ ਅੰਤਰ ਹੈ।

ਆਜ਼ਾਦੀ ਦੇ ਵਿਆਪਕ ਅਰਥ ਸਾਨੂੰ ਆਪਣੀ ਮਰਜ਼ੀ ਨਾਲ ਸੋਚਣ, ਵਿਚਾਰਨ ਅਤੇ ਵਿਚਰਨ ਤੋਂ ਹਨ ਅਤੇ ਲਿਬਰਟੀ ਦਾ ਭਾਵ, ਸਮਾਜਿਕ ਢਾਂਚੇ ਦੀਆਂ ਪਾਬੰਦੀਆਂ ਹੇਠ 'ਸੀਮਤ ਆਜ਼ਾਦੀ' ਜਾਂ ਦਿੱਤੀ ਗਈ ਖੁੱਲ੍ਹ ਹੈ।

ਆਜ਼ਾਦੀ ਦੀ ਤਾਅ, ਇਤਿਹਾਸ ਦੇ ਵੱਖ-ਵੱਖ ਪੜਾਵਾਂ ਨੂੰ ਆਪਸ ਵਿੱਚ ਜੋੜਨ ਵਾਲੀ ਸਾਂਝੀ ਕੜੀ ਹੈ। ਮੇਮ ਵਿਚ ਸਪਾਰਟਾਕਸ ਦੇ ਅੰਦੋਲਨ ਤੋਂ ਲੈ ਕੇ ਹੈਂਰੀ ਐਂਡਰ 1791 ਦੀ ਗੁਲਾਮੀ ਦੀ ਖ਼ਤਾਵਤ ਤੱਕ ਆਜ਼ਾਦੀ ਵਾਸਤੇ ਸੰਘਰਸ਼ ਦੀਆਂ ਪੈੜਾਂ ਲੱਭਦੀਆਂ ਹਨ।

ਵਿਦੇਸ਼ਾਂ ਵਿੱਚੋਂ ਲੁੱਟ-ਮਾਰ ਕਰਨ ਲਈ ਤੁਰੇ ਟੋਲਿਆਂ ਦਾ ਮੁੱਖ ਨਿਸ਼ਾਨਾ ਭਾਰਤੀ ਖਿੱਤਾ ਹੀ ਹੁੰਦਾ। ਸਭ ਨੇ, ਇੱਥੇ ਆਰਥਿਕ ਸੋਮਿਆਂ ਦੀ ਲੁੱਟ ਵੀ ਕੀਤੀ ਅਤੇ ਲੋਕਾਂ ਦੇ ਜਜ਼ਬਾਤਾਂ, ਇਜ਼ਤ, ਜਾਨ ਅਤੇ ਮਾਲ ਨਾਲ ਖਿਲਵਾੜ ਵੀ ਕੀਤਾ। ਕਈ ਤਾਂ ਇੱਥੇ ਹੁਕਮਰਾਨ ਵੀ ਬਣਦੇ ਰਹੇ। ਦੇਸ਼ੀ ਰਜਵਾੜਿਆਂ ਨੇ ਅਕਸਰ ਉਹਨਾਂ ਨਾਲ ਸਮਝੌਤੇ ਕੀਤੇ।

ਬਰਤਾਨਵੀ ਜੁਗਮਾਂ ਅਤੇ ਲੁੱਟ ਵਿਰੁੱਧ 1857 ਵਿੱਚ ਮੰਗਲ ਪਾਂਡੇ ਵੱਲੋਂ ਸ਼ੁਰੂ ਕੀਤੀ ਗਈ ਫੌਜ ਦੀ ਬਗ਼ਾਵਤ 'ਭਾਰਤੀ ਆਜ਼ਾਦੀ' ਦੇ ਪਹਿਲੇ ਸੰਗਰਾਮ ਵਜੋਂ ਵੀ ਜਾਣੀ ਜਾਂਦੀ ਹੈ, ਪਰ ਉਸ ਸਮੇਂ ਤੱਕ ਸ਼ਾਇਦ ਸਾਡੇ ਸਮਾਜ ਅੰਦਰ ਆਜ਼ਾਦੀ ਅਤੇ ਲੋਕਤੰਤਰ ਦੇ ਸੰਕਲਪ ਨਹੀਂ ਸਨ।

ਅਸੀਂ ਨਿੱਜੀ ਤੌਰ 'ਤੇ ਆਪਣੇ ਦੁੱਖਾਂ ਅਤੇ ਭਰ ਆਦਿ ਤੋਂ ਮੁਕਤੀ ਚਾਹੁੰਦੇ ਹਾਂ। ਨਵਾਂ ਸੋਚਣ ਅਤੇ ਰਚਨਾਤਮਕ ਢੰਗ ਨਾਲ ਕੁਝ ਕਰਨ ਵਾਲੇ ਸਮਾਜ ਅਤੇ ਵਿਅਕਤੀ ਸਿਰਜਣ ਲਈ ਆਜ਼ਾਦੀ ਦੀ ਜ਼ਰੂਰਤ ਹੁੰਦੀ ਹੈ। ਭਾਰਤ ਨੇ 15 ਅਗਸਤ 1947 ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਹਾਸਲ ਕੀਤੀ ਅਤੇ 26 ਜਨਵਰੀ 1950 ਨੂੰ ਆਪਣੇ ਆਪ ਨੂੰ ਖੁਦਮੁਖਤਿਆਰ ਯਾਨੀਕ 'ਸੋਵਰਨ ਰਾਸ਼ਟਰ' ਘੋਸ਼ਿਤ ਕਰ ਲਿਆ।

ਭਾਰਤੀ ਸੰਵਿਧਾਨ ਦੇ ਭਾਗ ਤਿੰਨ ਵਿੱਚ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਦਾ ਵਰਣਨ ਕਰਦੇ ਹੋਏ ਅਨੁਛੇਦ 19 ਤੋਂ 22 ਤੱਕ ਆਜ਼ਾਦੀ ਦੇ ਵੱਖ-ਵੱਖ ਪਹਿਲੂ ਬਿਆਨ ਕੀਤੇ ਗਏ ਹਨ। ਇਹਨਾਂ ਨੂੰ ਬੁਨਿਆਦੀ ਅਧਿਕਾਰਾਂ ਦੀ 'ਗੋਡੀ ਦੀ ਹੱਡੀ' ਵੀ ਆਖ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਨਾਗਰਿਕਾਂ ਨੂੰ ਦਿੱਤੇ ਗਏ ਆਜ਼ਾਦੀ ਦੇ ਅਧਿਕਾਰਾਂ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ, ਸ਼ਾਂਤੀਪੂਰਵਕ ਇਕੱਤਰਤਾ ਕਰਨ ਅਤੇ ਸੰਗਠਨ ਬਣਾਉਣ, ਯੂਨੀਅਨ ਜਾਂ ਕੋਆਪਰੇਟਿਵ ਸੋਸ਼ਾਇਟੀ ਬਣਾਉਣ ਦੀ ਆਜ਼ਾਦੀ ਦੇ ਨਾਲ ਹਰ ਨਾਗਰਿਕ ਨੂੰ ਦੇਸ਼ ਵਿੱਚ ਘੁੰਮਣ ਦੀ ਆਜ਼ਾਦੀ ਸ਼ਾਮਲ ਹੈ।

ਦੇਸ਼ ਦੇ ਕਿਸੇ ਵੀ ਭਾਗ ਵਿੱਚ ਰਹਿਣ ਜਾ ਉੱਥੇ ਪੱਕੇ ਤੌਰ 'ਤੇ ਵੱਸਣ ਦੀ ਆਜ਼ਾਦੀ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਧੰਦੇ, ਵਪਾਰ ਜਾਂ ਕਾਰੋਬਾਰ ਕਰਨ ਦੀ ਆਜ਼ਾਦੀ ਨੂੰ ਸ਼ਾਮਲ ਕੀਤਾ ਗਿਆ ਹੈ। ਅਨੁਛੇਦ 19 ਦੇ ਭਾਗ 2 ਵਿੱਚ ਨਾਗਰਿਕਾਂ ਨੂੰ ਦਿੱਤੀਆਂ ਖੁੱਲ੍ਹਾਂ ਉੱਪਰ ਸਰਕਾਰ ਵੱਲੋਂ ਦੇਸ਼ ਦੀ ਆਜ਼ਾਦੀ, ਏਕਤਾ, ਸੁਰੱਖਿਆ ਅਤੇ ਦੂਜੇ ਦੇਸ਼ਾਂ ਨਾਲ ਸਬੰਧਾਂ ਜਾਂ ਆਮ ਲੋਕਾਂ ਵਿੱਚ ਕਾਨੂੰਨੀ ਵਿਵਸਥਾ ਨੂੰ ਬਣਾਉਣ ਰੱਖਣ, ਨੈਤਿਕਤਾ ਅਤੇ ਨਿਆ ਪਾਲਿਕਾ ਵੱਲੋਂ ਦਿੱਤੇ ਗਏ ਫੈਸਲੇ ਵਿਰੁੱਧ ਬੋਲਣ ਜਾਂ ਕਿਸੇ ਨੂੰ ਬਦਨਾਮ ਕਰਨ ਜਾਂ ਉੱਤੇਜਤ ਕਰਨ ਵਿਰੁੱਧ ਪਾਬੰਦੀਆਂ ਲਾਉਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ।

ਪੰਤੂ, ਅਮਲ ਵਿਚ ਰਾਜ-ਭਾਗ 'ਤੇ ਬੋਠੇ ਲੋਕਾਂ ਨੇ ਆਪਣੇ ਰਾਜਸੀ ਮਨੋਰਥਾਂ ਤਿੰਨ ਅਨੇਕਾਂ ਵਾਰ ਵਿਅਕਤੀਆ ਅਤੇ ਪੌਸ਼ ਦੇ ਉੱਤੇ ਪਾਬੰਦੀਆਂ ਲਗਾਈਆਂ। ਮਨੀਪੁਰ ਦੀਆਂ ਤਾਜ਼ਾ ਸ਼ਰਮਨਾਕ ਘਟਨਾਵਾਂ ਸਮੇਂ ਇੰਟਰਨੈੱਟ 'ਤੇ ਪਾਬੰਦੀਆਂ ਲਗਾਈਆਂ, ਪਰ ਫਿਰਕਾਪ੍ਰਸਤੀ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਖੁੱਲ੍ਹਾਂ ਦੇ ਰੱਖੀਆਂ ਹਨ। ਇਹ ਬਹੁਤ ਹੀ ਅਫ਼ਸੋਸਨਾਕ ਹੈ। ਬੇਲੋਕ ਇਸ ਦਾ ਉਹਨਾਂ ਨੂੰ ਫੌਰੀ ਰਾਜਸੀ ਲਾਭ ਨਜ਼ਰ ਆਉਂਦਾ ਹੋਵੇ, ਪਰੰਤੂ ਫਿਰਕਾਪ੍ਰਸਤੀ ਦੇ ਪ੍ਰਚਾਰ ਦਾ ਆਉਣ ਵਾਲੇ ਸਮੇਂ ਵਿੱਚ ਕਿੰਨਾ ਮਾੜਾ ਪ੍ਰਭਾਵ ਪਵੇਗਾ, ਉਸ ਦੇ ਜਿੱਟੇ ਸੋਚਣ ਲਈ ਵੀ ਭਿਆਨਕ ਲੱਗਦੇ ਹਨ।

ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਸਬੰਧ ਵਿੱਚ 1951 ਵਿੱਚ ਹੀ 'ਰਮੇਸ਼ ਥਾਪਰ ਬਨਾਮ

ਮਹਾਰਾਸ਼ਟਰ ਸਰਕਾਰ' ਕੇਸ ਦੇ ਸਬੰਧ ਵਿੱਚ ਜਸਟਿਸ ਪੰਜਲੀ ਸ਼ਾਸਤਰੀ ਨੇ ਸਬਿਤੀ ਨੂੰ ਇੱਛਾ ਸੰਪੰਨ ਕੀਤਾ ਸੀ ਕਿ 'ਬੋਲਣ ਅਤੇ ਪੌਸ਼ ਦੀ ਆਜ਼ਾਦੀ' ਜਮਹੂਰੀ ਸਮਾਜ ਦੀ ਬੁਨਿਆਦ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਚਾਰ ਮੁੱਖ ਨਿਸ਼ਾਨੇ ਹਨ। ਸਮਾਜ ਅਤੇ ਵਿਅਕਤੀਆਂ ਦੇ ਸੰਪੂਰਨ ਵਿਕਾਸ ਵੱਲ ਵਧਣਾ, ਸੱਚ ਦੀ ਖੋਜ ਵਿੱਚ ਮਦਦ ਕਰਨਾ, ਵਿਚਾਰ-ਵਟਾਂਦਰੇ

ਵਿੱਚ ਆਪਣੀ ਬੁੱਧੀ ਗਹੀਂ ਯੋਗਦਾਨ ਪਾਉਣਾ ਅਤੇ ਵਿਅਕਤੀ ਤੇ ਸਮਾਜ ਦਰਮਿਆਨ ਦਲੀਲ ਅਧਿਰਤ ਸੰਬੰਧਾਂ ਦੀ ਸਥਾਪਨਾ ਕਰਨਾ। ਸਮਾਜ ਦੇ ਹਰ ਵਿਅਕਤੀ ਨੂੰ ਇਸ ਯੋਗ ਬਣਾਉਣਾ ਕਿ ਉਹ ਆਪਣੇ ਵਿਸ਼ਵਾਸ ਖਿਨਾਂ ਕਿਸੇ ਡਰ ਤੋਂ ਦੂਜਿਆਂ ਨਾਲ ਸਾਂਝੇ ਭ ਸਕੇ।

ਵਿਚਾਰਨ ਦੀ ਆਜ਼ਾਦੀ ਜਾਨਣ ਦੇ ਅਧਿਕਾਰ ਨਾਲ ਵੀ ਜੁੜੀ ਹੋਈ ਹੈ, ਜਿਸ ਬਾਰੇ ਵੱਖਵਾ ਸੁਚਨਾ ਦਾ ਅਧਿਕਾਰ 2005 ਬਣਾਇਆ ਗਿਆ ਹੈ। ਸੰਵਿਧਾਨ ਦੇ ਅਨੁਛੇਦ 21 ਅਨੁਸਾਰ ਹਰ ਵਿਅਕਤੀ ਦੇ ਜੀਵਨ ਅਤੇ ਉਸ ਦੀ ਵਿਅਕਤੀਗਤ ਆਜ਼ਾਦੀ ਨੂੰ ਬਚਾਉਣ ਲਈ ਸਰਕਾਰ ਉੱਤੇ ਜ਼ਿੰਮੇਵਾਰੀ ਪਾਈ ਗਈ ਹੈ।

ਬੋਲਣ ਦੀ ਆਜ਼ਾਦੀ ਦੇ ਨਾਲ ਹੀ ਚੁੱਪ ਰਹਿਣ ਦੀ ਆਜ਼ਾਦੀ ਵੀ ਦਿੱਤੀ ਗਈ ਹੈ। 'ਵਿਜੇਏ ਇੰਮੈਨੇਨਸ ਬਨਾਮ ਕੇਰਲਾ ਸਰਕਾਰ' ਦੇ ਮਾਮਲੇ ਵਿੱਚ ਕੇਰਲਾ ਦੇ ਇੱਕ ਸਕੂਲ ਦੇ ਤਿੰਨ ਬੱਚਿਆਂ ਨੂੰ ਜੋ ਕਿ 'ਜਿਹੇਵਾਂ' ਸਮੁਦਾਏ ਨਾਲ ਸਬੰਧਤ ਸਨ, ਰਾਸ਼ਟਰੀ ਗੀਤ ਗਾਉਣ ਵੇਲੇ ਅਪਣੇ ਧਾਰਮਿਕ ਅਕੀਦੇ ਕਾਰਨ ਚੁੱਪ ਰਹਿਣ 'ਤੇ ਉਹਨਾਂ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਵਿਰੁੱਧ ਫੈਸਲਾ ਸੁਣਾਉਂਦੇ ਸਮੇਂ ਸੁਪਰੀਮ ਕੋਰਟ ਵੱਲੋਂ ਬੋਲਣ ਦੀ ਆਜ਼ਾਦੀ ਦੇ ਨਾਲ ਚੁੱਪ ਰਹਿਣ ਦੀ ਆਜ਼ਾਦੀ ਦੀ ਵੀ ਵਕਾਲਤ ਕੀਤੀ।

ਸੁਪਰੀਮ ਕੋਰਟ ਵੱਲੋਂ ਅਨੇਕਾਂ ਫੈਸਲਿਆਂ ਵਿੱਚ ਵਪਾਰਕ ਪ੍ਰਚਾਰ ਦੇ ਸਬੰਧ ਵਿੱਚ ਆਜ਼ਾਦੀ ਅਤੇ ਸਰਕਾਰ ਦੀਆਂ ਜ਼ਿੰਮੇਵਾਰੀਆਂ ਨੂੰ ਤੈਅ ਕਰਨ ਵਾਲੇ ਫੈਸਲੇ ਸੁਣਾਏ ਗਏ ਹਨ।

'ਓ ਕੇ ਘੰਸ ਬਨਾਮ ਈ ਐੱਸ ਜੋਸ਼ਟ ਦੇ ਮਾਮਲੇ ਦੇ ਸਬੰਧ ਵਿੱਚ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਜਦ ਤੱਕ ਕਿਸੇ ਵੀ ਵਿਵਾਧਾਂ ਜਾਂ ਪਿਕਟਿੰਗ ਕਰਨ 'ਤੇ ਕੋਈ ਕਾਨੂੰਨੀ ਅੜਚਤ ਪੈਦਾ ਨਹੀਂ ਹੁੰਦੀ

ਅਤੇ ਇਹ ਸ਼ਾਂਤਮਈ ਢੰਗ ਨਾਲ ਕੀਤੇ ਜਾਂਦੇ ਹਨ ਤਾਂ ਉਹ ਵੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਬੱਲੇ ਆਉਂਦੇ ਹਨ, ਪਰ 'ਸੀ ਪੀ ਐੱਮ ਬਨਾਮ ਭਾਰਤ ਫ਼ਾਰਮ' ਆਦਿ ਦੇ ਮਾਮਲੇ ਵਿੱਚ ਤਿੰਨ ਜੱਜਾਂ ਦੀ ਸੁਪਰੀਮ ਕੋਰਟ ਦੀ ਬੈਂਚ ਦਾ ਫੈਸਲਾ ਰਾਜਨੀਤਕ ਪਾਰਟੀਆਂ ਵੱਲੋਂ ਬੰਦ ਦੇ ਸੁੱਚੇ ਦੇਣ ਨੂੰ ਗੈਰ-ਕਾਨੂੰਨੀ ਆਖਿਆ ਗਿਆ ਹੈ, ਕਿਉਂਕਿ ਇਸ ਨਾਲ ਦੂਜੇ ਵਿਅਕਤੀਆਂ ਦੇ ਬੁਨਿਆਦੀ ਅਧਿਕਾਰ ਦਾ ਹਨਣ ਹੁੰਦਾ ਹੈ।

ਇਸੇ ਤਰ੍ਹਾਂ ਅਖਬਾਰਾਂ, ਇਲੈਕਟਰੋਨਿਕ ਮੀਡੀਆ ਅਤੇ ਫਿਲਮਾਂ ਆਦਿ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਕੇ ਉਹਨਾਂ ਨੂੰ ਦੇਖਣਾ, ਬੋਲਣ ਅਤੇ ਪ੍ਰਸਾਰਨ ਦੀ ਆਜ਼ਾਦੀ ਦਿੱਤੀ ਗਈ ਹੈ। ਜੇਕਰ ਕਿਸੇ ਇਕੱਤਰਤਾ ਦੇ ਨਾਲ ਦੰਗੇ ਫਸਾਦ ਹੋਣ ਦਾ ਡਰ ਹੋਵੇ ਤਾਂ ਇਸ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਜਥੇਬੰਦੀਆਂ ਜਾਂ ਕੋਆਪਰੇਟਿਵ ਸੁਸ਼ਾਇਟੀ ਬਣਾਉਣ ਦੀ ਆਜ਼ਾਦੀ ਅਨੁਛੇਦ 25 ਵਿੱਚ ਅਤੇ ਧਰਮ ਨੂੰ ਮੰਨਣ ਜਾਂ ਉਸ ਨੂੰ ਪ੍ਰਚਾਰਨ ਲਈ ਆਜ਼ਾਦੀ ਅਨੁਛੇਦ 27 ਵਿੱਚ ਦਰਜ ਹੈ।

ਅਖਬਾਰਾਂ, ਰੇਡੀਓ, ਟੈਲੀਵਿਜ਼ਨ ਪ੍ਰਚਾਰ ਦੀ ਸਮਗਰੀ ਤੋਂ ਇਲਾਵਾ ਅੱਜਕੱਲ੍ਹ ਇਲੈਕਟਰੋਨਿਕ ਮੀਡੀਆ ਦੇ ਰਾਹੀਂ ਸਾਡੀਆਂ ਸੋਚਾਂ ਨੂੰ ਵਿਸ਼ ਢੰਗ ਨਾਲ ਪ੍ਰਭਾਵਤ ਕੀਤਾ ਜਾ ਰਿਹਾ ਹੈ। ਅਸੀਂ ਉਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਸਾਡੇ ਹੱਥਾਂ ਵਿੱਚ ਫੜੇ ਹੋਏ ਮੋਬਾਇਲਾਂ ਉਪਰ ਚੱਲ ਰਹੇ ਯੂਟਿਊਬ ਦੀਆਂ ਵੀਡੀਓਜ਼ ਸਾਡੇ ਦਿਮਾਗ 'ਤੇ ਕਿਸ ਢੰਗ ਦੇ ਨਾਲ ਪ੍ਰਭਾਵ ਪਾਉਂਦੀਆਂ ਹਨ ਅਤੇ ਸੋਚ ਵਿਚਾਰਨ ਦੇ ਉੱਤੇ ਕਿੰਨਾ ਪ੍ਰਭਾਵ ਪਾਉਂਦੀਆਂ ਹਨ? ਆਉਣ ਵਾਲੇ ਸਮੇਂ ਵਿੱਚ ਇਹ ਸੁਧਰ ਕੰਪਿਊਟਰ ਦੇ ਰਾਹੀਂ ਇਕੱਤਰ ਕੀਤਾ ਹੋਇਆ ਡਾਟਾ ਅਤੇ ਉਸ ਦੇ ਆਧਾਰ 'ਤੇ ਬਣਾਈਆਂ ਗਈਆਂ ਵੀਡੀਓਜ਼ ਜਾਂ ਐਡਵਰਟਾਈਜ਼ਮੈਂਟ ਸਾਡੇ ਵਿਚਾਰਾਂ ਨੂੰ ਕਿੰਨਾ ਪ੍ਰਭਾਵਤ ਕਰੇਗਾ, ਅਸੀਂ ਉਸ ਬਾਰੇ ਵੀ ਅੰਦਾਜ਼ਾ ਨਹੀਂ ਲਗਾ ਸਕਦੇ। ਇਸ ਲਈ ਸਰਕਾਰ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਉਹ ਇਹਨਾਂ ਪ੍ਰਚਾਰ ਅਤੇ ਸਾਡੇ ਦਿਮਾਗਾਂ ਨੂੰ ਪ੍ਰਭਾਵਤ ਕਰਨ ਵਾਲੇ ਮੀਡੀਆ ਆਦਿ ਨੂੰ ਰੈਗੂਲੇਟ ਕਰਨ ਲਈ ਕਾਨੂੰਨ ਬਣਾਉਣ ਅਤੇ ਸੰਵਿਧਾਨ ਦੀ ਭਾਵਨਾ ਅਨੁਸਾਰ ਲਾਗੂ ਕਰਨ।

ਭੂਟ ਤੰਤਰ ਨਾਲ ਵਿਸ਼ਵ ਗੁਰੂ ਬਨਣ ਦਾ ਭਰਮ ਤਾਂ ਪਾਲਿਆ ਜਾ ਸਕਦਾ ਹੈ, ਪਰ ਦੇਸ਼ ਦੇ ਨਿਰਮਾਣ ਅਤੇ ਵਿਕਾਸ ਦਾ ਆਧਾਰ ਨਾਗਰਿਕਾਂ ਦੀ ਆਜ਼ਾਦ ਸੋਚਣੀ ਹੀ ਹੈ।

ਸੰਪਰਕ : 98142-73870

ਸੋਸ਼ਲ ਮੀਡੀਆ ਦਾ ਆਮ ਜ਼ਿੰਦਗੀ 'ਤੇ ਪ੍ਰਭਾਵ

ਡਾ. ਸੁਖਰਾਜ ਸਿੰਘ ਬਾਜਵਾ

ਸਾਡੀ ਜ਼ਿੰਦਗੀ ਵਿੱਚ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਰੋਲ ਬਣ ਗਿਆ ਹੈ। ਇਹ ਗੱਲ ਅੰਤਰਕਥਨੀ ਨਹੀਂ ਹੋਵੇਗੀ ਜੇਕਰ ਮੈਂ ਕਹਾਂ ਕਿ ਹਰ ਕੋਈ ਚਾਹੇ ਕਿਸੇ ਵੀ ਉਮਰ ਦਾ ਹੋਵੇ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਕੁਝ ਪਲ ਵੀ ਦੂਰ ਰਹਿਣਾ ਅੱਜ ਦੇ ਸਮੇਂ ਵਿਚ ਬਹੁਤ ਅੱਖਰ ਲਗਦਾ ਹੈ। ਇਸ ਸਭ ਦਾ ਪ੍ਰਭਾਵ ਸਾਡੀ ਜ਼ਿੰਦਗੀ 'ਤੇ ਇਸ ਕਦਰ ਪਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਜਿਉਣਾ ਹੀ ਭੁੱਲ ਗਏ ਹਾਂ। ਸੋਸ਼ਲ ਮੀਡੀਆ 'ਤੇ ਬਹੁਤਾ ਕਰਕੇ ਅਸੀਂ ਰਾਜਨੀਤਕ, ਧਾਰਮਿਕ ਅਤੇ ਨਫਰਤ ਭਰੀਆਂ ਪੋਸਟਾਂ ਦੇ ਨਾਲ-ਨਾਲ ਅਸਲੀ ਸਮੱਗਰੀ ਵੀ ਦੇਖਦੇ ਹਾਂ, ਜੋ ਸਾਡੇ ਮਨਾਂ ਉਪਰ ਰਿਣਾਤਮਕ ਪ੍ਰਭਾਵ ਪਾਉਂਦੀ ਹੈ ਤੇ ਅਸੀਂ ਪਹਿਲਾਂ ਨਫਰਤ ਦਾ ਸ਼ਿਕਾਰ ਹੁੰਦੇ ਹਾਂ ਫੇਰ ਆਪਸੀ ਭਾਈਚਾਰੇ ਨੂੰ ਗਵਾ ਲੈਂਦੇ ਹਾਂ। ਸੋਸ਼ਲ ਮੀਡੀਆ 'ਤੇ ਵਾਇਰਲ ਪੋਸਟਾਂ, ਜਿਨ੍ਹਾਂ ਵਿਚ ਕਿਸੇ ਖਾਸ ਰਾਜਨੀਤਕ ਆਗੂ ਬਾਰੇ ਜਾਂ ਕਿਸੇ ਖਾਸ ਧਰਮ ਅਤੇ ਫਿਰਕੇ ਬਾਰੇ ਅਜਿਹੇ ਸ਼ਬਦ ਕਹੇ ਹੁੰਦੇ ਹਨ, ਜੋ ਸਾਡੀ ਸੋਚ ਨਾਲ ਮੇਲ ਨਹੀਂ ਖਾਂਦੇ, ਅਸੀਂ ਉਨ੍ਹਾਂ ਨੂੰ ਇਕ ਪਾਸੇ ਨਾ ਕਰਕੇ ਉਸ ਉਪਰ ਆਪਣੇ ਵਿਚਾਰ ਰੱਖਦੇ ਹਾਂ, ਜੋ ਕਈ ਵਾਰ ਸਾਹਮਣੇ ਵਾਲੇ ਨੂੰ ਪਸੰਦ ਨਹੀਂ ਆਉਂਦੇ ਤੇ ਆਪਸੀ ਤੰਕਾਰ ਇਸ ਕਦਰ ਵਧ ਜਾਂਦੀ ਹੈ ਕਿ ਦੁਸ਼ਮਣੀ ਤੱਕ ਪੈਦਾ ਹੋ ਜਾਂਦੀ ਹੈ। ਇਸ ਨਾਲ ਆਪਣਾ ਮਾਨਸਿਕ ਸੰਤੁਲਨ ਵੀ ਵਿਗੜਨ ਲਗਦਾ ਹੈ। ਅਸਲੀਲਤਾ ਭਰੀਆਂ ਪੋਸਟਾਂ ਨਾਲ ਨੌਜਵਾਨਾਂ ਦਾ

ਮਾਨਸਿਕ ਵਿਕਾਸ ਰੁਕਦਾ ਹੈ ਤੇ ਉਨ੍ਹਾਂ ਦਾ ਰੁਝਾਨ ਸੋਕਸ ਕਿਆਵਾਂ ਵੱਲ ਵਧਦਾ ਹੈ, ਜਿਸ ਨਾਲ ਸਮਾਜ ਵਿਚ ਬਲਾਤਕਾਰ ਵਰਗੀਆਂ ਕੁਰੀਤੀਆਂ ਜਨਮ ਲੈਂਦੀਆਂ ਹਨ। ਬੱਚਿਆਂ ਅੰਦਰ ਵਧ ਰਿਹਾ ਸੋਸ਼ਲ ਮੀਡੀਏ ਦਾ ਰੁਝਾਨ ਉਨ੍ਹਾਂ ਦੇ ਮਾਨਸਿਕ ਤੇ ਸਰੀਰਕ ਵਿਕਾਸ 'ਤੇ ਅਸਰ ਪਾ ਰਿਹਾ ਹੈ ਤੇ ਇਹ ਬੱਚਿਆਂ ਨੂੰ ਸਮਾਜਿਕ ਕਦਰਾਂ-ਕੀਮਤਾਂ ਤੋਂ ਦੂਰ ਲਿਜਾ ਰਿਹਾ ਹੈ। ਬੱਚਿਆਂ ਤੇ ਮਾਤਾ-ਪਿਤਾ ਦੇ ਰਿਸ਼ਤਿਆਂ ਉਪਰ ਨਕਾਰਾਤਮਕ ਅਸਰ ਵੇਖਣ ਨੂੰ ਮਿਲ ਰਿਹਾ ਹੈ।

ਆਉ, ਜ਼ਿੰਦਗੀ ਵਿਚ ਇਕ ਬਦਲਾਅ ਲੈ ਕੇ ਆਈਏ ਤੇ ਕੁਝ ਦੇਰ ਸੋਸ਼ਲ ਮੀਡੀਆ ਨਾਲ ਜੁੜੇ ਰਹਿ ਕੇ ਵੀ ਸਮਾਜ ਵਿਚ ਮੁਹੱਬਤ ਫੈਲਾਉਣ ਦਾ ਕੰਮ ਕਰੀਏ। ਹੁਣ ਰਾਜਨੀਤਕ, ਧਾਰਮਿਕ ਤੇ ਨਫਰਤ ਭਰੀਆਂ ਤੇ ਅਸਲੀਲਤਾ ਪਰੋਸਣ ਵਾਲੀਆਂ ਪੋਸਟਾਂ ਨੂੰ ਅਣਦੇਖਿਆ ਕਰੀਏ। ਕਿਸੇ ਵੀ ਅਜਿਹੀ ਪੋਸਟ 'ਤੇ ਨਾ ਆਪਣੇ ਵਿਚਾਰ ਪ੍ਰਗਟ ਕਰੀਏ ਤੇ ਨਾ ਹੀ ਲਾਈਕ ਜਾਂ ਅੱਗੇ ਸਾਂਝਾ ਕਰੀਏ। ਗੱਲ ਕਰੀਏ ਸਿਰਫ ਪਿਆਰ-ਮੁਹੱਬਤ ਫੈਲਾਉਣ ਵਾਲੀਆਂ ਪੋਸਟਾਂ ਦੀ, ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ



ਹੋਵੇ, ਜਿਸ ਨਾਲ ਸਾਡੀ ਮਾਨਸਿਕ ਅਵਸਥਾ ਉਪਰ ਵੀ ਕੋਈ ਰਿਣਾਤਮਕ ਪ੍ਰਭਾਵ ਨਾ ਪਵੇ ਤਾਂ ਅਸੀਂ ਆਪ ਇਕ ਖੁਸ਼ਹਾਲ ਜੀਵਨ ਜੀ ਪਾਵਾਂਗੇ। ਸੋਸ਼ਲ ਮੀਡੀਆ ਦੀ ਵਰਤੋਂ ਸਕਾਰਾਤਮਕ ਚਰਚਾ ਲਈ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿਚ ਰਾਜਨੀਤੀ ਜਾਂ ਧਰਮ ਬਾਰੇ ਚਰਚਾ ਨਾ ਹੋ ਕੇ ਮੁੱਦੇ ਅਲੱਗ ਹੋਣੇ ਚਾਹੀਦੇ ਹਨ। ਚੰਗੀ ਸਿਹਤ, ਸਿੱਖਿਆ, ਖੇਤੀਬਾੜੀ ਸੰਬੰਧੀ ਗੱਲਾਂ ਦੇ ਨਾਲ ਨਵੀਆਂ ਵਿਗਿਆਨਕ ਖੋਜਾਂ ਚਰਚਾ ਦਾ ਵਿਸ਼ਾ ਹੋਣ, ਜਿਸ ਨਾਲ ਸਾਡੇ ਗਿਆਨ ਵਿਚ ਵਾਧਾ ਹੋਵੇ। ਪਰਮਾਤਮਾ ਉਪਰ ਚਰਚਾ ਕਰਨ ਦੀ ਜਗ੍ਹਾ

ਕੁਦਰਤ 'ਤੇ ਚਰਚਾ ਹੋਣੀ ਚਾਹੀਦੀ ਹੈ, ਕਿਉਂਕਿ ਜਿੱਥੇ ਸ਼ਬਦ ਪਰਮਾਤਮਾ ਆ ਜਾਂਦਾ ਹੈ, ਉਥੇ ਧਰਮ ਦੀ ਗੱਲ ਹੋਣੀ ਲਾਜ਼ਮੀ ਹੈ ਤੇ ਇਸ ਨਾਲ ਸਮਾਜ ਵਿਚ ਵੰਡੀਆਂ ਪੈਂਦੀਆਂ ਹਨ, ਕਿਉਂਕਿ ਪਰਮਾਤਮਾ ਕਿਸੇ ਲਈ ਰਾਮ ਹੈ ਤੇ ਕਿਸੇ ਲਈ ਅੱਲਾਹ ਤੇ ਕਿਸੇ ਲਈ ਜੀਸਸ ਤੇ ਕਿਸੇ ਲਈ ਵਾਹਿਗੁਰੂ, ਪਰ ਕੁਦਰਤ ਇਕ ਹੈ ਤੇ ਕੁਦਰਤ ਦੀ ਗੱਲ ਕਰਨ ਨਾਲ ਵੰਡੀਆਂ ਨਹੀਂ ਪੈਂਦੀਆਂ ਤੇ ਅਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ।

ਖੇਤੀਬਾੜੀ ਬਾਰੇ ਚਰਚਾ ਕਰੀਏ ਤੇ ਆਪਣੇ ਤਜਰਬੇ ਸਾਂਝੇ ਕਰੀਏ। ਕਿੱਦਾਂ ਕੁਦਰਤੀ ਖੇਤੀ ਕਰਕੇ ਮੁਨਾਫਾ ਵੀ ਕਮਾਇਆ ਜਾ ਸਕਦਾ ਤੇ ਖਰਚ ਵੀ ਘਟਾਇਆ ਜਾ ਸਕਦਾ। ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਤੇ ਨੌਜਵਾਨਾਂ ਦਾ ਰੁਝਾਨ ਕੁਦਰਤੀ ਖੇਤੀ ਵੱਲ ਵਧੇਗਾ। ਨੌਜਵਾਨਾਂ ਨਾਲ ਕਿੱਤਾਮੁਖੀ ਚਰਚਾ ਕਰਕੇ ਉਨ੍ਹਾਂ ਨਾਲ ਰੌਜ਼ਗਾਰ ਦੇ ਮੌਕਿਆਂ ਬਾਰੇ ਗੱਲ ਕੀਤੀ ਜਾ ਸਕਦੀ ਹੈ, ਜਿਸ ਨਾਲ ਨੌਜਵਾਨ ਵਰਗ ਨੂੰ ਫਾਇਦਾ ਹੋਵੇਗਾ ਤੇ ਉਨ੍ਹਾਂ ਦਾ ਜੀਵਨ ਵਧਿਆ ਹੋ ਜਾਵੇਗਾ।

ਸੰਪਰਕ : 788866-84597

ਕਾਰਪੋਰੇਟਾਂ ਵੱਲੋਂ ਕੰਮ ਦੇ ਘੰਟੇ ਵਧਾਉਣ ਦੇ ਮਨਸੂਬਿਆਂ ਨੂੰ ਸਮਝਣ ਦੀ ਲੋੜ

ਪਿਛੇ ਦਿੱਤੇ ਦੇਸ਼ ਦੇ ਦੋ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ (ਸੋਚਲਕਾਂ) ਨੇ ਪੈਦਾਵਾਰ ਵਧਾਉਣ ਵੱਲੋਂ ਬਹਾਨੇ ਅਧੀਨ ਦੋਸ਼ ਦੀ ਤਰੱਕੀ ਵਧਾਉਣ ਲਈ ਕਾਰਮੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ ਵਧੇਰੇ ਘੰਟੇ ਕੰਮ ਕਰਨ ਦੀ ਦਿੱਤੀ ਗਈ ਭਾਵਨਾਤਮਕ ਸਲਾਹ ਚਰਚਾ ਦਾ ਮੁੱਦਾ ਹੈ। ਪਹਿਲੀ ਸਲਾਹ ਇਨਫੋਸਿਸ ਦੇ ਸ੍ਰੀ ਨਰਾਇਣ ਮੂਰਤੀ ਨੇ ਦਿੱਤੀ ਕਿ ਹਫ਼ਤੇ ਵਿੱਚ 70 ਘੰਟੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਦੇਸ਼ ਵਿਕਸਤ ਦੇਸ਼ਾਂ ਦੇ ਹਾਣ ਦਾ ਹੋ ਸਕੇ। ਉਸ ਤੋਂ ਬਾਅਦ, ਦੂਜੀ ਤਾਜ਼ਾ ਸਲਾਹ ਐੱਲ. ਐੱਫ ਟੀ. ਦੇ ਚੇਅਰਮੈਨ ਸ੍ਰੀ ਐੱਸ. ਐੱਨ. ਸੁਬਰਾਮਨੀਅਮ ਨੇ ਦਿੱਤੀ ਕਿ ਦੇਸ਼ ਦੀ ਵਧੇਰੇ ਆਰਥਿਕ ਤਰੱਕੀ ਲਈ ਕਾਰਮੀਆਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਹਫ਼ਤੇ ਵਿੱਚ 90 ਘੰਟੇ ਕੰਮ ਕਰਨਾ ਚਾਹੀਦਾ ਹੈ। ਇਸੇ ਹੀ ਤਰ੍ਹਾਂ 2023 ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਵਧਾਉਣ ਲਈ ਸੂਬੇ ਦੇ ਕਾਰਪੋਰੇਟ ਘਰਾਣਿਆਂ ਨਾਲ ਇੱਕ ਮੀਟਿੰਗ ਵਿੱਚ ਕਾਰਪੋਰੇਟਾਂ ਵੱਲੋਂ ਕੰਮ ਦੇ ਵਧਾਉਣ ਲਈ ਮੰਗ ਉਠਾਉਣ ਤੋਂ ਬਾਅਦ ਅਤੇ ਉਨ੍ਹਾਂ ਦੇ ਦਬਾਅ ਕਾਰਨ ਅਤੇ ਭਾਵਨਾਤਮਕ ਵਹਿਣ ਵਿੱਚ ਵਧੇਰੇ ਸੂਬੇ ਦੇ ਕਾਰਮੀਆਂ ਵਿੱਚ ਮਜ਼ਦੂਰਾਂ ਵੱਲੋਂ ਹਰ ਰੋਜ਼ 8 ਘੰਟਿਆਂ ਦੀ ਬਜਾਏ 12 ਘੰਟੇ ਕੰਮ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ, ਜਿਸ ਨੂੰ ਹੁਣ ਵਾਪਸ ਲੈ ਲਿਆ ਗਿਆ ਹੈ। ਇਸੇ ਹੀ ਤਰ੍ਹਾਂ ਦੇਸ਼ ਦੇ ਕਈ ਸੂਬਿਆਂ ਨੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਸਬੰਧੀ ਸੰਬੰਧਤ ਕਾਨੂੰਨਾਂ ਅਤੇ ਨਿਯਮਾਂ ਵਿੱਚ ਬਦਲਾਅ ਕਰਕੇ ਨੋਟੀਫਿਕੇਸ਼ਨਾਂ ਕੀਤੀਆਂ ਸਨ। ਕਾਰਪੋਰੇਟ ਕੰਪਨੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਵੱਲੋਂ ਵਾਰ-ਵਾਰ ਭਾਵਨਾਤਮਕ ਅ

ਬਨੇਰਾ ਪ੍ਰਾਪਤੀ ਮੁਹਿੰਮ ਵੱਲੋਂ ਡੀ ਸੀ ਦਫਤਰਾਂ ਅੱਗੇ ਦੂਜਾ ਮਹੀਨਾ ਵਾਰੀ ਐਕਸ਼ਨ 28 ਨੂੰ : ਇੰਦਰਜੀਤ ਦੀਨਾ, ਜਗਵਿੰਦਰ ਕਾਕਾ

ਡਿਪਟਰ ਭਾਰਤੀਆਂ ਨਾਲ ਗ਼ੈਰ-ਮਨੁੱਖੀ ਵਿਵਹਾਰ ਦਾ ਅੰਤਰਰਾਸ਼ਟਰੀ ਅਦਾਲਤ ਨੂੰ ਸ਼ਮਲ ਨੋਟਿਸ ਲੈਣ ਚਾਹੀਦਾ : ਕਰਮਵੀਰ ਬੱਠੀ

ਮੋਗਾ (ਇਕਬਾਲ ਸਿੰਘ ਖਹਿਰਾ)-ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵੱਲੋਂ ਬਨੇਰਾ ਪ੍ਰਾਪਤੀ ਮੁਹਿੰਮ ਦੇ ਬੇਨਤ ਹੋਣ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਤੇ 6 ਘੰਟੇ ਦੀ ਕਾਨੂੰਨੀ ਕੌਮ ਵਿਦਰੋਹੀ ਪ੍ਰਾਪਤ ਕਰਨ ਲਈ ਪਿਛਲੇ ਮਹੀਨੇ ਤੋਂ ਸ਼ੁਰੂ ਕੀਤੇ ਮਹੀਨੇਵਾਰ 'ਬਨੇਰਾ ਐਕਸ਼ਨ 28' ਨੂੰ ਜਾਰੀ ਰੱਖਿਆਂ 28 ਫਰਵਰੀ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਡੀ. ਸੀ. ਦਫਤਰਾਂ ਅੱਗੇ ਦੂਜਾ ਮਹੀਨੇਵਾਰੀ 'ਬਨੇਰਾ ਐਕਸ਼ਨ' ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਮੋਗਾ ਜ਼ਿਲ੍ਹੇ ਦੀ ਮੀਟਿੰਗ ਬਰਿਟ ਨੈਸ਼ਨਲ ਸਿੰਘ ਧਾਲੀਵਾਲ ਭਵਨ ਵਿੱਚ ਕੀਤੀ ਗਈ, ਜਿਸ ਵਿੱਚ ਪ੍ਰੋਗਰਾਮ ਨੂੰ ਸ਼ਲਾਘਾ ਪ੍ਰਦਾਨ ਕਰਦੇ ਨੇਪਰੇ ਚੜ੍ਹਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਵੀਰ ਬੱਠੀ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਮੀਟਿੰਗ ਦੀ ਪ੍ਰਧਾਨਗੀ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਇੰਦਰਜੀਤ ਦੀਨਾ ਨੇ ਕੀਤੀ। ਇਸ ਮੀਟਿੰਗ ਵਿੱਚ ਦੋਸ਼ੀ ਜ਼ਬੋਦੀਆਂ ਦੇ ਕਾਰਕੁਨਾਂ ਤੇ ਆਗੂਆਂ ਨੂੰ ਸ਼ਮਲੀਅਤ ਕੀਤੀ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਬਨੇਰਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ



ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਪਿਛਲੇ ਲੱਖ ਸੌਮਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਹ ਸੰਘਰਸ਼ ਬਨੇਰਾ ਦੀ ਪ੍ਰਾਪਤੀ ਲਈ ਕਰਨ ਵਾਲਾ ਦਾ ਦੁਬਾਰਾ ਖਤਾ ਕਰ ਦਿੱਤਾ ਹੈ ਤਾਂ ਬਨੇਰਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਬਨੇਰਾ ਹੀ ਹਰ ਇੱਕ ਲਈ ਯਕੀਨ ਰੁਜ਼ਗਾਰ ਦੀ ਗਰੰਟੀ ਕਰਦਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਬਨੇਰਾ ਦੀ ਪ੍ਰਾਪਤੀ ਤੇ ਨਵਾਂ ਕੌਮ ਪੈਦਾ ਕਰਨ ਲਈ 6 ਘੰਟੇ ਦੀ ਕਾਨੂੰਨੀ ਕੌਮ ਵਿਦਰੋਹੀ ਲਈ ਹਰ ਮਹੀਨੇ ਦੇ ਚੰਬੇ ਸ਼ੁਰੂਕਾਰ ਡੀ ਸੀ ਦਫਤਰਾਂ ਅੱਗੇ ਬਨੇਰਾ ਐਕਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਸੀ ਤੇ ਇਸ ਦੀ ਲਗਾਤਾਰਤਾ ਨੂੰ ਜਾਰੀ ਰੱਖਿਆਂ 28 ਫਰਵਰੀ ਨੂੰ ਇਹ ਪ੍ਰਦਰਸ਼ਨ ਕੀਤੇ ਜਾਣਗੇ, ਜਿਸ ਦੀਆਂ

ਤਿਆਰੀਆਂ ਜੰਗੀ ਪੱਧਰ 'ਤੇ ਕੀਤੀਆਂ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ ਅਮਰੀਕਾ ਵੱਲੋਂ ਹੱਥਕੜੀਆਂ ਤੇ ਬੇੜੀਆਂ ਵਿੱਚ ਜਕੜ ਕੇ ਭਾਰਤੀਆਂ ਨੂੰ ਡਿਪਟਰ ਕਰਨ ਦੀ ਕਾਰਵਾਈ ਨੂੰ ਗ਼ੈਰ-ਮਨੁੱਖੀ ਕਾਰਵਾਈਆਂ ਸ਼ਮਲ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਕਰਮਵੀਰ ਬੱਠੀ ਨੇ ਕਿਹਾ ਕਿ ਰੁਜ਼ਗਾਰ ਦੀ ਭਾਲ ਲਈ ਪ੍ਰਵਾਸ ਸਦੀਆਂ ਤੋਂ ਚਲਦਾ ਆ ਰਿਹਾ ਚਾਹੇ ਉਹ ਕੌਨੂੰਨ ਹੋਵੇਗਾ ਜਾਂ ਗ਼ੈਰ-ਕੌਨੂੰਨ ਪਰ ਅੰਤਰਰਾਸ਼ਟਰੀ ਅਦਾਲਤੀ ਕਾਨੂੰਨ ਵਿਚ ਵੀ ਪ੍ਰਵਾਸੀ ਪ੍ਰਤੀ ਅਜਿਹਾ ਗ਼ੈਰ-ਮਨੁੱਖੀ ਵਿਵਹਾਰ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਪਾਸੇ ਭਾਰਤ ਨਾਲ ਦੋਸਤੀ ਦੀ ਦੁਹਾਈ ਦਿੰਦਾ ਹੈ, ਪਰ ਦੂਜੇ ਪਾਸੇ ਭਾਰਤੀਆਂ ਨਾਲ ਅਜਿਹਾ ਵਿਵਹਾਰ ਨਿਰਦਾਯੋਗ ਹੈ। ਆਗੂਆਂ ਨੇ ਮੰਗ ਕੀਤੀ ਕਿ ਅਜਿਹੇ ਗ਼ੈਰ-ਮਨੁੱਖੀ ਵਰਤਾਰੇ ਪ੍ਰਤੀ ਅੰਤਰਰਾਸ਼ਟਰੀ ਅਦਾਲਤ ਨੂੰ ਦਖਲ ਦੇ ਕੇ ਇਸ ਗ਼ੈਰ-ਮਨੁੱਖੀ ਕਾਰਵਾਈ ਨੂੰ ਰੋਕਣਾ ਚਾਹੀਦਾ ਹੈ। ਇਸ ਮੀਟਿੰਗ ਵਿੱਚ ਹੁਨਰਾਂ ਤੇ ਇਲਾਵਾ ਸਵਾਗਤ ਖੋਸ਼ਾ, ਸੁੱਖ ਮਹੇਸ਼ਰੀ, ਬੋਹੜ ਬੁੱਟਰ, ਜਸਪ੍ਰੀਤ ਬੱਠੀ, ਕੁਲਵੀਰ ਮੁਸ਼ਰੀ, ਗੁਰਪ੍ਰੀਤ ਮੱਲੀਆ, ਜਿੰਦਰ ਚੌਫੜ, ਪੁਸ਼ਾ ਖੋਸ਼ਾ ਤੇ ਹਰਜੀਤ ਮਹੇਸ਼ਰੀ ਆਦਿ ਆਗੂਆਂ ਨੇ ਸ਼ਮਲੀਅਤ ਕੀਤੀ।

ਪੰਜਾਬ ਸਰਕਾਰ ਪੇਂਡੂ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰੋ : ਦੇਵੀ ਕੁਮਾਰੀ




ਕੋਟਕਪਾਲ (ਰਛਪਾਲ ਭੁੱਲਰ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਅਤੇ ਰੁਜ਼ਗਾਰੀ ਸੰਭਾਲਣ ਤੋਂ ਲੈ ਕੇ ਹੁਣ ਵੱਡੇ ਹਰ ਅੰਦਰ ਦੇ ਖਾਤੇ ਵਿੱਚ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਬਣਦੀ ਰਾਸ਼ੀ ਜਮ੍ਹਾਂ ਕਰਵਾਏ। ਇਹ ਸ਼ਬਦ ਬੀਓ ਦੇਵੀ ਕੁਮਾਰੀ, ਸੂਬਾ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ ਨੇ ਪਿੰਡ ਚੰਦਰਨਾ ਵਿੱਚ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੌੀ ਰਾਜ ਵਿੱਚ ਦੇਸ਼ ਭਰ 'ਚ ਦਲਿਤਾਂ ਤੇ ਘੱਟ ਗਿਣਤੀਆਂ, ਖਾਸ ਕਰਕੇ ਔਰਤਾਂ 'ਤੇ ਜਬਰ ਵਿੱਚ ਵਾਧਾ ਹੋਇਆ ਹੈ, ਦੂਜੇ ਪਾਸੇ ਪਿੰਡ ਦਾਨ ਸਿੰਘ ਵਾਲਾ ਅਤੇ ਚੰਦਰਨਾ ਦੀਆਂ ਘਟਨਾਵਾਂ ਪੰਜਾਬ ਸਰਕਾਰ ਦੇ ਕੁੱਚੇ ਰਾਜ ਪ੍ਰਬੰਧ 'ਚ ਸ਼ੁਰੂ ਹਨ। ਪਿੰਡ ਦੀ ਮੌਜੂਦਾ ਸਰਪੰਚ ਦੇ ਪਛਤਾਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਬੀਓ ਦੇਵੀ ਕੁਮਾਰੀ ਨੇ ਜ਼ਿਲ੍ਹਾ ਪ੍ਰਧਾਨ ਤੋਂ ਮੰਗ ਕੀਤੀ ਕਿ ਦਲਿਤ ਔਰਤ ਸਰਪੰਚ ਦੇ ਪਛਤਾਵ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਕਿਉਂਕਿ 5 ਫਰਵਰੀ ਨੂੰ ਵਾਪਸੀ ਮੈਂਬਰਾਂਗੀ ਘਟਨਾ ਕਾਰਨ ਪਛਤਾਵ ਖੰਭ ਦੇ ਪਛਤਾਵ 'ਹੋਂਦ ਨਿਕਟੀ ਕਰ ਰਿਹਾ ਹੈ। ਇਕੱਠ ਨੂੰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਰਜਕਾਰੀ ਗੁਰਨਾਮ ਸਿੰਘ ਮਾਨੀਵਾਲਾ ਨੇ ਸੰਬੋਧਨ ਕਰਦੇ ਹੋਏ ਬੰਬਰ ਮਜ਼ਦੂਰ ਪਾਥਸ਼ਾਲਾ ਲਈ ਪੰਚਾਇਤੀ ਥਾਂਵਾਂ ਵਿੱਚ ਦਸ ਮਹਲੇ ਦੇ ਪਲਾਟ ਤੇ ਮਕਾਨ ਬਨਾਉਣ ਲਈ ਸਰਕਾਰ ਮਦਦ ਦੀ ਮੰਗ ਕੀਤੀ। ਉਨ੍ਹਾਂ ਨੇ ਪਛਤਾਵ ਦੇ ਨਾਂਅ 'ਤੇ ਕੱਟੇ ਰਾਸ਼ਨ ਕਾਰਡ ਤੁਰੰਤ ਬਹਾਲ ਕਰਨ ਦੀ ਮੰਗ ਵੀ ਕੀਤੀ। ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਅੰਕੋ ਕੋਸ਼ਲ ਨੇ ਕਿਹਾ ਕਿ ਪਾਰਟੀ ਪਿੰਡਾਂ ਦੇ ਖੇਤ ਮਜ਼ਦੂਰਾਂ ਦੇ ਹਰ ਹੱਕੀ ਸੰਘਰਸ਼ ਵਿੱਚ ਡਟ ਕੇ ਸਾਥ ਦੇਵੇਗੀ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਬੁੱਢਾਂ ਦਾ ਗਠਨ ਕੀਤਾ ਗਿਆ, ਜਿਸ ਦੇ ਪ੍ਰਧਾਨ ਮਲਕੀਤ ਸਿੰਘ, ਜਨਰਲ ਸਕੱਤਰ ਰਾਮ ਸ਼ਰੂਪ ਤੇ ਇਲਾਵਾ ਸਤਨਾਮ ਸਿੰਘ, ਗੁਰਮਲ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਰਾਮੂ ਸਿੰਘ, ਗੁਰਮੇਵ ਸਿੰਘ, ਵਿਕੀ ਸਿੰਘ, ਮਲਕੀਤ ਸਿੰਘ ਤੇ ਇਲਾਵਾ ਬੀਓਆ ਵਿੱਚੋਂ ਜਸਵਿੰਦਰ ਕੌਰ, ਗੁਰਮੀਤ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਪਰਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ।

ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੋ 3 ਵਿਦੇਸ਼ੀ ਪਿਸਟਲਾਂ ਸਮੇਤ ਕਾਬੂ



ਸ੍ਰੀ ਮੁਕਤਸਰ ਸਾਹਿਬ (ਜ਼ਮਿੰਦਰ ਪਾਲ, ਪੁਸ਼ਾ)-ਡਾ. ਅਖਿਲ ਚੌਧਰੀ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕ੍ਰ. ਮੀ. ਨ. ਲ. ਵਿਅਕਤੀਆਂ/ਗੈਂਗਸਟਰਾਂ ਪਿਲਾਵ ਵਿੱਚੀ ਮੁਹਿੰਮ ਨੂੰ ਉਸ ਵਕਤ ਭਰਵਾਂ ਹੁੰਗਾਰਾ ਮਿਲਿਆ ਜਦੋਂ ਮਨੀਚੀ ਸਿੰਘ ਵਿੱਲੋਂ ਐੱਸ ਪੀ (ਡੀ) ਤੇ ਰਮਨਪ੍ਰੀਤ ਸਿੰਘ ਗਿੱਲ ਡੀ. ਐੱਸ. ਪੀ. (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਇਸਪੈਕਟਰ ਗੁਰਵਿੰਦਰ ਸਿੰਘ ਇੰਦਰਜੀਤ ਸੀ. ਆਈ. ਏ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 2 ਵਿਅਕਤੀਆਂ ਨੂੰ ਸਮੇਤ 3 ਵਿਦੇਸ਼ੀ ਪਿਸਟਲਾਂ ਤੇ 20 ਜ਼ਿੰਦਾ ਰੌਂਦ ਤੇ ਇੱਕ ਮੋਬਾਇਲ ਫੋਨ ਸਮੇਤ ਸਿਮ ਦੇ ਕਾਬੂ ਸਮੇਤ ਵਿੱਚ ਵੱਡੀ ਸਫਲਤਾ ਦਿਖਾ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਡਾ. ਅਖਿਲ ਚੌਧਰੀ ਆਈ. ਪੀ. ਐੱਸ. ਸੀਨੀਅਰ ਕਪਤਾਨ ਪੁਲਸ ਨੇ ਦੱਸਿਆ ਸੀ ਐਫ. ਡੀ. ਸਟਾਫ਼ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਜਦ ਵੀਕਿੰਗ ਵਾ ਤਲਾਸ਼ ਸੰਬੰਧੀ ਡਿਰੈਕਟਰ ਫੌਜ, ਨੇੜੇ ਗੁਰਮਿੰਦਰ ਕਾਲਜ ਸ੍ਰੀ ਮੁਕਤਸਰ ਸਾਹਿਬ ਮੌਜੂਦ ਸੀ ਤਾਂ ਦੋ ਨੌਜਵਾਨ, ਜਿਨ੍ਹਾਂ ਨੂੰ ਸ਼ੱਕ ਦੀ ਬਿਨਾਅ 'ਤੇ ਰੋਕ ਕੇ ਨਾਮ-ਪਤਾ ਪੁੱਛਿਆ ਤਾਂ ਇੱਕ ਨੌਜਵਾਨ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਨੱਧੂ ਰਾਮ ਵਾਸੀ ਗਾਂਧੀ ਨਗਰ, ਗਲੀ ਨੰਬਰ 02, ਨੇੜੇ ਬੰਗੂ ਭਗਤ ਦਾ ਡੇਰਾ ਸ੍ਰੀ ਮੁਕਤਸਰ ਸਾਹਿਬ ਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਅਵਤਾਰ ਸਿੰਘ ਉਰਵ ਲੱਖਾ ਬਾਬਾ ਪੁੱਤਰ ਜੰਡ ਸਿੰਘ ਵਾਸੀ ਗਲੀ ਨੰਬਰ 09, ਕੋਟਲੀ ਰੋਡ ਸ੍ਰੀ

ਜਸਵੰਤ ਸਿੰਘ ਸਮਰਾ ਦੀ 21ਵੀਂ ਬਰਸੀ 27 ਨੂੰ ਜਲੰਧਰ 'ਚ ਮਨਾਈ ਜਾਵੇਗੀ



ਮੋਗਾ (ਇਕਬਾਲ ਸਿੰਘ ਖਹਿਰਾ)-ਰੋਡਵੱਚ ਕਾਰਮਿਓਂ ਦੀ ਜਥੇਬੰਦੀ ਪੰਜਾਬ ਗਰਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਬਾਨੀ ਕਾ. ਜਸਵੰਤ ਸਿੰਘ ਸਮਰਾ ਦੀ 21ਵੀਂ ਬਰਸੀ 27 ਫਰਵਰੀ ਨੂੰ ਜਲੰਧਰ ਵਿਖੇ ਮਨਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਸੁਝਾ ਸਕੱਤਰ ਗੁਰਦੇਵ ਕੌਰ ਦੀ ਖ਼ਬਰ ਮੋਗਾ ਜ਼ਿਲ੍ਹਾ ਦੇ ਪ੍ਰਧਾਨ ਰਾਜਬੀਰ ਸਿੰਘ, ਜਨਰਲ ਸਕੱਤਰ ਮਨਦੀਪ ਮਖੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਬਰਸੀ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਕਾ. ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਏਟਕ, ਕਾ. ਜਗਰੂਪ, ਗੁਰਦੀਪ ਸਿੰਘ ਮੌਜੀ, ਰਜਿੰਦਰ ਸਿੰਘ ਮੰਡ ਪ੍ਰਧੂਰ ਹੋਰ ਹਨ। ਸਮਾਗਮ ਵਿੱਚ ਜਿੱਥੇ ਜਸਵੰਤ ਸਮਰਾ ਵੱਲੋਂ ਮਜ਼ਦੂਰ ਜਮਾਤ ਦੀ ਬਿਹਤਰੀ ਲਈ ਪਾਏ ਯੋਗਦਾਨ ਬਾਰੇ ਚਰਚਾ ਹੋਵੇਗੀ, ਉਥੇ ਹੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ 8ਵੇਂ ਪੈ ਕਮਿਸ਼ਨ ਦੀ ਸਥਾਪਨਾ ਕੀਤੀ ਜਾ ਰਹੀ ਹੈ, ਪਰ ਪੰਜਾਬ ਸਰਕਾਰ ਵੱਲੋਂ 6ਵੇਂ ਪੈ ਕਮਿਸ਼ਨ ਦੀ ਸਥਾਪਨਾ ਕੀਤੀ ਜਾ ਰਹੀ ਹੈ, ਤਾਂ ਦੋਵਾਂ ਕਿਸਮਤਾਂ ਦਾ ਫੈਸਲਾ, ਨੇਕ 'ਤੇ ਹੋਏ ਮੁਲਾਜ਼ਮਾਂ ਨੂੰ ਸਾਂਝਾ ਕਰਨਾ, ਪ੍ਰਾਚੀਨ ਪੈਨਸ਼ਨ ਬਹਾਲ ਕਰਨਾ ਤੇ ਸਕੀਮ ਵਰਕਰਾਂ ਲਈ ਨਿਰਮਲ ਵੇਜ਼ ਵੀ ਲਾਗੂ ਨਾ ਕਰਨਾ ਵਰਗੀਆਂ ਅਹਿਮ ਮੰਗਾਂ ਬਾਰੇ ਚਰਚਾ ਕੀਤੀ ਜਾਵੇਗੀ। ਮੱਧ ਰਾਜ ਰੋਲਾ ਦੀ ਟੀਮ ਵੱਲੋਂ ਨਾਟਕ ਪੜ ਕੀਤੇ ਜਾਣਗੇ ਤੇ ਲੱਗਣ ਦਾ ਵੀ ਪ੍ਰਬੰਧ ਦੱਲੋਗਾ। ਇਸ ਬਰਸੀ ਸਮਾਗਮ ਵਿੱਚ ਰੋਡਵੱਚ ਦੇ 18 ਜ਼ਿਲ੍ਹਿਆਂ ਦੇ ਮੁਲਾਜ਼ਮ ਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮਲੀਅਤ ਕਰਨਗੇ।

ਕਾਰਕਾਂ

ਮਾਛੀਕੇ 'ਚ ਕਬੱਡੀ ਟੂਰਨਾਮੈਂਟ 2 ਅਪ੍ਰੈਲ ਨੂੰ ਨਿਰਮਲ ਸਿੰਘ ਵਾਲਾ (ਲਵਲੀ ਮਾਛੀਕੇ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਪੋਰਟਸ ਕਲੱਬ ਮਾਛੀਕੇ ਵਿੱਚ ਪਿੰਡ ਮਾਛੀਕੇ ਵਿਖੇ ਕਬੱਡੀ ਟੂਰਨਾਮੈਂਟ 2 ਅਪ੍ਰੈਲ 2025 ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਬੱਡੀ ਟੀਮਾਂ 57 ਕਿੱਲੋ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਕਬੱਡੀ ਟੀਮਾਂ ਵਿੱਚ ਪਹਿਲਾ ਇਨਾਮ 51000 ਤੇ ਦੂਜਾ ਇਨਾਮ 41000 ਅਤੇ 57 ਕਿੱਲੋ ਨਿਰਲ ਵਿੱਚ ਪਹਿਲਾ ਇਨਾਮ 11000 ਤੇ ਦੂਜਾ ਇਨਾਮ 8100 ਹੋਵੇਗਾ। ਇਸ ਕਬੱਡੀ ਵਿੱਚ ਉਪਨੇ ਦੇ ਬੈਸਟ ਰੇਡਰ ਤੇ ਜਾਰੀ ਨੂੰ 11000 ਤੇ ਕੰਪ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਉਨ੍ਹਾਂ ਤੇ ਇਲਾਵਾ 57 ਕਿੱਲੋ ਦੇ ਬੈਸਟ ਰੇਡਰ ਤੇ ਜਾਰੀ ਨੂੰ 11000 ਤੇ ਕੰਪ ਨਾਲ ਸਨਮਾਨਤ ਕੀਤਾ ਜਾਵੇਗਾ। ਪ੍ਰੋਮੋ ਨੂੰ ਇਸ ਦੀ ਜਾਣਕਾਰੀ ਸ਼ੁਰੂ ਕਰ ਕੇ ਕਮੇਟੀ ਮੈਂਬਰਾਂ ਤੇ ਐੱਨ ਆਰ ਆਈ ਵੀਰਾਂ ਵੱਲੋਂ ਦਿੱਤੀ ਗਈ।

ਤੰਗ-ਪ੍ਰੇਸ਼ਾਨ ਕਰਨ 'ਤੇ ਵਿਅਕਤੀ ਵੱਲੋਂ ਖੁਦਕੁਸ਼ੀ, 3 ਨਾਮਜ਼ਦ

ਜਲਾਲਾਬਾਦ (ਜੀਤ ਕੁਮਾਰ)-ਬਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੂੰ ਪਿੰਡ ਚੰਬ ਸੁਕੜ ਵਿਖੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕਰਨ ਦੇ ਸੰਬੰਧ ਵਿੱਚ 3 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਾਚ ਅਧਿਕਾਰੀ ਸੁਆਇਦ ਬਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨਿਰਮਲ ਰਾਣੀ ਵਾਸੀ ਚੰਬ ਸੁਕੜ ਦੁਆਰਾ ਪੁਲਸ ਕੋਲ ਅਲਾਮਤ ਦਰਜ ਕਰਵਾਏ ਗਏ ਹਨ ਕਿ ਉਸ ਦੇ ਬੇਟੇ ਸੰਦੀਪ ਕੁਮਾਰ ਨੂੰ ਮੇਨਨ ਕੁਮਾਰ ਪੁੱਤਰ ਜੰਗਾ ਵਾਸੀ ਲਮੋਚਰ ਕਲਾਂ, ਕਾਕਾ ਬੇਦੀ ਪੁੱਤਰ ਗੁਰਮੀਤ ਸਿੰਘ ਵਾਸੀ ਸਜਨੀ ਮੰਡੀ ਜਲਾਲਾਬਾਦ ਤੇ ਅੰਗਰ ਕੁਮਾਰ ਵਾਸੀ ਜਲਾਲਾਬਾਦ, ਜੋ ਮਾਨੀਕ ਤੇ ਆਗੋਬਿੰਦ ਰੋਡ 'ਤੇ ਤੰਗ-ਪ੍ਰੇਸ਼ਾਨ ਕਰਦੇ ਸਨ, ਜਿਸ ਕਰਕੇ ਉਸ ਦੇ ਲੜਕੇ ਨੇ ਕੱਚੀ ਜ਼ਹਿਰੀਲੀ ਚੀਜ਼ ਪੀ ਲਈ ਅਤੇ ਉਸ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਮੁਦੱਈ ਨਿਰਮਲ ਕੌਰ ਦੇ ਬਿਆਨ 'ਤੇ ਬਾਣਾ ਸਿਟੀ ਜਲਾਲਾਬਾਦ ਵਿਖੇ ਮੁੱਕਦਮਾ ਨੰਬਰ 18 ਮਿਟੀ 23-02-2025 ਨੂੰ ਚਾਰਾ 108, 135(2) ਬੀ. ਐਨ. ਐਸ. ਤਹਿਤ ਉਕਤ ਮੁਲਜ਼ਮਾਂ ਖਿਲਾਫ ਰਜਿਸਟਰ ਕੀਤਾ ਗਿਆ ਹੈ ਤੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪਲੇਸਮੈਟ ਕੈਂਪ 27 ਨੂੰ

ਮਾਨਸਾ (ਆਤਮਾ ਸਿੰਘ ਪਮਾਰ)-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਭਾਗ ਮਾਨਸਾ ਕੋਲੀਅਰ ਸੈਂਟਰ, ਮਾਨਸਾ ਵਿਖੇ 27 ਫਰਵਰੀ ਨੂੰ ਸੱਤਿਆ ਮਾਈਕੋ ਕੋਪਿਟੀ ਲਿਮਟਡ ਵੱਲੋਂ ਡੀ. ਡੀ. ਐੱਫ. ਐੱਫ. ਸੀ. ਏ. ਤੇ ਬੁੱਢੇ ਮੈਨੋਜਰ ਦੀ ਭਰਤੀ ਲਈ ਪਲੇਸਮੈਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਡਰਸ ਸੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲਭਣ ਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 20 ਤੋਂ 32 ਸਾਲ ਤੱਕ ਹੋਵੇ ਚਾਹੀਦੀ ਹੈ ਅਤੇ ਪ੍ਰਾਰਥੀ ਸਰਕਾਰ 'ਤੇ ਫਿੱਟ ਹੋਣੇ ਚਾਹੀਦੇ ਹਨ। ਚਾਰਵਾਨ ਪ੍ਰਾਈਵੇਟ ਵਿੱਚ ਵਿਅਕਤੀ ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਤੇ ਯੋਗਤਾ ਦਾ ਵੇਰਵਾ ਜਿਲ੍ਹਾ ਡੀ. ਡੀ. ਐੱਫ. ਐੱਫ. ਸੀ. ਏ. ਦਿਖਾ ਕੇ ਦਿੱਤਾ ਜਾਵੇਗਾ ਤੇ ਕਾਰੋਬਾਰ ਦਫਤਰ, ਮਾਨਸਾ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੋਲੈਕਸ, ਸੰਵਾ ਕਰਨ ਦੀ ਪਹਿਲੀ ਮਿਲਿੰਗ) ਤੋਂ ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚਣ।

ਵਧੀਆ ਕਾਰਗੁਜ਼ਾਰੀ ਕਰਨ ਵਾਲੇ ਪੁਲਸ ਕਰਮਚਾਰੀਆਂ ਨੂੰ ਦਿੱਤੇ ਪ੍ਰਸ਼ੰਸਾ ਪੱਤਰ

ਮੋਗਾ (ਇਕਬਾਲ ਸਿੰਘ ਖਹਿਰਾ)-ਪੁਲਸ ਲਾਇਨ ਮੋਗਾ ਵਿਖੇ ਅਜੇ ਗਾਂਧੀ ਐੱਸ ਐੱਸ ਪੀ ਮੰਗਾ ਦੀ ਅਗਵਾਈ ਹੇਠ ਪੰਡੇਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੋਗਾ ਪੁਲਸ ਦੇ ਵੱਖ-ਵੱਖ ਰੈਂਜਾਂ ਦੇ 321 ਕਰਮਚਾਰੀਆਂ ਸ਼ਾਮਲ ਸਨ। ਇਸ ਦੌਰਾਨ ਜ਼ਿਲ੍ਹਾ ਮੰਗਾ ਦੇ ਸਮੂਹ ਜੀ. ਏ. ਮੁੱਖ ਅਫਸਰ ਬਾਣਾ/ਚੰਗੀ ਇੰਚਾਰਜ ਤੇ ਇੰਚਾਰਜ ਯੂਨਿਟ ਨੇ ਸ਼ਿਕਰਤ ਕੀਤੀ। ਉਪਰੰਤ ਐੱਸ ਐੱਸ ਪੀ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ-ਵੱਖ ਵਾਰਦਾਤਾਂ ਨੂੰ ਟਰੇਸ ਕਰਨ ਤੇ ਨਿਪਟਾਰਾ ਕਰਨ, ਨੌਜਵੀ ਰਿਕਵਰੀ ਕਰਨ, ਪੀ. ਐੱਸ. ਨੂੰ ਗ੍ਰਿਫਤਾਰ ਕਰਨ, ਪੀ. ਸੀ. ਆਰ. 'ਤੇ ਵਧੀਆ ਕਾਰਗੁਜ਼ਾਰੀ ਕਰਨ ਕਰਨ ਵਾਲੇ ਵੱਖ-ਵੱਖ ਰੈਂਜਾਂ ਦੇ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸਮੇਤ 2,54,000/- ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਐੱਸ ਐੱਸ ਪੀ. ਵੱਲੋਂ ਜੀ. ਏ. ਮੁੱਖ ਅਫਸਰ ਚੰਬ ਨਾਲ ਮੀਟਿੰਗ ਵੀ ਕੀਤੀ ਗਈ ਤੇ ਪੁਲਸ ਮੁਲਜ਼ਮਾਂ ਦੀਆਂ ਦੁੱਖ-ਵੱਖ ਸਥਿਤੀਆਂ ਗੱਲਾਂ 'ਤੇ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਤੇ ਉੱਚ ਅਧਿਕਾਰੀ ਵੱਲੋਂ ਦਿੱਤੇ ਗਏ ਅਹੁਦਿਆਂ ਹਦਾਇਤਾਂ ਸੰਬੰਧੀ ਜਾਣੂ ਕਰਵਾਇਆ ਤੇ ਹਦਾਇਤ ਜਾਰੀ ਕੀਤੀ ਗਈ ਕਿ ਪਬਲਿਕ ਦੀਆਂ ਦੁੱਖ-ਵੱਖ ਸਥਿਤੀਆਂ ਨੂੰ ਸੁਣ ਕੇ ਪਹਿਲ ਦੇ ਆਪਣੇ ਤੇ ਨਿਪਟਾਰਾ ਕੀਤਾ ਜਾਵੇ।



ਪੁਲਸ ਵੈੱਲਫੇਅਰ ਸੁਸਾਇਟੀ ਦਾ ਅਜਲਾਸ 2 ਨੂੰ

ਬਠਿੰਡਾ (ਬਖਤੋਰ ਚਿੱਲੋਂ)-ਹਰ ਸਾਲ ਦੀ ਭਰਤੀ ਦੀ ਪੁਲਸ ਵੈੱਲਫੇਅਰ ਕੋਆਪਰੇਟਿਵ ਮਨੁੱਖੀ ਪ੍ਰਭਾਵ ਸੁਸਾਇਟੀ ਲਿਮ: ਬਠਿੰਡਾ ਦਾ ਸਾਲਾਨਾ ਅਜਲਾਸ 2 ਮਾਰਚ ਨੂੰ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰਪਾਲ ਘੋਸ਼ ਨੇ ਦੱਸਿਆ ਕਿ ਇਹ ਅਜਲਾਸ ਪੁਲਸ ਪੈਨਸ਼ਨਰਜ਼ ਦਫਤਰ ਵਿਖੇ ਹੋਵੇਗਾ, ਜਿਸ ਵਿੱਚ ਸਾਲਾਨਾ ਆਮਦਨ, ਖਰਚ ਤੇ ਕੌਮਾਂ ਦੀ ਰਿਹਿੰਦ ਜਾਰੀ ਕੀਤੀ ਜਾਵੇਗੀ ਤੇ ਅਗਲੇ ਕੌਮਾਂ ਬਾਰੇ ਵਿਚਾਰਾਂ ਹੋਣਗੀਆਂ।

ਖੇਤਰੀ ਖੋਜ ਕੇਂਦਰ ਵਿਖੇ ਕਿਸਾਨ ਮੇਲਾ 11 ਨੂੰ

ਫ਼ਰੀਦਕੋਟ (ਐਨਿਕਸ਼ੈਂਡਰ ਡਿਸ਼ਮੁੱਖ)-ਡਾ. ਕੁਲਵੀਰ ਸਿੰਘ ਨਿਰਦੇਸ਼ਕ ਪੀ. ਏ. ਯੂ. ਖੇਤਰੀ ਖੋਜ ਕੇਂਦਰ, ਫ਼ਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 11 ਮਾਰਚ ਨੂੰ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਤੇ ਸਬਜ਼ੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ। ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸ਼ਤਕਾਂ ਤੇ ਖੇਤੀ ਸੰਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਕਿਸਾਨ ਮੇਲੇ ਵਿੱਚ ਕੰਪਨੀਆਂ, ਵਾਹਿਗਲ ਏਜੰਸੀਆਂ ਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਖੁੱਬ ਕਰਵਾਉਣ ਲਈ ਡਾ. ਕੁਲਵੀਰ ਸਿੰਘ, ਫੋਨ ਨੰਬਰ 94177-83052, 01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਕਾਰ ਤੇ ਘੋੜਾ ਟਰਾਲੇ ਦੀ ਟੱਕਰ 'ਚ ਇੱਕ ਦੀ ਮੌਤ, ਇੱਕ ਫੱਟੜ



ਐੱਫ ਐੱਫ ਨੈਸ਼ਨਲ ਹਾਈਵੇ 'ਤੇ ਵਾਪਰੇ ਹਾਦਸੇ ਦੀ ਤਸਵੀਰ।

ਜਲਾਲਾਬਾਦ (ਜੀਤ ਕੁਮਾਰ)-ਸਮਵਾਰ ਸਵੇਰੇ ਫਿਰੋਜ਼ਪੁਰ-ਵਾਜ਼ਿਲਕਾ ਨੈਸ਼ਨਲ ਹਾਈਵੇ ਮਾਰਗ 'ਤੇ ਪਿੰਡ ਗੁਮਾਨੀਵਾਲਾ ਮੌਕੇ ਕੋਲ ਕਾਰ ਤੇ ਘੋੜਾ ਟਰਾਲਾ ਵਿਚਾਲੇ ਡਿਐਕਸ ਟੱਕਰ ਹੋਣ ਨਾਲ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐੱਫ-ਐੱਫ ਨੈਸ਼ਨਲ ਹਾਈਵੇ ਮਾਰਗ 'ਤੇ ਸਥਿਤ ਪਿੰਡ ਗੁਮਾਨੀਵਾਲਾ ਮੌਕੇ ਕੋਲ ਕਾਰ (ਨੰਬਰ ਡੀ. 05-ਏਡੀ5458) ਜਲਾਲਾਬਾਦ ਤੋਂ ਵਾਜ਼ਿਲਕਾ ਵੱਲ ਗਈ ਸੀ, ਜਿਸ ਵਿੱਚ 2 ਵਿਅਕਤੀ ਸਵਾਰ ਸਨ ਅਤੇ ਵਾਜ਼ਿਲਕਾ ਵੱਲੋਂ ਸੀਮਿੰਟ ਨਾਲ ਭਰਿਆ ਘੋੜਾ ਟਰਾਲਾ (ਨੰਬਰ ਆਰ. ਜੀ. 13ਜੀਐੱਫ-0590) ਆ ਰਿਹਾ ਸੀ, ਜਿਨ੍ਹਾਂ ਦੀ ਆਪਸੀ ਟੱਕਰ ਹੋ ਜਾਣ ਨਾਲ ਵਾਪਰੇ ਹਾਦਸੇ ਵਿੱਚ ਕਾਰ ਸਵਾਰੀ ਚੱਲੀ ਗਈ ਵਿੱਚ ਫੱਟੜ ਹੋ ਗਿਆ, ਜਦੋਂਕਿ ਡਰਾਇਵਰ ਸਾਇਡ 'ਤੇ ਬੈਠੇ ਦੂਜੇ ਵਿਅਕਤੀ ਦੀ ਮੌਤ ਹੋ ਗਈ ਤੇ ਹੋਰ ਮੌਤ ਹੋ ਗਈ। ਇਸ ਹਾਦਸੇ ਦੌਰਾਨ ਇਕੱਠੇ ਹੋਏ ਲੋਕਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਿਤਕ ਵਿਅਕਤੀ ਅਮਰਜੀਤ ਸਿੰਘ ਪੁੱਤਰ ਜਗਤ ਸਿੰਘ ਨਵਾਸੀ ਬਾਣੀ ਝਾਲਾ ਗੁਰੂ ਹਰਗੋਬਿੰਦ ਦਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੀ ਸੁਫਲਾ ਮਿਲਣ 'ਤੇ ਐੱਸ ਐੱਸ ਐੱਫ. ਦੀ ਪੁਲਸ ਟੀਮ ਤੇ ਬਾਣਾ ਸਿਟੀ ਜਲਾਲਾਬਾਦ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ ਤੇ ਪੁਲਸ ਵੱਲੋਂ ਇਸ ਸੰਬੰਧੀ ਆਪਣੀ ਕਾਰਵਾਈ ਕੀਤੀ ਜਾ ਰਹੀ ਸੀ।

ਲਿਪਸੀ ਮਿੱਤਲ ਦੇ ਕਾਰਤਲਾਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਰੋਸ ਮਾਰਚ

ਗੋਧੀ (ਗਰਮਵੀਰ ਸ਼ਰਮਾ)-ਮਾਨਸਾ ਦੀ ਧੀ ਲਿਪਸੀ ਮਿੱਤਲ ਦਾ ਲੁਧਿਆਣਾ ਵਿਖੇ ਹੋਏ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਤੇ ਲਿਪਸੀ ਮਿੱਤਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸ਼ਿਵਰਾਜ ਕੀਮੀ ਵਿਖੇ ਵੱਖ ਵੱਖ ਰਾਜਨੀਤਕ, ਧਾਰਮਿਕ, ਵਪਾਰਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਇਲਾਵਾ ਵੱਡੀ ਗਿਣਤੀ ਵਿੱਚ ਮਹਾਦੀਪ ਦਲ, ਭਾਰਤ ਵਿਕਾਸ ਪ੍ਰੀਵਰ, ਸ੍ਰੀ ਦੁਰਗਾ ਮੰਦਰ ਕਮੇਟੀ, ਸ੍ਰੀ ਕਾਲੀ ਮਾਤਾ ਮੰਦਰ ਕਮੇਟੀ, ਸ੍ਰੀ ਖਾਣੂ ਸ਼ਿਅਮ ਸੇਵਾ ਮੰਡਲ, ਰਾਮ ਨਾਟਕ ਕਲੱਬ, ਸ਼ਨੀ ਦੇਵ ਮੰਦਰ ਕਮੇਟੀ, ਨੌਜਵਾਨ ਬਾਹਾਣ ਲੜਕੇ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੂੰ ਅੱਜਮ ਦੇ ਕੇ ਲਿਪਸੀ ਮਿੱਤਲ ਦੇ ਪਤੀ ਤੇ ਇਨਸਾਫ ਨੂੰ ਸ਼ਰਮਾਹਰ ਨੂੰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਲਿਪਸੀ ਮਿੱਤਲ ਨੂੰ ਸਰਪੰਚ ਦੀ ਆਗੂਗੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਪੀੜਤ ਪਰਿਵਾਰ ਤੇ ਲਿਪਸੀ ਮਿੱਤਲ ਨੂੰ ਇਨਸਾਫ ਦਿੱਤਾ ਜਾਵੇ।

ਇਸ ਮੌਕੇ ਸਥਾਨਕ ਬਰਨਾਲਾ ਚੋਕ ਵਿਖੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਮਿਸ਼ਨਰੀਆਂ ਸਜ਼ਾ ਦੇ ਲਿਪਸੀ ਮਿੱਤਲ ਨੂੰ ਸਰਪੰਚ ਦੀ ਫਾਂਸੀ ਕੀਤੀ ਗਈ ਮਾਰਚ ਦੌਰਾਨ ਅੰਗਰਵਾਲ ਸਭਾ, ਸ੍ਰੀ ਸਨਾਤਨ ਧਰਮ ਭਾਰਤੀਆਂ ਮਹਾਦੀਪ ਦਲ, ਸ੍ਰੀ ਸਨਾਤਨ ਧਰਮ ਪੰਜਾਬ ਮਹਾਦੀਪ ਦਲ, ਭਾਰਤ ਵਿਕਾਸ ਪ੍ਰੀਵਰ, ਸ੍ਰੀ ਦੁਰਗਾ ਮੰਦਰ ਕਮੇਟੀ, ਸ੍ਰੀ ਕਾਲੀ ਮਾਤਾ ਮੰਦਰ ਕਮੇਟੀ, ਸ੍ਰੀ ਖਾਣੂ ਸ਼ਿਅਮ ਸੇਵਾ ਮੰਡਲ, ਰਾਮ ਨਾਟਕ ਕਲੱਬ, ਸ਼ਨੀ ਦੇਵ ਮੰਦਰ ਕਮੇਟੀ, ਨੌਜਵਾਨ ਬਾਹਾਣ ਲੜਕੇ ਦੇ ਆਗੂਆਂ ਨੇ ਕਿਹਾ ਕਿ ਇਸ ਘਟਨਾ ਨੂੰ ਅੱਜਮ ਦੇ ਕੇ ਲਿਪਸੀ ਮਿੱਤਲ ਦੇ ਪਤੀ ਤੇ ਇਨਸਾਫ ਨੂੰ ਸ਼ਰਮਾਹਰ ਨੂੰ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਲਿਪਸੀ ਮਿੱਤਲ ਨੂੰ ਸਰਪੰਚ ਦੀ ਆਗੂਗੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇ ਕੇ ਪੀੜਤ ਪਰਿਵਾਰ ਤੇ ਲਿਪਸੀ ਮਿੱਤਲ ਨੂੰ ਇਨਸਾਫ ਦਿੱਤਾ ਜਾਵੇ। ਇਸ ਮੌਕੇ ਮੁਨੀਬ ਬੰਬੀ ਦਾਨੋਵਾਲੀਆ, ਪ੍ਰਬੰਧ ਮੰਤਰੀ, ਹਰਬੰਸ ਬਾਲਮ, ਨੌਕਰਵਾਰ ਰਜਿੰਦਰ ਬਾਲਮ, ਤਨਲ ਨਾਲ, ਮਾਮੂਪ ਦੇ ਜ਼ਿਲ੍ਹਾ ਪ੍ਰਧਾਨ ਰਾਜੇ ਸ਼ਨੀ, ਜ਼ਿਲ੍ਹਾ ਆਗੂ ਰਜਿੰਦਰ ਰਾਜੀ, ਮੰਡਲ ਪ੍ਰਧਾਨ ਰੋਬਿਨ ਜਿੰਦਲ, ਕਿਸਾਨ ਵਿਦਿਆਰਥੀਆਂ ਦਾ

ਵੱਖ-ਵੱਖ ਸੰਸਥਾਵਾਂ ਨੇ ਲਿਪਸੀ ਮਿੱਤਲ ਨੂੰ ਦਿੱਤੇ ਸ਼ਰਧਾਂਜਲੀ

ਮੋਰਚਾ ਦੇ ਪ੍ਰਧਾਨ ਜਸਵੰਤ ਸਿੰਘ, ਡਾ. ਗੁਰਤੇਜ ਚਹਿਲ, ਵਿਨੋਦ ਕੁਮਾਰ ਗਾਂਧੀ, ਸੰਦੀਪ ਮਹਿਤਾ, ਵਿਦੇਕ ਸੋਨ ਬੁੱਢ, ਬੁਝਣ ਜਿੰਦਲ, ਅੰਕੋ ਜਿੰਦਲ, ਡਾ. ਯਯਾਪ ਸਿੰਗਲਾ, ਡਾ. ਦੀਪਕ ਸਿੰਗਲਾ, ਰਾਮ ਕੁਮਾਰ ਸਿੰਗਲਾ, ਪਰਮਵੀਰ ਸਿੰਘ, ਪ੍ਰਬੰਧਕ ਸਿੰਘ, ਡਾ. ਡੀ. ਡੀ. ਸੈਨ ਗੋਰਿੰਦ, ਰਾਜੇਸ਼ ਕੁਮਾਰ ਅਨੰਜਾ, ਸੁਰੇਸ਼ ਕੁਮਾਰ ਸ਼ਰਮਾ, ਡਾ. ਵਰਿੰਦਰ ਸੋਨੀ, ਰੋਹਤਾਸ ਕੁਮਾਰ ਵਿੱਕੀ, ਰਾਜ ਕੁਮਾਰ ਸਿੰਗਲਾ, ਚਿੱਕੂ ਸਿੰਗਲਾ, ਪਵਨ ਕੁਮਾਰ ਨੌਕੇਦਾਰ, ਜੁਪਿੰਦਰ ਸਿੰਘ, ਰਾਜੇਸ਼ ਕੁਮਾਰ ਅਨੰਜਾ, ਸੁਰੇਸ਼ ਕੁਮਾਰ ਸ਼ਰਮਾ, ਡਾ. ਵਰ

ਨਵਾਂ ਜ਼ਮਾਨਾ, ਜਲੰਧਰ

ਪ੍ਰਭਾਤ ਵੇਰੀ ਦਾ ਲੋਕਾਂ ਨੇ ਕੀਤਾ ਨਿੱਘਾ ਸਵਾਗਤ




ਸੁਮਨ (ਅੰਮ੍ਰਿਤ ਬੰਸਲ, ਹਾਕਮ ਬੰਟੀ)-ਸ੍ਰੀ ਹਮੇਸ਼ਵਰ ਸਿਵ ਮੰਦਰ ਕਮੇਟੀ ਵੱਲੋਂ ਕੱਚੀ ਜਾ ਰਹੀ ਪ੍ਰਭਾਤ ਵੇਰੀ ਨੂੰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ। ਪ੍ਰਭਾਤ ਵੇਰੀ ਮੇਂ ਮੇਂ ਮੇਂ ਕਲੋਨੀ 'ਚ ਰਹਿੰਦੀ ਜੀ ਦੇ ਘਰ, ਪਾਲ ਜੀ ਤੇ ਉਨ੍ਹਾਂ ਦੇ ਪੁੱਤਰ ਬਿਨੀ ਦੇ ਘਰ ਪੁੱਜੀ, ਜਿੱਥੇ ਉਹਨਾਂ ਵੱਲੋਂ ਪ੍ਰਭਾਤ ਵੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਭੋਲੇ ਦੀ ਬਹਾਤ ਆਈ ਸਜ ਪਜ ਕੇ ਤੇ ਬੇਬ ਬਮ ਬੋਲੇ ਦੇ ਜਿਕਾਰ ਲੱਗਣ ਨਾਲ ਲੋਕਾਂ 'ਚ ਉਤਸ਼ਾਹ ਦੇਖਣ ਯੋਗ ਸੀ ਤੇ ਸਾਰੇ ਲੋਕ ਭਗਵਾਨ ਦੇ ਭਜਨਾਂ ਤੋਂ ਖੁਸ਼ ਖੁਸ਼ ਅਤੇ ਆਨੰਦ ਪ੍ਰਾਪਤ ਕੀਤਾ।

ਡੀ ਬੀ ਯੂ ਵੱਲੋਂ ਮੌਲਿਕ ਅਧਿਕਾਰ ਤੇ ਕਰਤੱਵਾਂ 'ਤੇ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ



ਮੰਡੀ ਗੋਬਿੰਦਗੜ੍ਹ (ਪ੍ਰਮੋਦ ਭਾਰਦਵਾਜ)-ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਜ਼ਿਲ੍ਹਾ ਲੁਧਿਆਣਾ ਦੇ ਰਾਮਗੜ੍ਹ ਪਿੰਡ ਵਿੱਚ 'ਭਾਰਤ ਦੇ ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ ਤੇ ਕਰਤੱਵਾਂ' ਤੇ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਦਾ ਸਫਲ ਅਯੋਜਨ ਕੀਤਾ। ਇਹ ਸਮਾਗਮ ਡੀ. ਐੱਮ. ਸੈਂਟਰ, ਲੀਗਲ ਏਡ ਸੈੱਲ, ਪ੍ਰੋ. ਬੋਨੋ ਲੀਗਲ ਸਰਵਿਸ ਕਲੱਬ, ਯੂਨੀਵਰਸਿਟੀ ਸਕੂਲ ਆਫ ਲਾਅ ਤੇ ਮਹਿਲਾ ਸਿਕਾਇਟ ਨਿਵਾਰਣ ਸੈੱਲ ਦੇ ਵਿਚਕਾਰ ਵਿੱਚ ਸਹਿਯੋਗੀ ਯਤਨ ਸੀ। ਕੈਂਪ 'ਚ ਉਦੇਸ਼ ਸਾਹਿਤਾ ਜਾਗਰੂਕਤਾ ਕੈਂਪ ਦੇ ਨਾਗਰਿਕਾਂ ਵਜੋਂ ਉਨ੍ਹਾਂ ਦੇ ਮੌਲਿਕ ਅਧਿਕਾਰ ਤੇ ਕਰਤੱਵਾਂ ਬਾਰੇ ਜਾਗਰੂਕ ਕਰਨਾ ਸੀ, ਜਿਸ ਵਿੱਚ ਸਿੱਖਿਅਕ ਨਾਗਰਿਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਗਿਆ ਸੀ। ਵੱਖ-ਵੱਖ ਸਮੇਂਗਣਾਂ ਦੇ ਕਾਨੂੰਨ ਦੇ ਵਿਦਿਆਰਥੀਆਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਸ਼ਚਿਤ 511 ਵਿੱਚ ਦੱਸੇ ਗਏ 11 ਮੌਲਿਕ ਫਰਜ਼ਾਂ ਬਾਰੇ ਦੱਸਿਆ। ਗਰਮੀਨ ਵਿੱਚ ਪੱਛਲੇ, ਕਿਤਾਬਚੇ ਤੇ ਕਾਨੂੰਨੀ ਸਹਾਇਤਾ ਹੋਲਪਲਾਈਨ ਵੇਰਵੇ ਵੇਖੇ ਗਏ। ਆਰ. ਡੀ. ਸ਼੍ਰੀਮਤੀ ਮਨਪ੍ਰੀਤ ਕੌਰ ਤੇ ਸ਼੍ਰੀਮਤੀ ਸਵਾਤੀ ਸ਼ਰਮਾ, ਕਾਨੂੰਨੀ ਅਧਿਕਾਰ ਵਿਭਾਗ ਦੇ ਡੈਕਲਰੀ ਮੈਂਬਰ ਨੇ ਮੌਲਿਕ ਫਰਜ਼ਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜੋਗ ਸਿੰਘ ਨੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਾਰਤੀ ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਫਰਜ਼ਾਂ ਬਾਰੇ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਇੱਕ ਲੋਕਤੰਤਰੀ ਸਮਾਜ ਦੇ ਮਹੱਤਵਪੂਰਨ ਪਹਿਲੂ ਹਨ। ਪੰਜ-ਚਾਂਸਲਰ ਡਾ. ਤਜਿੰਦਰ ਕੌਰ ਨੇ ਕਿਹਾ ਕਿ ਇਸ ਪ੍ਰਕਾਰਕਾਮੀ ਦਾ ਉਦੇਸ਼ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਤੇ ਕਰਤੱਵਾਂ ਬਾਰੇ ਕਾਨੂੰਨੀ ਜਾਗਰੂਕਤਾ ਵਧਾਉਣਾ ਹੈ। ਇਹ ਸਮਾਗਮ ਡਾ. ਆਰ. ਡੀ. ਯੂ. ਆਰ. ਡੀ. ਦੇ ਮਤੇ ਨਾਲ ਸਮਾਪਤ ਹੋਇਆ, ਜਿਸ ਵਿੱਚ ਰਾਜਗੜ੍ਹ ਪਿੰਡ ਦੇ ਸਰਪੰਚ, ਵਿਦਿਆਰਥੀਆਂ ਤੇ ਪ੍ਰਬੰਧਕਾਂ ਦਾ ਉਨ੍ਹਾਂ ਦੇ ਕੰਮੀਤੀ ਯੋਗਦਾਨ ਲਈ ਧੰਨਵਾਦ ਕੀਤਾ ਗਿਆ।

ਭਾਈ ਚੈਤਾ ਜੀ ਫਾਉਂਡੇਸ਼ਨ ਵੱਲੋਂ ਦਾਖਲਾ ਟੈਸਟ 2 ਨੂੰ



ਲਹਿਰਾ ਮੁਹੱਬਤ (ਸ਼੍ਰੀ ਮਨ ਹਦਾਯਤ)-ਭਾਈ ਚੈਤਾ ਜੀ ਫਾਉਂਡੇਸ਼ਨ ਇੰਡੀਆ ਦੇ ਸੰਸਥਾਪਕ ਹਰਪਾਲ ਸਿੰਘ ਦੇ ਵਿਸ਼ੇਸ਼ ਉਦੇਸ਼ ਨਾਲ ਦਾਖਲਾ ਟੈਸਟ 2025 'ਤੇ ਮੁਖੀ 2027 ਲਈ ਸਵਾਤੀ ਸ਼ਰਮਾ, ਕਾਨੂੰਨੀ ਅਧਿਕਾਰ ਵਿਭਾਗ ਦੇ ਡੈਕਲਰੀ ਮੈਂਬਰ ਨੇ ਮੌਲਿਕ ਫਰਜ਼ਾਂ ਤੇ ਕਾਮਰਸ ਵਿਸ਼ਿਆਂ ਦੀਆਂ ਕਲਾਸਾਂ ਵਿੱਚ ਦਾਖਲੇ ਹਿੱਤ ਜਿਹੜੇ ਪਹਿਲਾਂ ਤੋਂ ਗੰਜਿਟਰਡ ਵਿਦਿਆਰਥੀ (ਜਿਨ੍ਹਾਂ ਨੂੰ ਹੋਲ ਨੰਬਰ ਵੀ ਸਾਰੀ 'ਚ ਚੁੱਕੇ ਹਨ) ਫਾਉਂਡੇਸ਼ਨ ਵੱਲੋਂ ਬੀ. ਡੀ. 2 ਫਰਵਰੀ ਨੂੰ ਕਰਵਾਏ ਜਾਣ ਵਾਲੇ ਦਾਖਲਾ ਟੈਸਟ ਵਿੱਚ ਕਿਸੇ ਕਾਰਨ ਨਾ ਹੋਣ ਲੈ ਸਕੇ, ਉਨ੍ਹਾਂ ਵਿਦਿਆਰਥੀਆਂ ਸਮੇਤ ਹੋਰ ਚਾਹਵਾਲ ਵਿਦਿਆਰਥੀ (ਜੋ ਇਹ ਟੈਸਟ ਦੇਣਾ ਚਾਹੁੰਦੇ ਹਨ) 2 ਮਾਰਚ 2025 ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਤੋਂ ਇਲਾਵਾ ਦਸਮੰਡ ਪਬਲਿਕ ਸਕੂਲ ਫਰੀਦਕੋਟ ਵਿੱਚ ਹੋ ਰਹੀ ਦਾਖਲਾ ਪ੍ਰੀਖਿਆ ਵਿੱਚ ਭਾਗ ਲੈ ਸਕਦੇ ਹਨ। ਫਾਉਂਡੇਸ਼ਨ ਦੇ ਕੋ-ਆਰਡੀਨੇਟਰ ਹਿ. ਪ੍ਰਿੰਸੀਪਲ ਬਲਜਿੰਦਰ ਸਿੰਘ ਲਹਿਰਾ ਮੁਹੱਬਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋ ਵਿਦਿਆਰਥੀ ਮੈਟਰੀਕੁਲੇਸ਼ਨ/ਨਾਨ-ਮੈਟਰੀਕੁਲੇਸ਼ਨ ਤੇ ਕਾਮਰਸ ਵਿਸ਼ਿਆਂ ਨਾਲ ਆਪਣੀ ਪੜ੍ਹਾਈ ਕਰਨ ਉਪਰੰਤ ਦੇਸ਼ ਦੇ ਨਾਮੀ ਕਾਲਜਾਂ ਵਿੱਚ ਇੰਜਨੀਅਰਿੰਗ ਤੇ ਮੈਟਰੀਕੁਲੇਸ਼ਨ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ, ਇਹ ਪ੍ਰੀਖਿਆ ਦੇ ਸਕਦੇ ਹਨ। ਫਾਉਂਡੇਸ਼ਨ ਵੱਲੋਂ ਹਰੇਕ ਸਾਲ ਲੱਗਭੱਗ 40-50 ਵਿਦਿਆਰਥੀਆਂ ਨੂੰ ਬਿਲਕੁੱਲ ਮੁਫਤ ਤੇ ਕੁੱਝ ਵਿਦਿਆਰਥੀਆਂ ਨੂੰ ਰਿਐਂਡਿਮ ਚਰਾਂ 'ਤੇ ਫਾਉਂਡੇਸ਼ਨ ਦੇ ਹੋਂਡ ਕੁਆਰਟਰ ਚੰਡੀਗੜ੍ਹ ਸਬਿੰਤ ਵਿਦਿਆਲ ਕੇਂਦਰ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਪ੍ਰੀਖਿਆ ਕੇਂਦਰ ਵਿੱਚ ਸਵੇਰੇ 9 ਵਜੇ ਹਾਜ਼ਰ ਹੋਣਾ ਜ਼ਰੂਰੀ ਹੈ। ਹੋਰ ਚਾਹਵਾਲ ਵਿਦਿਆਰਥੀ ਪ੍ਰੀਖਿਆ ਕੇਂਦਰ ਵਿੱਚ ਮੌਕੇ 'ਤੇ ਪਹੁੰਚ ਕੇ ਵੀ ਰਜਿਸਟ੍ਰੇਸ਼ਨ ਕਰਵਾ ਕੇ ਪ੍ਰੀਖਿਆ ਦੇ ਸਕਦੇ ਹਨ।

ਸਮਾਜਿਕ ਕੁਰੀਤੀਆਂ ਖ਼ਤਮ ਕਰਨ ਲਈ ਐਂਕੁਕੇਸ਼ਨ ਹਥਿਆਰ ਦਾ ਕੰਮ ਕਰਦੀ ਹੈ : ਡਾ. ਮਨਜਿੰਦਰ ਸਿੰਘ



ਸੰਗਰ (ਪ੍ਰਵੀਨ ਸਿੰਘ)-ਮਾਲਵਾ ਲਿਖਾਰੀ ਸਭਾ ਸੰਗਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਉੱਘੇ ਪੰਜਾਬੀ ਲੇਖਕ ਡਾ. ਮੇਵਾ ਰਾਮ ਦੀ ਪ੍ਰਧਾਨਗੀ ਵਿੱਚ ਲੇਖਕ ਭਵਨ ਸੰਗਰ ਵਿਖੇ ਹੋਇਆ, ਜਿਸ ਵਿੱਚ ਪੀ. ਡੀ. ਵੰਗੁਵਾਲੀਆ ਦੀ ਯੋਜਨਾਬੰਦ 'ਕੋਮਾਪੁਰਾ ਸਰਗ ਕੇ ਨਾਉ' ਲੋਕ ਅਰਥ ਕੀਤੀ ਗਈ। ਡਾ. ਮਨਜਿੰਦਰ ਸਿੰਘ ਨੇ ਪੁਸਤਕ ਸਬੰਧੀ ਪੜ੍ਹੇ ਗਏ ਆਪਣੇ ਪਰਚੇ ਵਿੱਚ ਕਿਹਾ ਕਿ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਐਂਕੁਕੇਸ਼ਨ ਹਥਿਆਰ ਦੀ ਕੰਮ ਕਰਦੀ ਹੈ। ਨਿਰਾਲ ਸਿੰਘ ਮਾਨ ਨੇ ਕਿਹਾ ਕਿ ਭਗਤ ਰਵਿਦਾਸ ਦਾ ਦਿੱਤਾ ਕੋਮਾਪੁਰੇ ਦਾ ਸੋਕਲ ਵੀ ਸਾਰਥਿਕ ਹੈ। ਪ੍ਰਧਾਨਗੀ ਭਾਸ਼ਣ ਵਿੱਚ ਦਰਸਾਏ ਡਾ. ਮੇਵਾ ਸਿੰਘ ਨੇ ਕਿਹਾ ਕਿ ਪੀ. ਡੀ. ਵੰਗੁਵਾਲੀਆ ਦੀ ਪੁਸਤਕ ਉਨ੍ਹਾਂ ਦੀ ਲੰਬੀ ਸਾਧਨਾਂ ਦਾ ਨਤੀਜਾ ਹੈ। ਆਪਣੇ ਜੀਵਨ ਤੇ ਲਿਖਤ ਪ੍ਰਕ੍ਰਿਆ ਸਬੰਧੀ ਪੀ. ਡੀ. ਵੰਗੁਵਾਲੀਆ ਨੇ ਸਹਿਣੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬਹੁਤ ਹੀ ਤਸੱਲੀਬਖਸ਼ ਢੰਗ ਨਾਲ ਦਿੱਤੇ। ਸਭਾ ਦੀ ਕਾਰਵਾਈ ਦੇ ਅੰਗ ਵਿੱਚ ਸੁਖਵਿੰਦਰ ਸਿੰਘ ਲੋਟੇ ਵੱਲੋਂ ਕਵਿਤਾ ਸਕੂਲ ਸ਼ੁਰੂ ਕੀਤਾ ਗਿਆ ਤੇ ਉਹਦੇ ਕਵੀਆਂ ਨੂੰ ਕਵਿਤਾ ਰਿਫ਼ਤ ਦੀ ਵਿਧੀ ਨੂੰ ਸਲ ਭਾਸ਼ਾ ਵਿੱਚ ਸਮਝਾਇਆ ਗਿਆ। ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਮੀਨੀ ਨੇ ਕਿਹਾ ਕਿ ਕਵਿਤਾ ਸਕੂਲ ਵਿੱਚ ਲੋਟੇ ਨੇ ਕਵਿਤਾ ਲਿਖਣ ਬਾਰੇ ਬਹੁਤ ਹੀ ਸਰਲ ਤੇ ਸਪੱਸ਼ਟ ਸ਼ਬਦਾਵਲੀ ਵਿੱਚ ਜਾਣਕਾਰੀ ਦਿੱਤੀ।

ਪ੍ਰੈਕਟਿਸ ਕਰਦੇ ਵਕੀਲਾਂ ਵੱਲੋਂ ਨਵਦੀਪ ਸਿੰਘ ਦਿੱਲੀ ਨੂੰ ਸਮਰਥਨ




ਸਮਾਣਾ (ਇਕਬਾਲ ਸਿੰਘ ਬੱਲ, ਗੁਰਪਿਆਰ ਸਿੰਘ ਬੱਲ)-ਬਾਰ ਐਸੋਸੀਏਸ਼ਨ ਸਮਾਣਾ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਉਮੀਦਵਾਰ ਐਡਵੋਕੇਟ ਨਵਦੀਪ ਸਿੰਘ ਦਿੱਲੀ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਬਹੁਤ ਵਧੀਆ ਰੂਪ ਵਿੱਚ ਮਿਲ ਰਿਹਾ ਹੈ। ਪਾਤੜਾਂ ਤੇ ਸਮਾਣਾ ਤਹਿਸੀਲਾਂ ਵਿੱਚ ਪ੍ਰੈਕਟਿਸ ਕਰਦੇ ਜ਼ਿਆਦਾਤਰ ਵਕੀਲ ਸਾਹਿਬਾਨਾਂ ਦਾ ਸਮਰਥਨ ਉਨ੍ਹਾਂ ਨੂੰ ਮਿਲ ਰਿਹਾ ਹੈ, ਜਿਸ ਤਰ੍ਹਾਂ ਮਹਿਲਾ ਵਕੀਲਾਂ ਦਾ ਸਮਰਥਨ ਵੀ ਉਨ੍ਹਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੋਣ ਮੁਹਿੰਮ ਮੌਜੂਦਾ ਪ੍ਰਧਾਨ ਐਡਵੋਕੇਟ ਕਰਮਜੀਤ ਸਿੰਘ ਹੋਵਾਵਾਂ ਤੇ ਸਾਥੀਆਂ ਪ੍ਰਧਾਨ ਦਵਿੰਦਰ ਸਿੰਘ ਦਿੱਲੀ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ ਤੇ ਉਨ੍ਹਾਂ ਬਹੁਤ ਸਾਰੇ ਸੀਨੀਅਰ ਵਕੀਲ ਸਾਹਿਬਾਨਾਂ ਦਾ ਅਸ਼ੀਰਵਾਦ ਪ੍ਰਾਪਤ ਹੈ, ਜਿਨ੍ਹਾਂ ਦੇ ਸਹਾਰੇ ਉਹ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ।

ਪੀ ਐਮ ਸੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਸੈਮੀਨਾਰ



ਮਾਨਸਾ/ਸਰਦਲਗੜ੍ਹ (ਪਮਾਰ ਜਟੌਟ)-ਸਰਕਾਰੀ ਪੀ ਐਮ ਸੀ ਸੈਕੰਡਰੀ ਸਕੂਲ ਸਰਦਲਗੜ੍ਹ ਵਿਖੇ ਸਕਿਉਰਿਟੀ ਤੇ ਕਿਸੇਰ ਸਿੱਖਿਆ ਸਬੰਧੀ ਸੈਮੀਨਾਰ ਸਕੂਲ ਦੀ ਕਿਰਨਾ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮੇਂ ਸੇਵਾ ਮੁਕਤ ਸੂਬੇਦਾਰ ਮੈਲ ਗੁਰਮੇਲ ਸਿੰਘ ਜੋਗਰੀਆ ਨੇ ਅਣਪੜ੍ਹਾਈਆਂ ਤੇ ਜੇਮਨ ਭਰਪੂਰ ਘਟਨਾਵਾਂ ਐਮਰਜੈਂਸੀ ਸਿੱਖ ਲਾਈਨ ਵਾਲੇ ਨੰਬਰਾਂ ਸਬੰਧੀ ਵਿਸਥਾਰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਜੀਵਨ 'ਚ ਵਾਪਰਨ ਵਾਲੀਆਂ ਕੁਦਰਤੀ ਆਫ਼ਤਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਦੇ ਦੂਜੇ ਪੌਲੇ ਪ੍ਰੋਗਰਾਮ ਦੇ ਵਿਸ਼ੇਸ਼ ਭਾਗ 'ਚ ਰੰਜੂ ਗੁਪਤਾ (ਗੁਪਤਾ ਜਨਰਲ ਤੇ ਮੋਟਰਵੀਨੀ ਐਮ) ਵੱਲੋਂ ਵਿਸ਼ੇਸ਼ ਸਿੱਖਿਆ ਸਬੰਧੀ ਲੜਕੀਆਂ ਨੂੰ ਆਪਣੇ ਵਿਸ਼ੇਸ਼ ਸੰਬੰਧਨ ਚੇਰਨ ਵੱਡੀਆਂ ਜਾਣਕਾਰੀ ਦਿੱਤੀਆਂ ਲੜਕੀਆਂ ਨੂੰ ਇਸ ਉਮਰ ਵਿੱਚ ਆਉਂਦੀਆਂ ਸਰੀਰਕ ਤਬਦੀਲੀਆਂ ਤੇ ਘਬਰਾਉਣ ਵਾਲੇ ਮਾਇਕ ਸਿਸਟਮ ਦੇ ਭਰ ਤੇ ਸੁਚੱਤ ਹਿੱਟ ਦੀ ਅਪੀਲ ਕੀਤੀ। ਇਸ ਸਮੇਂ ਸਕੂਲ ਦੇ ਪੰਜਾਬੀ ਮਾਸਿਕ ਗੁਰਦੇਸ ਸਿੰਘ ਨੇ ਆਪਣੇ ਮਹਿਮਾਨਾਂ ਤੇ ਪਤਵੰਤਿਆਂ, ਸਕੂਲ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਪੀ ਡਬਲਯੂ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ



ਜਲਾਲਾਬਾਦ (ਜੀਤ ਕੁਮਾਰ)-ਪੀ. ਡਬਲਯੂ. ਡੀ. ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਸੂਬਾ ਜਨਰਲ ਸਕੱਤਰ ਓਮਾਟ ਸਿੰਘ ਕਾਠਗੜ੍ਹ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੁਲਾਜ਼ਮ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ 'ਚ ਪੰਜਾਬ ਵਾਟਰ ਸਪਲਾਈ ਅਤੇ ਸੀਵਰਜ ਬੋਰਡ ਚੰਡੀਗੜ੍ਹ ਵਿਖੇ 25 ਫਰਵਰੀ 2025 ਨੂੰ ਮੁੱਖ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨ ਸਬੰਧੀ ਸ਼ੁਮਲੀਅਤ ਕਰਨ ਸਬੰਧੀ ਚਰਚਾ ਕੀਤੀ ਗਈ। ਸੂਬਾ ਜਨਰਲ ਸਕੱਤਰ ਓਮਾਟ ਸਿੰਘ ਕਾਠਗੜ੍ਹ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਲ ਸਪਲਾਈ ਅਤੇ ਸੀਵਰਜ ਵਿਭਾਗ, ਸੀਵਰਜ ਬੋਰਡ, ਕੰਮ ਨਿਰਮਾਣ ਵਿਭਾਗ, ਸਿਖਾਈ ਵਿਭਾਗ ਵਿੱਚ ਕੰਮ ਕਰਦੇ ਫੀਲਡ ਸਟਾਫ਼ ਦੀਆਂ ਹੱਕੀ ਮੰਗਾਂ ਸਬੰਧੀ ਸਾਰੇ ਵਿਭਾਗਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ, ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਦੇ ਫਲਸਰੂਪ ਕੰਮ ਮੁੱਖ ਦਫ਼ਤਰਾਂ ਅੱਗੇ ਧਰਨ ਲਾਏ ਜਾ ਰਹੇ ਹਨ। ਮੁਲਾਜ਼ਮ ਮੰਗਾਂ ਜਿਵੇਂ ਇਨਲਿਸਟਮੈਂਟ, ਆਊਟਸੋਰਸਿੰਗ ਵਰਕਰਾਂ ਨੂੰ ਪੱਕਾ ਕਰਨਾ, ਮਿਤਕ ਕੁਮਚਾਰੀਆਂ ਦੇ ਵਾਰਸਾਂ ਨੂੰ ਜਲਦੀ ਨੌਕਰੀ ਦੇਣਾ, ਸੇਵਾਮੁਕਤ ਚੁੱਕੇ ਮਿਤਕ ਕੁਮਚਾਰੀਆਂ ਦੇ ਵਾਰਸਾਂ ਨੂੰ ਬਣਦੇ ਬਣਦੇ ਸੀ. ਪੀ. ਐੱਫ, ਲੀਵ ਨਿਕੇਸ਼ਨ, ਗੁਜਰੀ ਆਦਿ ਸਮੇਂ ਸਿਰ ਦੇਣਾ ਯਕੀਨੀ ਬਣਾਏ ਜਾਣ। ਪੰਪ ਉਪਰੰਤ ਦੇ ਦਰਜਾ ਚਾਰ ਦੇ ਕਰਮਚਾਰੀਆਂ ਦੀ ਪੁਸ਼ਟ ਨਾਵਾਸਤੇ ਠੇਕਾ ਦੀ ਸ਼ਰਤ ਖਤਮ ਕੀਤੀ ਜਾਵੇ ਅਤੇ ਸਕਿਉਰਿਟੀ ਵਾਈਜ਼ ਸਰਵਿਸ ਦੇ ਹਿਸਾਬ ਨਾਲ ਪੁੱਟ ਕੀਤਾ ਜਾਵੇ। ਸੀਵਰਜ ਬੋਰਡ ਵਿੱਚ ਸੇਵਾ ਨਿਯਮ ਬਣਾਏ ਜਾਣ, ਜਿਨ੍ਹਾਂ ਦਰਜਾ-4 ਮੁਲਾਜ਼ਮਾਂ ਨੂੰ ਵਿਭਾਗੀ ਮਨਜ਼ੂਰੀ ਲੈ ਕੇ ਗੈਰਾਤ ਵਿੱਚ ਵਾਧਾ ਕੀਤਾ ਹੈ, ਉਨ੍ਹਾਂ ਨੂੰ ਯੋਗਤਾ ਦੇ ਅਧਾਰ 'ਤੇ ਪੁੱਟ ਕੀਤਾ ਜਾਵੇ। ਮੈਂਬਰੀਕਲ ਬਿਲਾਂ ਦੀ ਅਯੋਜਨਗੀ ਜਲਦੀ ਕੀਤੀ ਜਾਵੇ।

ਦੇਸ਼ ਭਗਤ ਗਲੋਬਲ ਸਕੂਲ ਵਿਖੇ ਜੇਤੂ ਵਿਦਿਆਰਥੀਆਂ ਦਾ ਸਨਮਾਨ



ਸ਼੍ਰੀ ਮੁਕਤਸਰ ਸਾਹਿਬ (ਸ਼ਰਿੰਦਰਪਾਲ, ਪੁਸ਼ਾ)-ਦੇਸ਼ ਭਗਤ ਗਲੋਬਲ ਸਕੂਲ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੇਸ਼ ਭਗਤ ਗੁਰੂਪ੍ਰੀ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਚੰਗਾ ਸਿੰਘ ਅਤੇ ਪ੍ਰੋ. ਚਾਂਸਲਰ ਡਾਕਟਰ ਤਜਿੰਦਰ ਕੌਰ ਦੀ ਸਹਾਇਤਾ ਹੇਠ ਸਕੂਲ ਦੇ ਪਿੰਡਾ ਸਕੂਲ ਡਾਕਟਰ ਸੰਜੀਵ ਜਿੰਦਲ ਦੀ ਪੇਸ਼ਗੀ ਅਧੀਨ ਹੋਣ ਦੇਸ਼ ਭਗਤ ਗਲੋਬਲ ਸਕੂਲ ਵਿਖੇ ਕੋਲੀਗੁਆਂ ਤੇ ਗਰੀਨ ਵਿਦਵਾਨ ਮੁਕਾਬਲੇ ਦੇ ਜੇਤੂ ਤੇ ਗਣਤੰਤਰ ਦਿਵਸ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕੋਲੀਗੁਆਂ ਮੁਕਾਬਲੇ ਵਿੱਚ ਜਮਾਤ ਪਹਿਲੀ ਤੋਂ ਲੈ ਕੇ

ਆਦਿਵਾਸੀਆਂ ਦੇ ਕਤਲਾਂ ਖਿਲਾਫ਼ 27 ਨੂੰ ਫ਼ਾਜ਼ਿਲਕਾ 'ਚ ਪ੍ਰਦਰਸ਼ਨ




ਫ਼ਾਜ਼ਿਲਕਾ (ਰਣਬੀਰ ਕੌਰ ਚਾਬਾਂ)-ਫ਼ਾਜ਼ਿਲਕਾ ਦੀਆਂ ਵੱਖ ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਵੱਲੋਂ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਫ਼ਤੌਰੀਸਗੜ੍ਹ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਜੀਵਨ ਦੀ ਸੁਰੱਖਿਆ, ਸਜ, ਜੰਗਲ ਤੇ ਜ਼ਮੀਨ ਨੂੰ ਦੇਸੀ-ਵਿਦੇਸੀ ਨੁੱਟ 'ਤੇ ਬਚਾਉਣ ਲਈ ਸੰਘਰਸ਼ ਕਰ ਕੇ ਆਦਿਵਾਸੀਆਂ ਤੇ ਹੋਰ ਲੋਕਾਂ ਦੇ ਪੁਲਸ ਮੁਕਾਬਲਿਆਂ ਦੇ ਨਾਂ ਛੱਡ ਕੇ ਕੀਤੇ ਜਾ ਰਹੇ ਕਤਲ ਅਤੇ ਹਰ ਕਿਸਮ ਦੇ ਜ਼ਬਰ ਦਾ ਵਿਰੋਧ ਕਰਨ ਲਈ 27 ਫਰਵਰੀ 2025 ਨੂੰ ਫ਼ਾਜ਼ਿਲਕਾ ਵਿਖੇ ਹੋਸ਼ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਚੰਕ ਸੇਵਕ, ਕਿਰਤੀ ਕਿਸਾਨ ਯੂਨੀਅਨ ਅੰਗਤ ਵਿੰਗ ਦੇ ਆਗੂ ਰਾਜ ਕੌਰ ਚੜ ਸੇਵਕ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਪੀਰਜ਼ ਫ਼ਾਜ਼ਿਲਕਾ, ਜ਼ਿਲ੍ਹਾ ਆਗੂ ਕਮਲਜੋਤ ਮੁਹਾਪਈਆ, ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪ੍ਰਵੀਨ ਜੰਗਲ, ਕੁੱਲ ਹਿੰਦ ਕਿਸਾਨ ਸਭਾ ਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਚੰਡੀਆ, ਸੀ. ਪੀ. ਆਈ ਦੇ ਜ਼ਿਲ੍ਹਾ ਆਗੂ ਹਰ ਸਾਗਰ, ਮਨਜੋਤ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਗੁਰੀਯ ਕੰਬਲ ਤੇ ਗੁਰੂ ਸੋਨੀ ਨੇ ਕਿਹਾ ਕਿ ਪਿਛਲੇ ਸਾਲ 250 ਤੋਂ ਇਸ ਸਾਲ ਦੇ ਪਹਿਲੇ

ਡਾ. ਗੁਰਪ੍ਰੀਤ ਕੌਰ ਪਹੁੰਚੇ ਬੀਬੀ ਮਾਣੂਕੇ ਦੇ ਘਰ




ਬੀਬੀ ਮਾਣੂਕੇ (ਅਮਿਤ ਖੱਨਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵਿਦਿਆਰਥੀ ਬੀਬੀ ਸਰਜੀਵੀ ਕੌਰ ਮਾਣੂਕੇ ਦੇ ਗ੍ਰਿਹ ਵਿਖੇ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ। ਬੀਬੀ ਸਰਜੀਵੀ ਕੌਰ ਮਾਣੂਕੇ, ਪ੍ਰੋਫੈਸਰ ਸੁਖਵਿੰਦਰ ਸਿੰਘ, ਹਲਕੇ ਦੇ ਪੰਚ-ਸਰਪੰਚਾਂ ਤੇ ਵਲੰਟੀਅਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਾਕਟਰ ਗੁਰਪ੍ਰੀਤ ਕੌਰ ਨੇ ਪਰਵਾਰਕ ਵਿਚਾਰਾਂ ਸਾਂਝੀਆਂ ਕਰਨ ਉਪਰੰਤ ਆਖਿਆ ਕਿ ਪੰਜਾਬ ਵਿੱਚ ਆਮ ਆਰਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਚਾ ਖੜਾਉਣ ਵਾਲੀ ਹੈ ਅਤੇ ਲੋਕ ਭਲਾਈ ਲਈ ਕੰਮ ਕਰਦੇ ਹਨ। ਡਾਕਟਰ ਗੁਰਪ੍ਰੀਤ ਕੌਰ ਮਾਣੂਕੇ ਦੀ ਇੱਠੀਬੰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀ ਮਾਣੂਕੇ ਦੇ ਕੌਮੀ ਦੀ ਪੁਸ਼ਾ ਪਕਰੇ ਹੋਏ ਆਖਿਆ ਕਿ ਬੀਬੀ ਮਾਣੂਕੇ ਆਮ ਆਰਮੀ ਪਾਰਟੀ ਤੇ ਨਿਪਟਰ ਵਿਦਿਆਰਥੀ ਨੇ, ਜਿਨ੍ਹਾਂ ਨੂੰ ਪੰਜਾਬ ਵਿੱਚ ਪਾਰਟੀ ਬਣੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ।

ਮਾਤਾ ਸੁੰਦਰੀ ਗੁਰੂਪ੍ਰੀਤ ਐਸਟੀ/ਚਿੱਠੀਯੂਨਿਅਨ 'ਚ ਵਰਕਸ਼ਾਪ ਲਾਈ




ਰਾਮਪੁਰ ਫੁਲ (ਦਰਸ਼ਨ ਜਿੰਦਲ)-ਮਾਤਾ ਸੁੰਦਰੀ ਗੁਰੂਪ੍ਰੀਤ ਐਸਟੀ/ਚਿੱਠੀਯੂਨਿਅਨ ਵੱਲੋਂ ਵਿੱਚ ਇਕੱਠਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਮੁੱਖ ਬੁਲਾਰੇ ਡਾਕਟਰ ਅੰਮੋਲ ਮਿੱਤਰ ਤੇ ਰਾਹੁਲ ਕੁਮਾਰ ਸਮਾਜ ਸੇਵਕ ਨੇ ਵਿਸ਼ੇਸ਼ ਮਹਿਮਾ ਵਜੋਂ ਸ਼ਿਰਕਤ ਕੀਤੀ। ਸੰਸਥਾ ਦੇ ਚੇਅਰਮੈਨ ਕੁਲਦੇਵ ਸਿੰਘ ਸਿੰਘੂ, ਮੈਨੇਜਿੰਗ ਡਾਇਰੈਕਟਰ ਗੁਰਵਿੰਦਰ ਸਿੰਘ ਬੱਲੀ ਤੇ ਡਾਇਰੈਕਟਰ ਐਡਮਿਨਿਸਟ੍ਰੇਸ਼ਨ ਪਰਮਿੰਦਰ ਸਿੰਘ ਸਿੰਘੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਬੁਲਾਰੇ ਨੇ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੂੰ ਕੋਕਾਫ ਵਾਲੀਆਂ ਬਾਵਾਂ ਤੇ ਦਰਖੋਸਤ ਚੁੱਕੀਆਂ ਤੇ ਉਨ੍ਹਾਂ ਦੇ ਸਾਥਕ ਹੱਲ ਉੱਚ ਵਿਸ਼ਾਰ ਸਹਿਤ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਵੱਖ-ਵੱਖ ਟਾਸਕ ਦੇ ਅਭਿਆਸ ਕਰਵਾਇਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੌਜਵਾਨ ਗਿਆਨ ਅਪਣਾਉਣ ਉੱਚ ਜੋਰ ਦਿੱਤਾ। ਸੰਸਥਾ ਦੇ ਪ੍ਰਿੰਸੀਪਲ ਰਾਮ ਸਿੰਘ ਬਾਘਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਕਸ਼ਾਪ ਦਾ ਵਿਦਿਆਰਥੀ ਤੇ ਵਿਦਿਆਰਥੀ ਭਰਪੂਰ ਲਾਭ ਉਠਾਉਣਗੇ। ਅੰਤ ਵਿੱਚ ਮੈਡਮ ਸਿਖਲੀਤ ਕੌਰ ਡਾਇਰੈਕਟਰ ਤੇ ਮੈਡਮ ਪ੍ਰਸੰਨ ਕੌਰ ਖ਼ਜ਼ਾਨਚੀ ਨੇ ਆਏ ਮਹਿਮਾਨਾਂ ਨੂੰ ਸਨਮਾਨ ਕੀਤਾ।

ਪੰਜਾਬ ਪੱਧਰੀ ਮੰਗਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ




ਮਾਨਸਾ ਤੋਂ ਗੁਰਦੇਵ ਸਿੰਘ ਨਿਹੰਗ, ਬੀਰ ਸਿੰਘ, ਜਗਵੀਰ ਸਿੰਘ, ਬੁਠਨਾਲਾ ਤੋਂ ਮਿਲਖਾ ਸਿੰਘ, ਬੁਠਨਾਲਾ ਤੋਂ ਜਗਦਾਰ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਕੋਟਵੰਤਾ, ਸੰਜੂ ਪੂਰੀ ਸੂਬਾ ਕਮੇਟੀ ਵਿੱਚ ਸ਼ਾਮਿਲ ਕੀਤੇ ਗਏ।

ਦੁਕਾਨਦਾਰ 'ਤੇ ਨਕਾਬਪੱਸ਼ ਮੈਟਰੀਕੁਲੇਸ਼ਨ/ਨਾਨ-ਮੈਟਰੀਕੁਲੇਸ਼ਨ ਸਵਾਰਾਂ ਨੇ ਕੀਤੀ ਫਾਇਰਿੰਗ



ਜ਼ੋਰਾ (ਨਰਿੰਦਰ ਅਨੇਜਾ)-ਆਏ ਦਿਨ ਕੋਈ ਨਾ ਕੋਈ ਲੁੱਟ-ਧੋਂ 'ਤੇ ਮੈਟਰੀਕੁਲੇਸ਼ਨ/ਨਾਨ-ਮੈਟਰੀਕੁਲੇਸ਼ਨ ਚੋਰੀ ਦੀਆਂ ਵਾਰਦਾਤਾਂ ਅਮ ਵਰਗੀ ਗੱਲ ਹੋ ਰਹੀ ਹੈ। ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਸਭਿਅਤਾ ਬਿਲਕੁਲ ਖਾੜਕੋਲ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਨਕਾਬਪੱਸ਼ ਮੈਟਰੀਕੁਲੇਸ਼ਨ ਸਵਾਰਾਂ ਨੇ ਸ਼ੇਰਾਮ ਬਰੋ ਬਾਜ਼ਾਰ ਵਿੱਚ 10 ਵਜੇ ਦੇ ਕਰੀਬ ਦਿਨ ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਗੋਲੀ ਚਲਾ ਦਿੱਤੀ। ਗੋਲੀ ਦੁਕਾਨ ਦਾ ਸ਼ੀਸ਼ਾ ਤੋੜ ਕੇ ਦੁਕਾਨਦਾਰ ਦੇ ਬਿਲਕੁਲ ਕਰੀਬ ਗੋਲੀ ਨਿਕਲ ਗਈ ਤੇ ਦੁਕਾਨਦਾਰ ਦੀ ਮਸਾਂ-ਮਸਾਂ ਜਾਨ ਬਚੀ। ਗੋਲੀ ਚਲਾਉਣ ਦਾ ਅਕਸ ਇਹ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਵੱਲੋਂ ਫਿਰੋੜੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼ਹਿਰ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਦੁਕਾਨਦਾਰਾਂ ਨੇ ਕਿਹਾ ਕਿ ਸ਼ੇਰਾਮ ਲੁਟੇਰੇ ਭਰੇ ਬਾਜ਼ਾਰ ਵਿੱਚ ਗੋਲੀ ਚਲਾ ਕੇ ਸਾਰਾ ਬਾਜ਼ਾਰ ਟੱਪ ਕੇ ਨਿਕਲ ਜਾਂਦੇ ਹਨ, ਪਰ ਪੁਲਸ ਮੁਕ ਦਰਸ਼ਕ ਬਣੀ ਹੋਈ ਹੈ।

ਸੰਪਦਾਂ ਵੱਲੋਂ ਵੀਰਪਾਲ ਕੌਰ ਨੂੰ 1 ਲੱਖ ਦੀ ਰਾਸ਼ੀ ਭੇਟ



ਫ਼ਰੀਦਕੋਟ (ਐਲਿਗਜੈਂਡਰ ਡਿਸੂਜਾ)-ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਪਦਾਂ ਵੱਲੋਂ ਪਿੰਡ ਅਜਿੰਤਗੋਲ ਦੀ ਵਸਨੀਕ ਵੀਰਪਾਲ ਕੌਰ ਐਥਲੀਟ ਨੂੰ ਉਸਦੇ ਹੁਲ ਨੂੰ ਦੇਖਦੇ ਹੋਏ ਇੱਕ ਲੱਖ ਰੁਪਏ ਆਪਣੇ ਅਖਤਿਆਰੀ ਕੋਟੇ ਵਿੱਚ ਦਿੱਤਾ ਤੇ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੇ ਹੁਲ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਦੇਸ਼ਾਂ ਕਰਦੀ ਰਹੇਗੀ। ਇਹ ਜਾਣਕਾਰੀ ਸਪੀਕਰ ਕੁਲਤਾਰ ਸਿੰਘ ਸੰਪਦਾਂ ਦੇ ਭਰਾ ਐਡਵੋਕੇਟ ਬੀਰਵਿੰਦਰ ਸਿੰਘ ਨੇ ਦਿੱਤੀ। ਸਪੀਕਰ ਸੰਪਦਾਂ ਦੇ ਮਾਤਾ ਗੁਰਮੇਲ ਕੌਰ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨਸ਼ੀਲ

ਦਿੱਤਾ ਗਿਆ। ਇਸ ਸਮੇਂ ਪਹੁੰਚੀਆਂ ਮਾਨਯੋਗ ਸ਼ਬਦੀਆਂ ਦਾ ਸੁਹਵਾਦ ਕੀਤਾ।



ਇਸ ਸਮੇਂ ਸਤਮਨ ਸਿੰਘ ਕਾਚਪੜ, ਗੁਰਮੁੱਖ ਸਿੰਘ ਖਾਲਸਾ, ਬਲਜੀਤ ਸਿੰਘ ਚਾਨੀ, ਕੁਲਦੇਵ ਸਿੰਘ ਪੁਰਬਾ, ਪਰਮਜੀਤ ਸਿੰਘ ਬਿੱਟੂ ਨੇ ਜੋਤੀ ਸਨਜੀਵਨ ਮੰਗ, ਡਬਦੀਪ ਕੋਰਨੀ, ਪਰਿਵਾਰ ਹਰਿੰਦਰ ਸਿੰਘ ਭੁੱਟੇ, ਗੁਨਦੀਪ ਸਿੰਘ ਦੁਬਈ, ਦਲਜੀਤ ਸਿੰਘ ਓਮਾਟ, ਮਨਨਲ ਵਾਚ ਗੁੱਪ, ਭਾਈ ਵਲੀਪ ਸਿੰਘ ਟੂਣ, ਗੁਰਪ੍ਰੀਤ ਸਿੰਘ ਚਾਨੀ, ਗੁਰਮਨਪ੍ਰੀਤ ਸਿੰਘ ਹਨੀ ਆਦਿ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸੇਤ ਮਹਾਪੁਰਬ ਬਾਬਾ ਕਰਨਲ ਸਿੰਘ ਚੂੜਾ ਸਾਹਿਬ ਵਾਲੇ, ਬਾਬਾ ਹਰਮਲ ਸਿੰਘ ਭਾਲੇ ਵਾਲੇ, ਬਾਬਾ ਮਹਿੰਦਰ ਸਿੰਘ ਜੱਟ ਵਾਲੇ, ਬਾਬਾ ਲਾਵਿੰਦਰ ਸਿੰਘ ਅਜੀਤਵਾਲ, ਬਾਬਾ ਭੋਲਾ ਸਿੰਘ ਬੰਬੁਲਵਾਲ ਵਾਲੇ, ਬਾਬਾ ਸਤਮਨ ਸਿੰਘ ਜੱਟ ਵਾਲੇ, ਮਨਜੋਤ ਕਮਲ ਸਿੰਘ ਐਮ ਐਮ ਏ, ਮੇਡਮ ਚਰਮਿੰਦਰ ਏ ਡੀ ਸੀ ਰੰਗੇ ਅਰਜਨ ਨਗਿਮ ਮੰਗ ਬਲਜੀਤ ਸਿੰਘ ਚੰਨੀ ਵੱਲੋਂ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਕੀਤੀ ਗਈ।

ਖਾਲਸਾ ਸੇਵਾ ਸੁਸਾਇਟੀ ਵੱਲੋਂ 8 ਧੀਆਂ ਦੇ ਸਮੂਹਕ ਅੰਨੰਦ ਕਾਰਜ



ਮੋਗਾ (ਇਕਬਾਲ ਸਿੰਘ ਬਠਿੰਡਾ)-ਖਾਲਸਾ ਸੇਵਾ ਸੁਸਾਇਟੀ ਜੋ ਪਿਛਲੇ 40 ਸਾਲਾਂ ਤੋਂ ਮੋਗਾ ਸ਼ਹਿਰ ਵਿੱਚ ਬਹੁਤ ਸਾਰੀਆਂ ਸੇਵਾਵਾਂ ਨਿਭਾਅ ਰਹੀ ਹੈ, ਵੱਲੋਂ ਲੋਕਵੇਦ ਪਰਵਾਰਾਂ ਦੀਆਂ ਧੀਆਂ ਦੇ ਸਮੂਹਕ ਅੰਨੰਦ ਕਾਰਜ ਦਾ 20ਵਾਂ ਉਦਘਾਟਨ ਸੰਗਤ ਦੇ ਸਮਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਗੁਰੂ ਸਾਹਿਬ ਤੇ ਆਗਿਆ ਲੈ ਕੇ ਹੋਂਡ ਗੁੱਬੀ ਭਾਈ ਚਰਨ ਸਿੰਘ ਨੇ ਅਰਦਾਸ ਬੋਝੀ ਕਰਕੇ ਕੀਤੀ। ਇਸ ਉਪਰੰਤ ਭਾਈ ਵਰਿਮਾਮ ਸਿੰਘ, ਭਾਈ ਜੀਤੰਦਰਪਾਲ ਸਿੰਘ, ਭਾਈ ਪਰਮਵੀਰ ਸਿੰਘ ਨੇ ਗੁਰਬਾਣੀ ਰਾਹੀਂ ਸੰਗਤ ਨੂੰ ਨਿਰਾਲ ਕੀਤਾ। ਅੰਨੰਦ ਕਾਰਜ ਦੀ ਸਮਾਂ ਭਾਈ ਰਵਿੰਦਰ ਸਿੰਘ ਵੱਲੋਂ ਸੰਪੂਰਨ ਕਰਵਾਈ ਕੀਤੀ। ਸਮਾਗਮ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਖਾਲਸਾ ਨੇ ਗੁਰਦੁਆਰਾ ਬੀਬੀ ਕਾਹਨ ਕੌਰ ਤੇ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮਿਯੋਗੀ ਸੰਸਥਾਵਾਂ, ਸ਼੍ਰੀ ਇਸਤਰੀ ਸਤੰਸੌਰ ਸਭਾਵਾਂ, ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਤੇ ਸ਼ਹਿਰ ਦੀਆਂ ਸਮਾ

ਨਵਾਂ ਜ਼ਮਾਨਾ, ਜਲੰਧਰ

ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਢਾਹਾਂ ਕਲੋਨਾਂ 'ਚ 10 ਸੇਵਾਕਰਮੀ 'ਸੇਵਾ ਉਤਮਤਾ' ਐਵਾਰਡ ਨਾਲ ਸਨਮਾਨਤ

ਭੰਗਾ (ਅਵਤਾਰ ਕਲੋਨ) ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰਸਟ ਢਾਹਾਂ ਕਲੋਨਾਂ ਦੇ ਵੱਖ ਵੱਖ ਅਦਾਰਿਆਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਸੇਵਾਕਰਮੀਆਂ ਨੂੰ ਸਾਲਾਨਾ ਸੇਵਾ ਉਤਮਤਾ ਐਵਾਰਡ 2024-25 ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਵਿੱਚ ਮੈਡੀਕਲ ਅਫਸਰ ਡਾ. ਸੁਰੇਸ਼ ਬਸਰਾ, ਰਾਜ ਰਾਣੀ ਸਵਾਈ ਸੇਵਕ, ਮਹਿੰਦਰ ਸਿੰਘ ਸਿੱਧੂ, ਗੁਰਦੇਵ ਸਿੰਘ, ਪਰਮਿੰਦਰ ਕੌਰ ਸਟਾਫ਼ ਨਰਸ, ਕਾਬਲ ਸਿੰਘ ਵਿੱਦਿੱਲ ਸਕੂਲ ਡਾਕਟਰ, ਅਮਨਦੀਪ ਕੌਰ ਨਰਸਿੰਗ ਏਡ, ਮਨਪ੍ਰੀਤ ਕੌਰ ਨਰਸਿੰਗ ਅਧਿਆਪਕ, ਰਾਜ ਰਾਣੀ ਇੰਚਾਰਜ ਪੈਬਲੋਜੀ ਲੋਥ, ਪਰਮਜੀਤ ਕੌਰ ਪੀਐਫਆਪ ਅਤੇ ਰਾਜ ਬਰਾਦਰ ਡਾਕਟਰ ਸੇਵਾਦਾਰ ਨੂੰ ਆਪੋ ਆਪਣੀਆਂ ਸੇਵਾਵਾਂ ਵਿੱਚ ਕੀਤੀਆਂ ਸ਼ਾਨਦਾਰ ਸੇਵਾਵਾਂ ਲਈ ਸਾਲਾਨਾ ਸੇਵਾ ਉਤਮਤਾ ਐਵਾਰਡ 2024-25 ਸਰਟੀਫੀਕੇਟ, ਵਿਸ਼ੇਸ਼ ਗੁੱਟਾ ਭੇਟ ਕਰਕੇ ਅਤੇ ਕਾਲਰ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ।

ਟਰਸਟ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਬਾਗੜੀਆਂ ਅਤੇ ਸੀਨੀਅਰ ਮੈਂਬਰ ਸੁਰਿੰਦਰਪਾਲ ਸਿੰਘ ਬੈਟਵਾਲ ਸਾਬਕਾ ਮੰਤਰੀ ਪੰਜਾਬ ਦਾ ਉਨ੍ਹਾਂ ਦੀ ਟਰਸਟ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਨਦਾਰ ਨਿਰੋਕਾਮ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਟਰਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਟ ਪ੍ਰਧਾਨ ਜੋਗਿੰਦਰ ਸਿੰਘ ਸਾਧਨਾ ਯੂ ਕੇ ਨੇ ਸਮੂਹ ਟਰਸਟ ਮੈਂਬਰਾਂ ਵੱਲੋਂ ਸੇਵਾਕਰਮੀਆਂ ਨੂੰ ਸਨਮਾਨ ਕਰਨ ਦੀ ਹਮਦ ਅਦਾ ਕੀਤੀ। ਸਮਾਗਮ ਵਿੱਚ ਸ਼ੋਭਿਤ ਕਰਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ

ਨੇ ਕਿਹਾ ਕਿ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਨੇ ਸਾਲ 1979 ਵਿੱਚ ਦੇਸ ਵਿਦੇਸ਼ੀਆਂ ਸੰਗਤਾਂ ਦੇ ਸਹਿਯੋਗ ਨਾਲ ਢਾਹਾਂ ਕਲੋਨਾਂ ਵਿਖੇ ਸੇਵਾਕਰਮੀਆਂ ਨੂੰ ਉਤਸ਼ਾਹਿਤ ਕੀਤੀਆਂ। ਉਹਨਾਂ ਢਾਹਾਂ ਕਲੋਨਾਂ ਵਿਖੇ ਚੱਲਦੇ ਗੁਰੂ ਨਾਨਕ ਮਿਸ਼ਨ ਹਸਪਤਾਲ, ਗੁਰੂ ਨਾਨਕ ਕਾਲਜ ਆਰ ਨਰਸਿੰਗ, ਗੁਰੂ ਨਾਨਕ ਪੌਰਾ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੂੰ ਬੁਲਦੀਆਂ 'ਤੇ ਪਹੁੰਚਾਉਣ ਲਈ ਦਾਨੀਆਂ ਅਤੇ ਸਟਾਫ਼ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਹਾਰਦਿਕ ਧੰਨਵਾਦ ਵੀ ਕੀਤਾ। ਟਰਸਟ ਦੇ ਮੀਟ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਸਮਾਨਿਤ ਹਸਤੀਆਂ ਨੂੰ ਸਮੂਹ ਟਰਸਟ ਵੱਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਅਮਰਜੀਤ ਸਿੰਘ ਕਲੋਨਾਂ, ਜਗਜੀਤ ਸਿੰਘ, ਸੀਤਲ ਸਿੰਘ ਸਿੱਧੂ, ਪ੍ਰੀ. ਨਰਸਿੰਘ, ਡਾ. ਬਲਵਿੰਦਰ ਸਿੰਘ, ਡਾ. ਸੁਰਿੰਦਰ ਕੌਰ ਜਸਪਾਲ, ਰਮਨਦੀਪ ਕੌਰ, ਮਹਿੰਦਰਪਾਲ ਸਿੰਘ, ਰਾਜਦੀਪ ਬਿਦਵਾਰ ਆਦਿ ਹਾਜ਼ਰ ਸਨ।

Web : www.nawanzamana.in

ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਰਿੰਗ ਸੰਪੰਨ



ਜਲੰਧਰ (ਸੈਲੀ ਐਲਬਰਟ, ਇਕਬਾਲ ਸਿੰਘ ਉੱਤਰੀ)-ਸਥਾਨਕ ਪੀ ਏ ਪੀ ਕੰਪਲੈਕਸ ਦੇ ਸਪੋਰਟਸ-ਕਮ-ਟ੍ਰੇਨਿੰਗ ਗਰਾਊਂਡ ਵਿਖੇ ਕਰਵਾਈ ਜਾ ਰਹੀ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਰਿੰਗ-2024-25 ਦੇ ਸਮਾਪਤੀ ਸਮਾਰੋਹ ਵਿੱਚ ਵਧੀਕ ਡਾਇਰੈਕਟਰ ਜਨਰਲ ਆਰ ਪੁਲਾਸ, ਸਟੇਟ ਆਰਮਡ ਪੁਲਸ ਪੰਜਾਬ, ਐੱਫ ਐੱਫ ਟਾਕਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਘੋੜਸਵਾਰੀ ਚੈਂਪੀਅਨਸ਼ਿਪ ਦੇ ਟੈਂਟ ਪੈਰਿੰਗ ਨਾਮਾਵਾਂ ਦੀ ਚੋਣ ਦੁਰਵਾ ਟੀਮ ਨੇ 134.5 ਅੰਕ ਹਾਸਲ ਕੀਤੇ ਅਤੇ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਜਿੱਤਿਆ। ਜਦਕਿ 61 ਕੈਲਵਰੀ (ਆਰਮੀ) ਟੀਮ ਨੇ 133.5 ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ

ਕਬਜ਼ਾ ਕਰਦਿਆਂ ਸਿਲਵਰ ਮੈਡਲ ਪ੍ਰਾਪਤ ਕੀਤਾ। ਅਸਮ ਰਾਈਡਲ ਦੀ ਟੀਮ ਨੇ 132 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਅਤੇ ਬ੍ਰਾਊਜ਼ ਮੈਡਲ ਮੈਡਲ ਜਿੱਤਿਆ। ਘੋੜਸਵਾਰੀ ਚੈਂਪੀਅਨਸ਼ਿਪ ਵਿੱਚ ਬੈਸਟ ਟੀਮ ਚੁਣਿਆ ਅਸਮ ਰਾਈਡਲ ਟੀਮ ਪਹਿਲੇ ਸਥਾਨ 'ਤੇ ਹਰੀ ਅਤੇ ਗੋਲਡ ਮੈਡਲ ਹਾਸਲ ਕੀਤਾ। ਜਦਕਿ ਦੂਜੇ ਸਥਾਨ 'ਤੇ ਦੁਰਵਾ ਟੀਮ ਅਤੇ ਤੀਜੇ ਸਥਾਨ 'ਤੇ ਡਿਊਨੀਅਨ ਟੀਮ ਦੀ ਟੀਮ ਹਰੀ। ਚੈਂਪੀਅਨਸ਼ਿਪ ਵਿੱਚ ਬੈਸਟ ਰਾਈਡਰ ਫੋਰਮਾਲ ਦਾ ਖਿਤਾਬ ਅਸਮ ਰਾਈਡਲ ਦੀ ਟੀਮ ਦੇ ਡਬਲੂ ਲਮਾਟੇ ਨੇ ਆਪਣੇ ਘੋੜੇ ਨਾਮਾਵਾਂ ਨਾਲ ਆਪਣੇ ਨਾਮ ਕੀਤਾ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਨੇ ਨੈਸ਼ਨਲ ਘੋੜਸਵਾਰੀ ਚੈਂਪੀਅਨਸ਼ਿਪ ਟੈਂਟ ਪੈਰਿੰਗ-2024-25 ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੇ ਘੋੜਸਵਾਰੀ ਖਿਡਾਰੀਆਂ ਦੇ ਸ਼ਾਨਦਾਰ ਮਾਰਚ ਪਾਰਟੀ ਨੂੰ ਸਲੂਟ ਲਿਆ। ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਖੇਡ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸ਼ੋਭਿਤ ਕਰਦਿਆਂ ਕਿਹਾ ਕਿ ਸਾਡੇ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਘੋੜਸਵਾਰੀ

ਮੰਗਲਵਾਰ, 25 ਫਰਵਰੀ, 2025 | 8

ਵੁਡਬਰੀ ਇੰਟਰਨੈਸ਼ਨਲ ਸਕੂਲ 'ਚ ਮਨਾਇਆ ਮਾਂ-ਬੋਲੀ ਦਿਵਸ



ਭੋਗਪੁਰ (ਕੁਲਵੀਰ ਸਿੰਘ ਕਾਹਲੋਂ) ਵੁਡਬਰੀ ਇੰਟਰਨੈਸ਼ਨਲ ਪਬਲਿਕ ਸਕੂਲ ਭੋਗਪੁਰ ਵਿਖੇ ਚੇਅਰਪਰਸਨ ਸ਼੍ਰੀਮਤੀ ਪਰਮਜੀਤ ਕੌਰ ਦੀ ਅਗਵਾਈ ਹੇਠ ਔਰਤਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ। ਜਸਮੀਤ ਮੋਰਮ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੂਰੇ ਵਿਸ਼ਵ ਵਿੱਚ 21 ਫਰਵਰੀ ਔਰਤਰਾਸ਼ਟਰੀ ਮਾਂ ਬੋਲੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਦਿਵਸ ਆਪਣੀ ਮਾਂ ਬੋਲੀ ਨੂੰ ਯਾਦ ਕਰਨ ਅਤੇ ਅੱਗੇ ਵਧਾਉਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਇਸ ਸਾਡਾ ਫਰਫ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨਾਲ ਹਮੇਸ਼ਾ ਜੁੜੇ ਰਹੀਏ। ਇਸ ਮੌਕੇ ਬੱਚਿਆਂ ਦੀ ਮਾਂ ਬੋਲੀ ਉੱਪਰ ਕਵਿਤਾਵਾਂ, ਲੇਖ, ਗੀਤ ਆਦਿ ਪੇਸ਼ ਕੀਤੇ ਅਤੇ ਮੋਰਮ ਨੇ ਬੱਚਿਆਂ ਨੂੰ ਵੱਖ ਚੜ੍ਹ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

ਭਗਵਾਣਾ (ਜਸਵਿੰਦਰ ਚੌਧਰੀ) ਭਗਵਾਣਾ ਪੱਤਰਕਾਰ ਸੰਗਠਨ ਗਜ਼ਿ. ਭਗਵਾਣਾ ਵੱਲੋਂ ਪ੍ਰਧਾਨ ਡਾ. ਰਮਨ ਸ਼ਰਮਾ ਦੀ ਸੁਚੱਜੀ ਅਗਵਾਈ ਹੇਠ ਸ਼ਾਮਲ ਘਾਟਾਂ ਦੀ ਸਫਾਈ ਮੁਹਿੰਮ ਦੀ ਸ਼ੁਰੂਆਤ ਦੁੱਗਲਾ ਸ਼ਾਮਲ ਘਾਟਾਂ ਦੀ ਸਫਾਈ ਕਰ ਕੇ ਕੀਤੀ ਗਈ। ਇਸ ਮੌਕੇ ਪ੍ਰਧਾਨ ਡਾ. ਰਮਨ ਨੇ ਆਖਿਆ ਕਿ ਅਸੀਂ ਹਰੇਕ ਆਸ਼ਾਵਾਨ ਦੀ ਸਫਾਈ ਕਰਨ ਨਾਲ ਮਨ ਨੂੰ ਬੇਹੱਦ ਸੁਖ ਮਿਲਦਾ ਹੈ। ਇਹ ਇੱਕ ਅਜਿਹਾ ਘਰ ਹੈ, ਜਿੱਥੇ ਆ ਕੇ ਰੱਖ ਚੇਤੇ ਆਉਂਦਾ ਹੈ, ਜਿਸ ਨੂੰ ਸਾਡਾ ਸੁਭਾ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਅੰਬਕ ਸ਼ਰਮਾ, ਮਹਿੰਦਰ ਸ਼ਰਮਾ, ਕਮਲਦੀਪ ਸਿੰਘ, ਜੀਵਨ ਸਿੰਘ ਤੇ ਮਹਿੰਦਰ ਵਿਕਰਮ ਸੂਦ ਆਦਿ ਮੌਜੂਦ ਸਨ।

'ਪ੍ਰੋਜੈਕਟ ਅੰਮ੍ਰਿਤ' ਤਹਿਤ ਘੱਗਰ ਦਰਿਆ ਦੇ ਕਿਨਾਰਿਆਂ ਦੀ ਕੀਤੀ ਗਈ ਸਫਾਈ

ਭੋਰਾ ਬੰਸੀ (ਵਿਨੋ ਕੁਮਾਰ ਜੈਨ) ਸੰਤ ਨਿਰੋਕਾਰੀ ਮਿਸ਼ਨ ਦੀ ਬ੍ਰਾਂਚ ਭੋਰਾ ਬੰਸੀ ਅਤੇ ਭਾਂਖਰ ਪੁਰ ਦੁਆਰਾ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਅਤੇ ਸਤਿਕਾਰਯੋਗ ਨਿਰੋਕਾਰੀ ਰਾਜਪੀਤਾ ਰਮਿਤ ਦੇ ਆਸ਼ੀਰਵਾਦ ਨਾਲ ਸੰਤ ਨਿਰੋਕਾਰੀ ਮਿਸ਼ਨ ਦੀ ਸੇਵਾ ਦੀ ਭਾਵਨਾ ਅਤੇ ਮਾਨਵ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਦੇ ਹੋਏ, 'ਪ੍ਰੋਜੈਕਟ ਅੰਮ੍ਰਿਤ' ਅਧੀਨ 'ਸਵੈਚੱਲ ਸਵੈਚੱਲ ਮਨ' ਪ੍ਰੋਜੈਕਟ ਦੇ ਤਹਿਤ ਪੜਾਅ ਤਹਿਤ ਭਾਂਖਰ ਪੁਰ ਸਥਿਤ ਘੱਗਰ ਦਰਿਆ ਦੇ ਕਿਨਾਰਿਆਂ ਦੀ ਸਫਾਈ ਕੀਤੀ ਗਈ। ਇਸ ਮੌਕੇ ਸੰਤ ਨਿਰੋਕਾਰੀ ਸੇਵਾਦਾਰਾਂ ਦੇ ਵਰਦੀਆਂ ਵਿੱਚ ਸਜੇ ਹੋਏ ਲਗਭਗ 500 ਜਵਾਨਾਂ ਅਤੇ ਭੋਰਾ ਦੁਆਰਾ ਹਾਜ਼ਰ ਗੋਬਿੰਦ ਸੰਚਾਲਕ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਸਫਾਈ ਕੀਤੀ ਗਈ।

ਸਿਹਤਮੰਦ ਵਾਤਾਵਰਣ ਦੀ ਬਖਸ਼ਿਸ਼ ਮਿਲ ਸਕੇ। ਸੰਤ ਨਿਰੋਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਮਹਾਰਾਜ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ, ਭਾਰਤ ਸਰਕਾਰ ਦੇ ਸੱਭਿਆਚਾਰ

ਤਲਾਬ, ਖੁਹਾਂ ਅਤੇ ਚੌਥੇ ਵਰਗੇ ਕੁਦਰਤੀ ਜਲ ਸਰੋਤਾਂ ਦੀ ਸਫਾਈ ਅਤੇ ਸੰਭਾਲ ਨੂੰ ਸਮਰਪਿਤ ਇਸ ਮੋਗਾ ਮੁਹਿੰਮ ਨੇ ਆਪਣੇ ਪਹਿਲੇ ਦੋ ਪੜਾਵਾਂ ਵਿੱਚ ਬਿਸਮਿਲ ਸਕਲਾ ਪ੍ਰਾਪਤ ਕੀਤੀ। ਸੀਐਲ ਪੁੰਨਾ ਨਾਲ, ਇਸ ਸਾਲ ਤੀਜੇ ਪੜਾਅ ਨੂੰ ਵਧੇਰੇ ਵਿਆਪਕ, ਪ੍ਰਭਾਵਸ਼ਾਲੀ ਅਤੇ ਦੂਰ ਅਦੇਸ਼ੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਇਆ ਗਿਆ ਹੈ, ਤਾਂ ਜੋ ਇਹ ਮੁਹਿੰਮ ਫਲਦੀ ਹੋ ਅਤੇ ਸਮਾਜ ਵਿੱਚ ਜਾਗਰੂਕਤਾ, ਸੇਵਾ ਅਤੇ ਸਰਪੱਟ ਦੀ ਇੱਕ ਮਜ਼ਬੂਤ ਲਹਿਰ ਪੈ ਰਹੇ। ਸਾਥਕਾਰੀ ਦਿੱਤੇ ਹੋਏ, ਸੰਤ ਨਿਰੋਕਾਰੀ ਮੰਡਲ ਦੇ ਸਕੱਤਰ, ਮਾਣਯੋਗ ਜੋਗਿੰਦਰ ਸੁਖੀਆ ਨੇ ਕਿਹਾ ਕਿ ਇਹ ਵਿਸ਼ਾਲ ਮੁਹਿੰਮ ਦੋਸ਼ ਭਰ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900

ਖੇਡ ਮੇਲੇ ਵੱਡੇ ਪੱਧਰ 'ਤੇ ਕਰਵਾਉਣ ਲਈ 'ਆਪ' ਨੇ ਕਰਵਾਇਆ ਪੰਜਾਬ 'ਚ ਢੁਕਵਾਂ ਮਾਰੋਲ : ਕੁਲਵਿੰਦਰ ਸਿੰਘ



ਮੋਹਾਲੀ (ਗੁਰਜੀਤ ਬਿੱਲਾ)-ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੋਹਾਲੀ ਦੀ ਤਰਫ਼ 6ਵਾਂ ਕਬੱਡੀ ਕੱਪ ਸੈਕਟਰ -79 ਨੇੜੇ ਐਮਟੀ ਸਕੂਲ ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। 25-26 ਨੂੰ ਕਰਵਾਏ ਜਾ ਰਹੇ ਇਸ ਕਬੱਡੀ ਕੱਪ ਸੇਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਦੇਵ ਸਿੰਘ ਭਿੰਦਾ-ਕਬੱਡੀ ਕੱਚ ਅਤੇ ਸਰਪ੍ਰਸਤ -ਹਰਮੋਹ ਸਿੰਘ ਕੁੱਝਣਾ ਨੇ ਦੱਸਿਆ ਕਿ ਗੁਰਦੇਵ ਸਿੰਘ, ਤੇਜਿੰਦਰ ਸਿੰਘ, ਅਮਰਿੰਦਰ ਸਿੰਘ, ਅਤੇ ਸਮੂਹ ਵੈਦਵਾਲ ਪਰਵਾਰ ਵੱਲੋਂ ਸਰਕਾਰੀ ਮਾਤਾ ਕੁਲਵਿੰਦਰ ਕੌਰ ਦੀ ਯਾਦ ਵਿੱਚ ਇੱਕ ਵੱਡੇ 50 ਹਜ਼ਾਰ ਰੁਪਏ ਦਾ ਯੋਗਦਾਨ ਜਦਕਿ ਸਰਤਾਜ ਸਿੰਘ

ਗਿੱਲ ਐਡਵੋਕੇਟ ਅਤੇ ਸਮੂਹ ਪਰਵਾਰ ਵੱਲੋਂ ਸਰਕਾਰੀ ਸੁਖਦੇਵ ਸਿੰਘ ਗਿੱਲ ਦੀ ਯਾਦ ਵਿੱਚ ਕਬੱਡੀ ਕੱਪ ਲਈ ਇੱਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਇਸ 6ਵੇਂ ਕਬੱਡੀ ਕੱਪ ਦਾ ਪਸੰਦ ਵਿਧਾਇਕ ਕੁਲਵਿੰਦਰ ਸਿੰਘ ਹੋਰਾਂ ਵੱਲੋਂ ਜਾਰੀ ਕੀਤਾ ਗਿਆ ਅਤੇ ਕਬੱਡੀ ਕੱਪ ਕਰਵਾਏ ਜਾਣ ਲਈ ਕਲੱਬ ਦੇ ਸਮੂਹ ਪ੍ਰਬੰਧਕ ਮੈਂਬਰਾਂ ਨੂੰ ਸ਼ੁਕਰਮਾਨਵਾਂ ਭੇਟ ਕੀਤੀਆਂ ਗਈਆਂ, ਸਵਰਗੀ ਪੰਮਾ ਸੁਹਾਣਾ ਦੀ ਯਾਦ ਵਿੱਚ ਕਰਵਾਏ ਜਾ ਰਹੇ ਇਸ 6ਵੇਂ ਕਬੱਡੀ ਕੱਪ ਸੇਬੰਧੀ ਗੋਲ ਕਰਦੇ ਹੋਏ ਵਿਧਾਇਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮਹਿੰਮਾ ਪੰਜਾਬ ਦੀ ਅਗਵਾਈ ਵਾਲੀ ਆਮ ਆਪਣੀ ਪਾਰਟੀ ਦੀ ਸਰਕਾਰ ਦੇ ਵੱਲੋਂ ਸਮੂਹ ਪੰਜਾਬ ਦੇ ਵਿੱਚ ਖਿਡਾਰੀਆਂ ਦੇ ਲਈ ਢੁਕਵਾਂ ਉਪਲਬਧ ਕਰਵਾਇਆ ਗਿਆ ਹੈ, ਜਿਸ ਦੇ ਚਲਦਿਆਂ ਪੰਜਾਬ ਫਰ ਵਿੱਚ ਲਗਾਤਾਰ ਖੇਡ ਕਲੱਬਾਂ ਅਤੇ ਪਿਡਾਂ ਦੀਆਂ ਪੱਧਰੀਆਂ ਦੇ ਵੱਲੋਂ ਆਪੋ-ਆਪਣੇ ਟੋਰੀਏ ਵਿੱਚ ਟੂਰਨਾਮੈਂਟ ਕਰਵਾਏ ਜਾ ਰਹੇ ਹਨ।

ਨਾਭ ਕੁਵਲ ਰਾਜਾ ਸਾਹਿਬ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ



ਮੋਹਾਲੀ (ਜਗਦੀਪ ਸਿੰਘ ਭੁੰਗਰਨੀ) ਨਜ਼ਦੀਕੀ ਪਿੰਡ ਮੋਨਟਾਨਾ ਵਿਖੇ ਗੁਰਦੁਆਰਾ ਸ੍ਰੀ ਨਾਭ ਕੁਵਲ ਨੂੰ ਦੇ ਆਸਪਾਸ ਤੋਂ ਰਾਜਾ ਸਾਹਿਬ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਪ੍ਰਧਾਨ ਖਵਾਵੀਰ ਸਿੰਘ ਦੀ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾਪੂਰਕ ਕਰਵਾਇਆ ਗਿਆ। ਇਸ ਮੌਕੇ ਅਯਠ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਠ ਗਾਏ। ਉਪਰੰਤ ਰਾਜਾ ਦੀਵਾਨ ਸਜਾਏ ਗਏ, ਜਿਸ ਵਿੱਚ ਗੀਤਨੀ ਜਥੇ ਭਾਈ ਸੁਖਦੇਵ ਸਿੰਘ ਪਿੰਡ ਨਾਭਾਲ, ਹੋਂਡ ਗ੍ਰੰਥੀ ਭਾਈ ਨਰਿੰਦਰ ਸਿੰਘ, ਹਰੀ ਸੰਗੀਤ ਵਿਦਿਆਲਿਆ (ਆਟਾਰੀ) ਦੇ

ਮੰਤਰਾਲੇ ਦੇ ਸਹਿਯੋਗ ਨਾਲ ਸਾਲ 2023 ਵਿੱਚ 'ਪ੍ਰੋਜੈਕਟ ਅੰਮ੍ਰਿਤ' ਸ਼ੁਰੂ ਕੀਤਾ ਸੀ। ਇਸ ਪਹਿਲਕਦਮੀ ਦਾ ਉਦੇਸ਼ ਨਾ ਸਿਰਫ਼ ਪਾਣੀ ਦੇ ਸਰੋਤਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਹੈ, ਸਗੋਂ ਪਾਣੀ ਦੀ ਸੰਭਾਲ ਨੂੰ ਮਨੁੱਖੀ ਜੀਵਨ ਦੀ ਅਨਿੱਖੜਵਾਂ ਅੰਗ ਬਣਾਉਣ ਦੀ ਮਾਨਸਿਕਤਾ ਨੂੰ ਵਿਕਸਤ ਕਰਨਾ ਵੀ ਹੈ। ਨਦੀਆਂ, ਝੀਲਾਂ,

ਤਲਾਬ, ਖੁਹਾਂ ਅਤੇ ਚੌਥੇ ਵਰਗੇ ਕੁਦਰਤੀ ਜਲ ਸਰੋਤਾਂ ਦੀ ਸਫਾਈ ਅਤੇ ਸੰਭਾਲ ਨੂੰ ਸਮਰਪਿਤ ਇਸ ਮੋਗਾ ਮੁਹਿੰਮ ਨੇ ਆਪਣੇ ਪਹਿਲੇ ਦੋ ਪੜਾਵਾਂ ਵਿੱਚ ਬਿਸਮਿਲ ਸਕਲਾ ਪ੍ਰਾਪਤ ਕੀਤੀ। ਸੀਐਲ ਪੁੰਨਾ ਨਾਲ, ਇਸ ਸਾਲ ਤੀਜੇ ਪੜਾਅ ਨੂੰ ਵਧੇਰੇ ਵਿਆਪਕ, ਪ੍ਰਭਾਵਸ਼ਾਲੀ ਅਤੇ ਦੂਰ ਅਦੇਸ਼ੀ ਦ੍ਰਿਸ਼ਟੀਕੋਣ ਨਾਲ ਅੱਗੇ ਵਧਾਇਆ ਗਿਆ ਹੈ, ਤਾਂ ਜੋ ਇਹ ਮੁਹਿੰਮ ਫਲਦੀ ਹੋ ਅਤੇ ਸਮਾਜ ਵਿੱਚ ਜਾਗਰੂਕਤਾ, ਸੇਵਾ ਅਤੇ ਸਰਪੱਟ ਦੀ ਇੱਕ ਮਜ਼ਬੂਤ ਲਹਿਰ ਪੈ ਰਹੇ। ਸਾਥਕਾਰੀ ਦਿੱਤੇ ਹੋਏ, ਸੰਤ ਨਿਰੋਕਾਰੀ ਮੰਡਲ ਦੇ ਸਕੱਤਰ, ਮਾਣਯੋਗ ਜੋਗਿੰਦਰ ਸੁਖੀਆ ਨੇ ਕਿਹਾ ਕਿ ਇਹ ਵਿਸ਼ਾਲ ਮੁਹਿੰਮ ਦੋਸ਼ ਭਰ ਦੇ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 900

ਮੰਗੁਵਾਲ 'ਚ ਨਕਸਲੀ ਲਹਿਰ ਦੇ ਸ਼ਹੀਦਾਂ ਦੀ ਯਾਦ 'ਚ ਸਿਆਸੀ ਕਾਨਫਰੰਸ



ਭੰਗਾ (ਅਵਤਾਰ ਕਲੋਨ) ਭਾਰਤੀ ਕਮਿਊਨਿਸਟ ਪਾਰਟੀ (ਐਮ ਐਲ) ਨਿਊਓਰੈਗੇਸੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਮੰਗੁਵਾਲ ਵਿਖੇ ਇਸ ਪਿੰਡ ਦੇ ਨਕਸਲੀ ਲਹਿਰ ਦੇ ਸ਼ਹੀਦਾਂ ਰਾਮ ਕ੍ਰਿਸ਼ਨ, ਇਕਬਾਲ ਸਿੰਘ ਅਤੇ ਸੋਨਣ ਲਾਲ ਜੋਸ਼ੀ ਦੀ ਯਾਦ ਵਿੱਚ ਸਿਆਸੀ ਕਾਨਫਰੰਸ ਕੀਤੀ ਗਈ। ਸ਼ਹੀਦਾਂ ਦੀ ਯਾਦਗਾਰ ਉੱਤੇ ਪਾਰਟੀ ਦੇ ਸੀਨੀਅਰ ਸੁਥਾਰੀ ਆਗੂ ਕਮਰੇਜ਼ ਦਰਸ਼ਨ ਸਿੰਘ ਖੱਟਕਰ ਅਤੇ ਕਮਰੇਜ਼ ਕੁਲਵਿੰਦਰ ਸਿੰਘ ਵੱਚੋਂ ਨੇ ਕਿਹਾ ਕਿ 1967 ਵਿੱਚ ਪੰਜਾਬੀ ਬੰਗਾਲ ਦੇ ਕਸ਼ਮੀਰ ਨਕਸਲਬਾਜ਼ੀ ਤੋਂ ਉੱਠੀ ਉਹ ਇਨਕਲਾਬੀ ਲਹਿਰ ਜਿਸ ਨੇ ਸਾਥਪਾਤੀ ਦੀਆਂ ਜੜ੍ਹਾਂ ਗਿਲਾ ਦਿੱਤੀਆਂ। ਇਸ ਲਹਿਰ ਦਾ ਪਸਾਰਾ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਹੋਇਆ ਜਿਸਨੂੰ ਵਿੱਚ ਪੰਜਾਬ ਦੀ ਸ਼ਾਮਲ ਸੀ। ਇਨਕਲਾਬ ਦੀ ਸਿੱਧਾਂਤਕ ਪੁੰਚ ਅਤੇ ਹੋਰ ਠੀਕ ਪਿੰਡ ਮੰਗੁਵਾਲ ਦੇ ਨਜ਼ਦੀਕੀ ਇਸ ਲਹਿਰ ਵਿੱਚ ਕੁੱਝ ਪਏ। ਇਸ ਲਹਿਰ

ਸਥਾਪਨਾ ਲਈ ਸਰਗਰਮ ਹੋਯਾ। ਇਸ ਘੱਟ ਗਿਣਤੀਆਂ ਨੂੰ ਨਿਰਾਸ਼ 'ਤੇ ਲਿਆ ਜਾ ਰਿਹਾ ਹੈ। ਮੌਜੂਦਾ ਸਰਕਾਰ ਦੀ ਸੀਏਸੀ ਕਾਰਪੋਰੇਟ ਦੇ ਅਧੇ ਉੱਤੇ ਜੰਗਲਾਂ ਵਿੱਚ ਗਿਰ ਹੋ ਆਇਆਂ ਸਿਆਸੀ ਮਾਫਿਵਾਦੀ ਆਖਕੇ ਇਸ ਲਈ ਉਜਾੜ ਅਤੇ ਖ਼ਮਾ ਕਰ ਰਹੀ ਹੈ ਤਾਂ ਕਿ ਜੰਗਲਾਂ ਅਤੇ ਆਈ ਲਾਲੀ ਨਰਵਾਲ ਵਲੋਂ ਭੇਜੇ ਗਏ ਖੇਡਾਂ ਦਾ ਸਮਾਨ ਵੱਡੇ ਉੱਤੇ ਦਮਨ ਬਿਲਾਂ ਨਰਵਾਲ ਨੂੰ ਬਚਿਆ ਅੱਗੇ ਤੋਂ ਹੋਰ ਖੇਡਾਂ ਪ੍ਰਤੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਪਿੰਡ ਅਤੇ ਇਲਾਕੇ ਵਿੱਚ ਨਾਅ ਰੋਕਨ ਕਰਨ ਲਈ ਪ੍ਰੇਰਿਆ। ਇਸ ਮੌਕੇ ਦਮਨ ਬਿਲਾਂ ਨਰਵਾਲ ਨੂੰ ਕਿਹਾ ਕਿ ਉਹ ਹਰ ਵਕਤ ਟਾਂਡਾ ਅਤੇ ਇਲਾਕੇ ਦੇ ਨੌਜਵਾਨਾਂ ਨਾਲ ਖੜ੍ਹੇ ਹਨ ਜੇਕਰ ਕੋਈ ਮਿਹਨਤੀ ਬੰਬ ਹੋਵੇਗਾ ਤਾਂ ਉਸ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਸੰਤ ਬਾਬਾ ਮੱਖਣ ਸਿੰਘ ਨਿਰਮਲੇ ਵਾਲਿਆਂ ਨੇ ਬਚਿਆ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਰਤਨ ਸਿੰਘ, ਲਖਵੀਰ ਸਿੰਘ, ਤੇਜਵੀਰ ਸਿੰਘ, ਗੋਬਿੰਦ ਨਰਵਾਲ, ਗੋਲਡੀ ਨਰਵਾਲ, ਅਮਨਜੋਤ ਨਰਵਾਲ, ਸੰਗੀਤ ਕੁਮਾਰ, ਜੱਸੀ ਡਾਕਟਰ, ਜੱਸੀ ਨਰਵਾਲ, ਕਲਗਾਮ, ਸਨੀ ਚਰੀਆ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਬਜ਼ਾਰਾਂ ਤੇ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ : ਐੱਸ ਡੀ ਐੱਮ

ਨੰਗਲ (ਸੁਰਜੀਤ ਸਿੰਘ) ਅਮਨਜੋਤ ਕੌਰ ਉਪ ਮੰਡਲ ਮੈਜਿਸਟ੍ਰੇਟ ਨੰਗਲ ਚੱਲਦੇ ਤਿਉਹਾਰ (ਇਵਾਰੀ), ਸ਼ਰਾ ਯਾਤਰਾ ਨੂੰ ਦੋਹਦੇ ਹੋਏ ਨਜਾਇਜ਼ ਕਬਜ਼ੇ ਹਟਾਉਣ ਲਈ ਮੁਹਿੰਮ ਆਰੰਭੀ ਗਈ ਹੈ। ਡਿਪਟੀ ਕਮਿਸ਼ਨਰ ਕੁਮਾਰ ਸ਼੍ਰੀ ਹਿਮਾਸ਼ੁ ਜੈਨ ਆਈ ਏ ਐਸ ਦੇ ਇਸ ਨਿਰਦੇਸ਼ਾਂ ਉੱਪਰੰਤ ਸਥਾਨਕ ਪ੍ਰਧਾਨ ਨੇ ਵਿਆਪਕ ਮੁਹਿੰਮ ਦੌਰਾਨ ਸ਼ਹਿਰ ਦੇ ਬਜ਼ਾਰਾਂ ਤੇ ਨੈਸ਼ਨਲ ਹਾਈਵੇ ਦੇ ਆਲੇ ਦੁਆਲੇ ਰੋਕੜੀ ਫੜੀ ਵਾਲੀਆਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਐੱਸ ਡੀ ਐੱਮ ਅਮਨਜੋਤ ਕੌਰ ਨੇ ਦੱਸਿਆ ਕਿ ਸ਼ਹਿਰ ਦੇ ਬਜ਼ਾਰਾਂ ਅਤੇ ਸੜਕਾਂ ਦਾ ਦੌਰਾ ਕਰਕੇ ਇਹ ਵੀ ਦੇਖਣ ਵਿੱਚ ਆਇਆ ਕਿ ਸੜਕਾਂ ਦੇ ਆਲੇ ਦੁਆਲੇ ਅਤੇ ਬਜ਼ਾਰਾਂ ਵਿੱਚ ਲੋਕਾਂ ਨੇ ਕੁਝ ਥਾਵਾਂ 'ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਜੋ ਆਵਾਜਾਈ ਵਿੱਚ ਰੁਕਾਵਟ ਬਣ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਜਾਇਜ਼ ਕਬਜ਼ੇ ਹਟਾਉਣ ਦੇ ਬਿਨਾਂ ਮੁਹਿੰਮ ਨਿਰੰਤਰ ਜਾਰੀ ਰਹੇਗੀ ਤੇ ਬਿਨਾਂ ਭੇਦਾਵਾ ਦੇ ਸਾਰੇ ਬਜ਼ਾਰਾਂ ਅਤੇ ਸੜਕਾਂ ਤੋਂ ਨਜਾਇਜ਼ ਕਬਜ਼ੇ ਹਟਾਏ ਜਾਣਗੇ। ਇਤਿਹਾਸਕ, ਪਵਿੱਤਰ, ਧਾਰਮਿਕ ਨਗਰੀ ਨੂੰ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਰੋਗਾਣੂ ਮੁਕਤ ਬਣਾਉਣ ਲਈ ਵਧਾਈ ਦਾ ਫਿਡਬੈਕ ਕਰਵਾਇਆ ਜਾਵੇਗਾ। ਉਨ੍ਹਾਂ ਨੇ ਆਮ ਲੋਕਾਂ, ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਪ੍ਰਧਾਨ ਨੂੰ ਸਹਿਯੋਗ ਦੇਣ।

ਬ੍ਰਹਮਲੀਨ ਸੰਤ ਟਹਿਲ ਦਾਸ ਦੀ ਬਰਸੀ ਸ਼ਰਧਾ ਨਾਲ ਮਨਾਈ

ਹੁਸ਼ਿਆਰਪੁਰ, (ਬਲਵੀਰ ਸਿੰਘ ਸੈਣੀ/ ਓ ਪੀ ਰਾਣਾ) ਸੱਚਖੰਡ ਵਾਸੀ ਬ੍ਰਹਮਲੀਨ ਸੰਤ ਟਹਿਲ ਦਾਸ ਜੀ ਦੇ ਬਰਸੀ ਸਮਾਗਮ ਭੋਰਾ ਸੰਤ ਟਹਿਲ ਦਾਸ ਵਿਖੇ ਮੌਜੂਦਾ ਗੱਦੀ ਨੰਗੀ ਸੰਤ ਸਰਵਣ ਦਾਸ ਸੀਨੀ ਮੀਟ ਪ੍ਰਧਾਨ ਗੁਰੂ ਰਵਿੰਦਰਾ ਸਾਧੂ ਸੁਰਿੰਦਰ ਸਿੰਘ ਚੌਧਰੀ ਦੀ ਅਗਵਾਈ ਹੇਠ ਦੋਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਕ ਮਨਾਏ ਗਏ। ਇਸ ਮੌਕੇ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਸ਼ਬਦ ਕੀਰਤਨ, ਕਥਾ ਗੁਰਿੰਦਰ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਰਾਲਾ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਗੁਰੂ ਰਵਿੰਦਰਾ ਸਾਧੂ ਸੁਰਿੰਦਰ ਸਿੰਘ ਚੌਧਰੀ ਅਤੇ ਵੱਖ ਵੱਖ ਮੰਗੁਵਾਲ ਵਲੋਂ ਕੌਮ ਦੇ ਮਹਾਨ ਚਿੰਤਕ ਪ੍ਰਚਾਰਕ, ਕਥਾਵਾਚਕ ਸੰਤ ਸਰਵਣ ਦਾਸ ਸਲੋਮਟਾਵਰੀ ਲੁਧਿਆਣਾ ਨੂੰ ਸ੍ਰੀ ਚਰਨਛੰਡ ਗੰਗਾ ਦੇ ਸੱਚਖੰਡ ਪੁਰਾਲਗੜ ਸਾਹਿਬ ਲਈ ਕੀਤੀਆਂ ਮਹਾਨ ਅਦੱਖ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੱਥੇ ਪ੍ਰਧਾਨ ਗੁਰੂ ਰਵਿੰਦਰਾ

ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਕਿਹਾ ਕਿ ਸੰਤ ਸਰਵਣ ਦਾਸ ਨੇ 13 ਸਾਲ ਲਗਾਤਾਰ ਸ੍ਰੀ ਚਰਨਛੰਡ ਗੰਗਾ ਲਈ ਵੱਡੇ ਵੱਡੇ ਸਤਿਸੰਗ ਕਰਕੇ ਸੰਤ ਸਰਵਣ ਦਾਸ ਸੀਨੀ ਮੀਟ ਪ੍ਰਧਾਨ ਗੁਰੂ ਰਵਿੰਦਰਾ ਸਾਧੂ ਸੁਰਿੰਦਰ ਸਿੰਘ ਚੌਧਰੀ ਦੀ ਅਗਵਾਈ ਹੇਠ ਦੋਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਕ ਮਨਾਏ ਗਏ। ਇਸ ਮੌਕੇ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਸ਼ਬਦ ਕੀਰਤਨ, ਕਥਾ ਗੁਰਿੰਦਰ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਰਾਲਾ ਕੀਤਾ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਗੁਰੂ ਰਵਿੰਦਰਾ ਸਾਧੂ ਸੁਰਿੰਦਰ ਸਿੰਘ ਚੌਧਰੀ ਅਤੇ ਵੱਖ ਵੱਖ ਮੰਗੁਵਾਲ ਵਲੋਂ ਕੌਮ ਦੇ ਮਹਾਨ ਚਿੰਤਕ ਪ੍ਰਚਾਰਕ, ਕਥਾਵਾਚਕ ਸੰਤ ਸਰਵਣ ਦਾਸ ਸਲੋਮਟਾਵਰੀ ਲੁਧਿਆਣਾ ਨੂੰ ਸ੍ਰੀ ਚਰਨਛੰਡ ਗੰਗਾ ਦੇ ਸੱਚਖੰਡ ਪੁਰਾਲਗੜ ਸਾਹਿਬ ਲਈ ਕੀਤੀਆਂ ਮਹਾਨ ਅਦੱਖ ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੱਥੇ ਪ੍ਰਧਾਨ ਗੁਰੂ ਰਵਿੰਦਰਾ

ਕਬਜ਼ਾ ਕਰਕੇ ਬੈਠੇ ਹਨ, ਜੋ ਕਿ ਕੌਮ ਦੇ ਬੱਚਿਆਂ ਲਈ ਖੋਲ੍ਹੇ ਜਾਣ ਵਾਲੇ ਵਿਦਿਆ ਦੇ ਮੋਰਚੇ ਵਿੱਚ ਵੱਡੀ ਰੁਕਾਵਟ ਤੇ ਰੋਕਾ ਹੈ। ਉਨ੍ਹਾਂ ਕਿਹਾ ਗੁਰੂਪੁਰ ਦੇ ਨਾਂ 'ਤੇ ਵਧਾਰ, ਦੁਕਾਨਾਂ ਚਲਾਉਣ ਵਾਲੇ ਕੌਮ ਵਿਰੋਧੀ ਲੋਕਾਂ ਨੂੰ ਹਟਾਉਣ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਸੰਤ ਇੰਦਰ ਅਤੇ ਸੋਧੇ ਜਨਰਲ ਸਕੱਤਰ ਨੇ ਕਿਹਾ ਕਿ ਸੰਤਾਂ, ਮਹਾਂਪੁਰਸ਼ਾਂ ਵਲੋਂ ਲਈ ਕੀਤੀ ਕੁਰਬਾਨੀ ਅਜਾਇਬ ਨਹੀਂ ਜਾਵੇਗੀ ਸ੍ਰੀ ਗੁਰੂ ਰਵਿੰਦਰਾ ਸਦਨ ਪੁਰਾਲਗੜ ਦੁਨੀਆਂ ਦਾ ਮਹਾਨ ਸ਼ਹੀਦ ਇਸ਼ਨਾਨ ਬਣੇਗਾ। ਇਸ ਮੌਕੇ ਸੰਤ ਸਤਵਿੰਦਰ ਗੋਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ 2009 ਵਿੱਚ ਜਦੋਂ ਅਸੀਂ ਸ੍ਰੀ ਚਰਨਛੰਡ ਗੰਗਾ ਰੋਡ ਸੀ ਤਾਂ ਉਥੇ ਸਤਿਗੁਰੂ ਰਵਿੰਦਰਾ ਮਹਾਰਾਜ ਜੀ ਦੇ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿੰਦਰਾ ਮਹਾਰਾਜ ਜੀ ਦੀ ਚਰਨਛੰਡ ਧਰਤੀ ਸਬੰਧੀ ਚਿੰਤਕ ਪ੍ਰਚਾਰਕ, ਕਥਾਵਾਚਕ ਸੰਤ ਸਰਵਣ ਦਾਸ ਸਲੋਮਟਾਵਰੀ ਲੁਧਿਆਣਾ ਨੂੰ ਸ੍ਰੀ ਚਰਨਛੰਡ ਗੰਗਾ ਦੇ ਲਾਲਚਖੰਡ ਹੋਕੇ ਵਿਸ਼ਵਵਿਆਪੀ ਗੁਰੂਪੁਰ ਨੂੰ ਆਪਣੇ ਘਰ ਤੱਕ ਸਮੇਟ ਕੇ ਰੱਖ ਦਿੱਤਾ ਅਤੇ ਦੋਸ਼ ਵਿਦੇਸ਼ ਦੀ ਸੰਗਤ ਵਲੋਂ ਸ੍ਰੀ ਗੁਰੂ ਰਵਿੰਦਰਾ ਬੇਗਮਪੁਰਾ ਸਦਨ ਲਈ ਖ਼ੀਦੀ ਜ਼ਮੀਨ 'ਤੇ ਵੀ

ਸ੍ਰੀ ਚਰਨਛੰਡ ਗੰਗਾ ਦੁਨੀਆਂ ਦੇ ਨਕਸ਼ੇ 'ਤੇ ਉਥਰ ਕੇ ਸਾਹਮਣੇ ਪ੍ਰਗਟ ਹੋਈ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਹੈ ਕਿ ਸੰਤ ਸਰਵਣ ਦਾਸ ਨੂੰ ਧਰਮ ਗੁਰੂ ਦੀ ਉਪਾਧੀ ਦੇਣ ਵਾਲਿਆਂ ਨੇ ਪਿੰਡ ਵਿੱਚ ਛੁਹਾ ਮਾਰਕੇ ਝੂਠ ਫਰੋਥ ਦਾ ਨਕਾਬ ਪਾ ਕੇ ਗੁਰੂ ਭੁੱਖ ਤੇ ਕਥਾ ਕਰ ਲਿਆ ਹੈ ਅਤੇ ਲੱਖਾਂ ਸੰਗਤਾਂ ਦੀਆਂ ਸਮਾਜਿਕ, ਧਾਰਮਿਕ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਗੁਰੂ ਰਵਿੰਦਰਾ ਨਾਮਲੇਵਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਚਰਨਛੰਡ ਗੰਗਾ ਪੁਰਾਲਗੜ ਨੂੰ ਜਲਦ ਅਜਾਦ ਕਰਕੇ ਸੰਗਤਾਂ ਹਵਾਲੇ ਕਰਾਂਗੇ। ਇਸ ਮੌਕੇ ਸੰਤ ਧਰਮਪਾਲ ਸ਼ੇਰਗੜ, ਸੰਤ ਦਰਸ਼ਨ ਸਿੰਘ ਨੰਦਾਚੌਰ, ਸੰਤ ਪ੍ਰਮਜੀਤ ਦਾਸ ਨਗਰ, ਸੰਤ ਬਲਵੰਤ ਦਾਸ ਖਿਡਾਰੀਆਂ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕੁਲਦੀਪ ਦਾਸ ਸ਼ੀ ਮੁਕੁਣ, ਸੰਤ ਮਨਜੀਤ ਦਾਸ ਵਿਡੋਗੇ ਨੇ ਵੀ ਕਥਾ ਗੁਰਮਤਿ ਵਿਚਾਰਾਂ ਰਾਹੀਂ ਨਿਰਾਲਾ ਕੀਤੀ। ਸੰਤ ਸਰਵਣ ਦਾਸ ਵਲੋਂ ਧਾਰਮਿਕ, ਸਮਾਜਿਕ ਤੇ ਸਾਥਕਾਰੀ ਸੇਵਾਵਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਮੀ ਪ੍ਰਧਾਨ ਆਲ ਇੰਡੀਆ, ਇੰਸਪੈਕਟਰ ਬਿਪਨ ਅਟਵਾਲ, ਕਮਲ ਜਨਗਲ, ਜਿੰਦਰ ਸਿੰਘ, ਨਰੇਸ਼ ਬਸਰਾ, ਬਲਵੀਰ ਮਹੀ ਵੀ ਹਾਜ਼ਰ ਸਨ।

ਸਿੰਧੂ ਪਰਵਾਰ ਨੇ 7 ਜੋੜਿਆਂ ਦੇ ਕਰਵਾਏ ਸਮੂਹਿਕ ਵਿਆਹ

